

ਸ਼ੁੱਕਰਵਾਰ, 19 ਮਈ, 2023

5 ਜੇਠ { ਨਾਨਕਸ਼ਾਹੀ 555
ਬਿਕਰਮੀ 2080

ਜਿਲਦ/VOL. : 71
ਅੰਕ/NO. : 348

ਨਵਾਂ ਜਮਾਨਾ

DAILY NAWAN ZAMANA • FRIDAY, 19 MAY, 2023

ਜਲੰਧਰ

‘ਨਵਾਂ ਜਮਾਨਾ’ ਦੇ ਫੋਨ ਨੰਬਰ

ਪੁੱਛ-ਗਿੱਛ (ਰਿਸੈਪਸ਼ਨ)	0181-5097300
ਇਸ਼ਤਿਹਾਰ ਵਿਭਾਗ	0181-5097302
ਸਾਹਿਤ ਸੰਪਾਦਕ (ਐਡਵਾਈਜ਼ਰ)	0181-5097305
ਗੋਪੀਕ੍ਰਮ	0181-5097310
ਵੈੱਬ ਟੀ ਵੀ	0181-5133160

You Tube nawan zamana TV

ਕੀਮਤ/PRICE : 5.00 ਰੁਪਏ

Regd. No : Pb/JL-123/2021-23, (R.N.I.)-00068/57

E-mail : nawan zamana@gmail.com

www.nawan zamana.in

ਸਫ਼ੇ : 12

ਰਿਜਿਸਟ੍ਰੇਡ ਬੈਂਕ ਕਾਨੂੰਨ ਮੰਤਰਾਲੇ 'ਚੋਂ ਸ਼ੁੱਠ ਆਉਣ

ਸਸਪੈਂਸ ਖਤਮ : ਸਿੱਧਾਰਮਈਆ ਕਰਨਾਟਕ ਦੇ ਮੁੱਖ ਮੰਤਰੀ ਤੇ ਸ਼ਿਵ ਕੁਮਾਰ ਉਪ ਮੁੱਖ ਮੰਤਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਾਨੂੰਨ ਮੰਤਰਾਲੇ ਦੇ ਦੋ ਮੰਤਰੀਆਂ ਨੂੰ ਹੇਠਾਂ ਮੰਤਰਾਲਿਆਂ ਵਿਚ ਟਰਾਂਸਫਰ ਕਰ ਦਿੱਤਾ। ਕਿਰਨ ਰਿਜਿਸਟ੍ਰੇਡ ਦੀ ਥਾਂ ਸੋਸ਼ਲ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਕਾਨੂੰਨ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ। ਰਿਜਿਸਟ੍ਰੇਡ ਨੂੰ ਡੀ ਵੀ ਗਿਰਾਮਨ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ।



ਰਿਜਿਸਟ੍ਰੇਡ ਨੂੰ ਕਾਨੂੰਨ ਮੰਤਰਾਲੇ ਤੋਂ ਤਬਦੀਲ ਕਰਨ ਦੇ ਕੁਝ ਘੰਟਿਆਂ ਬਾਅਦ ਰਾਜ ਮੰਤਰੀ ਪੁੰਜਾਬ ਐੱਸ ਪੀ ਬੁਘਲ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ 'ਚ ਤਬਦੀਲ ਕਰ ਦਿੱਤਾ ਗਿਆ। ਅਰਜੁਨ ਮੇਘਵਾਲ ਨੂੰ ਕਾਨੂੰਨ ਅਤੇ ਨਿਯਮ ਮੰਤਰਾਲੇ ਦਾ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਬਣਾਏ ਜਾਣ ਤੋਂ ਬਾਅਦ ਇਹ ਜ਼ਰੂਰੀ ਹੋ ਗਿਆ ਸੀ। ਰਵਾਇਤ ਮੁਤਾਬਕ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਨੂੰ ਹੇਠਾਂ ਮੰਤਰਾਲੇ ਕੋਲ ਡਿਪਟੀ ਨਹੀਂ ਹੁੰਦਾ। ਰਾਸ਼ਟਰਪਤੀ

ਖਾਸਾ ਹੋਲ ਅਦਾ ਕੀਤਾ। ਰਿਜਿਸਟ੍ਰੇਡ ਨੂੰ ਜੁਲਾਈ 2021 ਵਿਚ ਰਵਾਇਤ ਪ੍ਰਸਾਰ ਨੂੰ ਹਟਾ ਕੇ ਕਾਨੂੰਨ ਮੰਤਰੀ ਬਣਾਇਆ ਗਿਆ ਸੀ। ਪਹਿਲਾਂ ਉਹ ਖੇਡ ਮੰਤਰੀ ਸਨ। ਰਿਜਿਸਟ੍ਰੇਡ ਨੂੰ ਤੇ ਟਿਪਣੀਆਂ ਨੂੰ ਲੈ ਕੇ ਸੁਰਖੀਆਂ ਵਿਚ ਰਹੇ। ਉਨ੍ਹਾਂ ਸੁਪਰੀਮ ਕੋਰਟ ਤੋਂ ਹਾਈ ਕੋਰਟ ਵਿਚ ਜੱਜਾਂ ਦੀ ਨਿਯੁਕਤੀ ਕਰਨ ਵਾਲੇ ਜੱਜਾਂ ਦੇ ਕਾਲਜੀਅਮ ਨੂੰ ਲੈ ਕੇ ਕਿਹਾ ਸੀ ਕਿ ਦੇਸ਼ ਵਿਚ ਕੋਈ ਕਿਸੇ ਨੂੰ ਚਿਤਾਵਨੀ ਨਹੀਂ ਦੇ ਸਕਦਾ।

ਨਿਯੁਕਤੀਆਂ ਤੋਂ ਅਦਾਲਤਾਂ ਬਾਰੇ ਟਿਪਣੀਆਂ ਨਾਲ ਮੋਦੀ ਸਰਕਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਸਨ। ਸਰਕਾਰ ਨੇ ਅਕਸ਼ਰ ਬਚਾਉਣ ਲਈ ਕਾਨੂੰਨ ਮੰਤਰੀ ਦੀ ਬਦਲੀ ਦਿੱਤੀ। ਕਾਂਗਰਸ ਸਾਂਸਦ ਮਣੀਕੰਮ ਟੈਗੋਰ ਨੇ ਕਿਹਾ—ਉਹ ਬਹੁਤ ਚੰਗੇ ਖੇਡ ਮੰਤਰੀ ਸਨ ਪਰ ਕਾਨੂੰਨ ਮੰਤਰੀ ਵਜੋਂ ਫੌਲੂ ਰਹੇ।

ਸੂਤਰਾਂ ਦਾ ਕਹਿਣਾ ਹੈ ਕਿ ਰਿਜਿਸਟ੍ਰੇਡ ਦਾ ਬਦਲਾਅ ਕਾਨੂੰਨ ਬਰਾਦਰੀ ਨੂੰ ਚੰਗਾ ਨਹੀਂ ਲੱਗਦਾ ਸੀ। ਬੁਘਲ ਨੇ ਵੀ ਪਿਛਲੇ ਦਿਨੀਂ ਆਰ ਐੱਸ ਐੱਸ ਦੇ ਇਕ ਸਮਾਗਮ 'ਚ ਇਹ ਬਿਆਨ ਦਿੱਤਾ ਸੀ ਕਿ ਸਹਿਣਸ਼ੀਲ ਮੁਸਲਮਾਨ ਬਹੁਤ ਘੱਟ ਹਨ ਅਤੇ ਜਿਹੜੇ ਹਨ ਵੀ, ਉਹ ਜਨਤਕ ਜ਼ਿੰਦਗੀ ਵਿਚ ਬਣੇ ਰਹਿਣ ਲਈ ਅਤੇ ਵਾਈਸ ਚਾਂਸਲਰ, ਗਵਰਨਰ ਤੇ ਉਪ ਰਾਸ਼ਟਰਪਤੀ ਬਣਨ ਲਈ ਸਹਿਣਸ਼ੀਲਤਾ ਦਾ ਮੁੱਖਣਾ ਵਰਤਦੇ ਹਨ।

ਰਿਵਾਇਤ ਹੋਣ ਤੋਂ ਬਾਅਦ ਉਹ ਆਪਣੇ ਮਨ ਦੀਆਂ ਗੱਲਾਂ ਕਰਨ ਲਗਦੇ ਹਨ। ਸਹਿਣਸ਼ੀਲ ਮੁਸਲਮਾਨ ਉਨ੍ਹਾਂ 'ਤੇ ਗਿਣੇ ਜਾ ਸਕਦੇ ਹਨ। ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਵੀ ਨਹੀਂ।



ਸਿੱਧਾਰਮਈਆ ਦੇ ਗਾਇਬੀ ਬੋਲਗੁ 'ਚ ਉਸ ਦੇ ਪੱਕਰ ਦਾ ਮੂੰਹ ਸਿੱਧਾ ਕਰਾਉਂਦੇ ਹੋਏ।

ਵਿਚ ਵੀ ਮੁੱਖ ਮੰਤਰੀ ਬਣੇ ਸਨ, ਜਦੋਂ ਕਾਂਗਰਸ ਨੇ 1999 ਤੋਂ ਬਾਅਦ ਪਹਿਲੀ ਵਾਰ ਬਹੁਮਤ ਜੁਟਾ ਲਿਆ ਸੀ। ਉਨ੍ਹਾਂ ਪੰਜ ਸਾਲ ਦੀ ਮਿਆਦ ਪੂਰੀ ਕੀਤੀ ਸੀ। ਇਸ ਤੋਂ ਪਹਿਲਾਂ ਸਿਰਫ ਦੋ ਵਾਰ ਉਸ 1972 ਤੋਂ 1977 ਤੱਕ ਪੰਜ ਸਾਲ ਮੁੱਖ ਮੰਤਰੀ ਰਹੇ ਸਨ। ਸਿੱਧਾਰਮਈਆ ਪਹਿਲਾਂ ਜਨਤਾ ਦਲ ਸੋਗੁਰ ਵਿਚ ਹੁੰਦੇ ਸਨ, ਪਰ ਦੋਵੇਂਗੋਡਾ ਨੇ ਆਪਣੇ ਪੁੱਤਰ ਐੱਚ ਡੀ ਕੁਮਾਰਸਵਾਮੀ ਨੂੰ ਉੱਤੇ ਚੁੱਕਿਆ ਤਾਂ ਉਹ ਕਾਂਗਰਸ ਵਿਚ ਆ ਗਏ ਸਨ। ਉਹ 2013 ਵਿਚ ਵਤਅਮ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਬਣੇ ਸਨ।

ਬਹੁਗਿਣਤੀ ਠੇਕਾ ਮੁਲਾਜ਼ਮਾਂ ਨੂੰ ਜਲਦੀ ਹੀ ਰੈਗੂਲਰ ਕੀਤਾ ਜਾਵੇਗਾ, ਯੂਨੀਅਨਾਂ ਨੂੰ ਭਰੋਸਾ ਸਰਕਾਰ ਨੇ ਕਿਸਾਨਾਂ ਦੀ 24 ਮਈ ਨੂੰ ਮੀਟਿੰਗ ਸੱਦੀ

ਚੰਡੀਗੜ੍ਹ (ਗੁਰਜੀਤ ਬਿੱਲਾ) ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਦਿਆਂ ਕੈਬਨਿਟ ਸਬ-ਕਮੇਟੀ, ਜਿਸ ਵਿੱਚ ਵਿੱਤ ਮੰਤਰੀ ਐੱਡਵੋਕੇਟ ਹਰਪਾਲ ਸਿੰਘ ਚੀਮਾ, ਰੋਜ਼ਗਾਰ ਉਪ ਮੰਤਰੀ ਅਮਨ ਅਰੋੜਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਸਨ, ਦੀ ਮੀਟਿੰਗ ਦੌਰਾਨ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ। ਪੰਜਾਬ ਭਵਨ ਵਿੱਚ ਹੋਈਆਂ ਲੜੀਵਾਰ ਮੀਟਿੰਗਾਂ ਦੌਰਾਨ ਨਵਾ ਛੁਡਾਉਣ ਤੋਂ ਮੁੜ ਵਸੋਬਾ ਯੂਨੀਅਨ, ਬੇਰੋਜ਼ਗਾਰ ਮਲਟੀਪਰਪਜ਼ ਲੈੱਬ ਵਰਗੇ ਯੂਨੀਅਨ, ਪੰਜਾਬ ਰੋਡਵੇਜ਼



ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ, ਓਵਰਏਜ਼ ਬੇਰੋਜ਼ਗਾਰ ਯੂਨੀਅਨ, ਪੰਜਾਬ ਪੇ ਸਕੋਲ ਬਰਾਡੀ ਸਾਂਝਾ ਫੰਡੇਟ ਆਰੋ ਤੇ ਪੰਜਾਬ-ਚੰਡੀਗੜ੍ਹ ਯੂ ਟੀ ਪੈਨਸ਼ਨਰ ਫੰਡੇਟ ਆਰੋ ਆਪਣੇ ਮਸਲੇ ਉੱਤੇ ਅਤੇ ਸਬ-ਕਮੇਟੀ ਨੂੰ ਮੰਗ ਪੱਤਰ ਸੌਂਪੇ। ਵੱਖ-ਵੱਖ ਵਿਭਾਗਾਂ ਵਿੱਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੰਜਾਬ-ਚੰਡੀਗੜ੍ਹ ਯੂ ਟੀ ਪੈਨਸ਼ਨਰ ਫੰਡੇਟ ਆਰੋ ਦੇ ਜਵਾਬ ਵਿੱਚ ਵਿੱਤ ਮੰਤਰੀ ਐੱਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ

ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਸ ਸਾਲਾਂ ਦਾ ਤਜਰਬਾ ਰੱਖਣ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਨੀਤੀ ਨਹੀਂ ਵਾਪਸ ਲੈ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਬਹੁਗਿਣਤੀ ਠੇਕੇ 'ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮ ਇਸ ਨੀਤੀ ਅਧੀਨ ਨਹੀਂ ਆ ਸਕਦੇ, ਉਨ੍ਹਾਂ ਦੇ ਮਾਮਲੇ ਵੀ ਅਗਲੇ ਪੜਾਅ ਦੌਰਾਨ ਹਮਦਰਦੀ ਨਾਲ ਵਿਚਾਰੇ ਜਾਣਗੇ।

ਕੈਬਨਿਟ ਸਬ ਕਮੇਟੀ ਨੇ ਯੂਨੀਅਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਨੇ ਆਉਟਸੋਰਸ ਕਰਮਚਾਰੀਆਂ ਲਈ ਵੀ ਵਿਸ਼ੇਸ਼ ਨੀਤੀ ਬਣਾਉਣ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਬਾਕੀ ਸਫ਼ਾ 2 'ਤੇ

ਜਲੰਧਰ : ਪੰਜਾਬ ਪੁਲਸ ਦੇ ਹੌਲਦਾਰ ਨੇ ਔਰਤ ਨੂੰ ਉਸ ਵੇਲੇ ਖੋਲ੍ਹ ਮਾਰ ਦਿੱਤਾ ਜਦੋਂ ਉਹ ਬੁੱਧਵਾਰ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੀ ਸੀ। ਗੁਰਦਾਸਪੁਰ ਜਿਲ੍ਹੇ ਦੇ ਪਿੰਡ ਭਾਂਬਰੀ ਵਿਖੇ ਪੰਜਾਬ ਮੁਲਾਜ਼ਮ ਵੱਲੋਂ ਮਹਿਲਾ ਨੂੰ ਖੋਲ੍ਹ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਾਇਰਲ ਵੀਡੀਓ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਬਹੁਗਣਾ ਨਾਲ ਕਬਿਰਾ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਪੱਕ ਵੀ ਲਾਗ ਦਿੱਤੀ ਗਈ।

ਬਣਾਲਾ ਦੇ ਐੱਸ ਪੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਮੁਆਫ਼ਾ ਮਿਲ ਗਿਆ ਹੈ ਅਤੇ ਉਹ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖ ਕੇ ਦੋ ਗੱਲਾਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰ ਲਈ ਜਾਵੇ, ਪਰ ਇਸ ਦੇ ਬਾਵਜੂਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਪਰਨਾ ਨਾ ਦੇਣ ਲਈ ਸਮਝਾਇਆ ਗਿਆ ਸੀ, ਪਰ ਕਿਸਾਨਾਂ ਨੇ ਪੁਲਸ ਅਧਿਕਾਰੀਆਂ ਤੋਂ ਕਰਮਚਾਰੀਆਂ 'ਤੇ ਟੈਰੀਫਟ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਕੁਝ ਪੁਲਸ ਕਰਮਚਾਰੀਆਂ ਅਤੇ ਡੀ ਐੱਸ ਪੀ ਸੁਪਰੀਮਰਿਬਿਊਟਰ ਗੁਰਿੰਦਰਬੀਰ ਸਿੰਘ ਦੇ ਮੱਥੇ 'ਤੇ ਸਟ ਲੱਗ ਗਈ। ਔਰਤ ਨੂੰ ਖੋਲ੍ਹ ਮਾਰਨ ਦੀ ਵੀਡੀਓ

ਭਾਜਪਾ ਸਾਂਸਦ ਦਾ ਦੋਹਾਂਤ

ਪੰਜਾਬ : ਐਂਬਾਲਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਰਤਨ ਲਾਲ ਕਰਨਾਵੀਆ ਦੇ ਦੋਹਾਂਤ ਹੋ ਗਿਆ ਹੈ। ਉਹ ਕਈ ਦਿਨਾਂ ਤੋਂ ਪੀ ਜੀ ਆਈ 'ਚ ਦਾਖਲ ਸਨ। ਯਮੁਨਾਨਗਰ ਦੇ ਪਿੰਡ ਸੰਧੜੀ 'ਚ 19 ਦਸੰਬਰ 1951 ਨੂੰ ਜਨਮ ਲੈਣ ਵਾਲੇ ਕਰਨਾਵੀਆ 1999 'ਚ 13ਵੀਂ ਲੋਕ ਸਭਾ, 2014 'ਚ 16ਵੀਂ ਲੋਕ ਸਭਾ ਅਤੇ 2019 'ਚ 17ਵੀਂ ਲੋਕ ਸਭਾ ਦੇ ਐਂਬਾਲਾ ਹਲਕੇ ਤੋਂ ਮੈਂਬਰ ਬਣੇ। ਉਹ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਦੇ ਕੇਂਦਰੀ ਮੰਤਰੀ ਵੀ ਰਹੇ। 2000 ਤੋਂ 2003 ਤੱਕ ਭਾਜਪਾ ਦੇ ਰਿਫਾਹੀਆ ਦੇ ਪ੍ਰਧਾਨ ਰਹੇ। 1985 'ਚ ਉਹ ਗਾਂਧੀ ਹਲਕੇ ਤੋਂ ਵਿਧਾਇਕ ਵੀ ਰਹੇ।

ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਣ 'ਤੇ ਹੜਤਾਲ ਖਤਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਨਾਲ 6 ਜੂਨ ਦੀ ਮੀਟਿੰਗ ਦਾ ਲਿਖਤੀ ਪੱਤਰ ਜਾਰੀ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਕਲਮਫੌਜ ਹੜਤਾਲ ਖਤਮ ਕਰ ਦਿੱਤੀ। ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਯੂਨੀਅਨ ਨੂੰ 6 ਜੂਨ ਨੂੰ ਪੰਜਾਬ ਭਵਨ ਵਿਖੇ ਪੈਨਲ ਮੀਟਿੰਗ ਦਾ ਪੱਤਰ ਜਾਰੀ ਕਰ ਦਿੱਤਾ ਹੈ। ਆਸ ਹੈ ਕਿ ਮੀਟਿੰਗ ਵਿਚ ਮੰਗਾਂ ਦੀ ਪੂਰਤੀ ਹੋ ਜਾਵੇਗੀ। ਮੁੱਖ ਮੰਤਰੀ ਨੇ ਬੁੱਧਵਾਰ ਜਲੰਧਰ 'ਚ ਕੈਬਨਿਟ ਦੀ ਮੀਟਿੰਗ ਵੇਲੇ ਯੂਨੀਅਨ ਨੂੰ ਗੱਲਬਾਤ ਲਈ ਸੱਦਿਆ ਸੀ, ਪਰ ਗੱਲਬਾਤ ਨਾ ਹੋਣ 'ਤੇ ਯੂਨੀਅਨ ਨੇ 18 ਮਈ ਤੋਂ 23 ਮਈ ਤੱਕ ਹੜਤਾਲ ਦਾ ਸੱਦਾ ਦੇ ਦਿੱਤਾ ਸੀ।

ਖੱਖੜ ਨਾਲ ਪੰਜਾਬ ਦੇ ਕਈ ਹਿੱਸਿਆਂ 'ਚ ਬਿਜਲੀ ਠੱਪ ਕੈਨੇਡਾ ਦੇ ਸਾਹਿਤ ਤੇ ਕਲਾ ਜਗਤ ਨੇ ਡਾ. ਨਵਸ਼ਨ ਦੇ ਹੱਕ 'ਚ ਉਠਾਈ ਅਵਾਜ਼

ਪਟਿਆਲਾ : ਬੁੱਧਵਾਰ ਰਾਤ ਖੱਖੜ ਕਾਰਨ ਦੱਖਣ ਤੋਂ ਖੇਡੇ ਪੁੱਟੇ ਜਾਣ ਨਾਲ ਪੰਜਾਬ ਦੇ ਕਈ ਹਿੱਸਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪੀ ਐੱਸ ਪੀ ਜੀ ਐੱਲ) ਕੋਲ ਬਿਜਲੀ ਨਾ ਆਉਣ ਬਾਰੇ ਵੱਡੀ ਗਿਣਤੀ 'ਚ ਸ਼ਿਕਾਇਤਾਂ ਪੁੱਜੀਆਂ। ਵਿਭਾਗ ਮੁਤਾਬਕ ਕਈ ਹਿੱਸਿਆਂ 'ਚ ਬਿਜਲੀ ਸਵੇਰੇ 6.30 ਵਜੇ ਬਗ਼ਾਲ ਕਰ ਦਿੱਤੀ ਗਈ, ਜਦੋਂਕਿ ਬਹੁਤੀਆਂ ਥਾਵਾਂ 'ਤੇ ਨੁਕਸਾਨ ਠੀਕ ਕੀਤੇ ਜਾ ਰਹੇ ਸਨ। ਖੱਖੜ ਕਾਰਨ 220 ਕੇ ਵੀ ਸਪਲਾਈ ਲਾਈਨਾਂ ਅਤੇ ਟਰਾਂਸਫਾਰਮਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਾਰਪੋਰੇਸ਼ਨ ਦੇ ਸੀ ਐੱਮ ਡੀ ਬਲਦੇਵ ਸਿੰਘ ਸਾਨ ਨੇ ਕਿਹਾ—ਸਾਡਾ ਫੀਲਡ ਸਟਾਫ਼ ਸਵੇਰੇ 5 ਵਜੇ ਤੋਂ ਕੰਮ ਕਰ ਰਿਹਾ ਹੈ। ਉਮੀਦ ਹੈ ਕਿ ਬਿਜਲੀ ਸਪਲਾਈ ਬਗ਼ਾਲ ਹੋ ਜਾਵੇਗੀ। ਮੈਂ ਨਿੱਜੀ ਤੌਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ। ਮਾਲਵਾ ਜ਼ਿਲ੍ਹਾ ਪ੍ਰਭਾਵਤ ਹੋਇਆ ਹੈ। ਮਾਝਾ ਅਤੇ ਦੁਆਬਾ ਘੱਟ ਪ੍ਰਭਾਵਤ ਹੋਇਆ। ਮੁਕਤਸਰ, ਬਠਿੰਡਾ, ਫਰੀਦਕੋਟ, ਵਾਜ਼ਿਰਕਾ, ਬਰਨਾਲਾ, ਸੰਗਰੂਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਮੁੱਖ ਤੌਰ 'ਤੇ ਪ੍ਰਭਾਵਤ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ 'ਚ ਸਪਲਾਈ ਬਗ਼ਾਲ ਕਰਨ ਤੋਂ ਬਾਅਦ ਪਿੰਡਾਂ 'ਚ ਬਿਜਲੀ ਬਗ਼ਾਲ ਕਰਨ ਦਾ ਕੰਮ ਕੀਤਾ ਜਾਵੇਗਾ।

ਕਿਸਾਨ ਤੇ ਮਜ਼ਦੂਰ ਦੀ ਮੌਤ

ਬਰਨਾਲਾ : ਜ਼ੋਰਦਾਰ ਖੱਖੜ ਕਾਰਨ ਹੁਣੇਕੇ ਕਲਾਂ ਦੇ ਕਿਸਾਨ ਅਜਮੇਰ ਸਿੰਘ (60) ਦੀ ਮੌਤ ਹੋ ਗਈ। ਉਹ ਵਿਹੜੇ 'ਚ ਸੁੱਤਾ ਸੀ ਕਿ ਦੂਜੀ ਮੰਗਲ 'ਤੇ ਬਣੀ ਪਾਣੀ ਵਾਲੀ ਟੈਂਕੀ ਦੀ ਭਾਰੀ ਸਲੈਬ ਉਸ ਉੱਪਰ ਡਿੱਗ ਗਈ। ਪਿੰਡ ਕਾਨੜੇ ਵਿਖੇ ਪਰਵਾਸੀ ਮਜ਼ਦੂਰ ਸੁਰੇਸ਼ ਕੁਮਾਰ (55) ਵਿਹੜੇ 'ਚ ਸੁੱਤਾ ਸੀ ਕਿ ਪੁਸ਼ਾਹੀ ਵਾਲੇ ਵਾੜੇ ਦਾ ਚੱਕਰ ਉਸ ਉੱਪਰ ਡਿੱਗ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਸਾਹਿਤ ਤੇ ਕਲਾ ਜਗਤ ਨੇ ਡਾ. ਨਵਸ਼ਨ ਦੇ ਹੱਕ 'ਚ ਉਠਾਈ ਅਵਾਜ਼

ਜਲੰਧਰ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ) ਦੇ ਪ੍ਰਧਾਨ ਅਮੋਲਕ ਸਿੰਘ ਨੇ ਪੁੱਜ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਲਸ ਵੱਲੋਂ ਦੋ ਬਾਨੀ ਪ੍ਰਧਾਨ, ਸੁਮੇਰੀ ਨਾਟਕਕਾਰ ਗੁਰਜ਼ਨ ਸਿੰਘ ਦੀ ਪੀ ਅਤੇ ਜਮਗੁਰੀ ਕਰ ਦੀ ਬੁਲੰਦ ਆਵਾਜ਼ ਡਾ. ਨਵਸ਼ਨ ਨੂੰ ਮੌਤ ਹੋਣ ਦੀ ਗੱਲ ਆਵਾਜ਼ ਪੀੜਾ ਦੇਣ ਅਤੇ 30 ਕੇਸਾਂ 'ਚ ਫ਼ਸਾਉਣ ਲਈ ਹੱਥੋਂ ਹੱਥੋਂ ਆਪਣੇ ਜਾਣ ਦਾ ਕੈਨੇਡਾ ਦੀ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਦਰਸ਼ਨਾਂ ਸੰਸਥਾਵਾਂ ਨੇ ਡਟਵਾਂ ਵਿਰੋਧ ਕਰਦਿਆਂ ਸਰਕਾਰ ਨੂੰ ਠੱਕਰ ਦਿੱਤਾ ਹੈ। ਅਲਾਇਸ ਵਾਰ ਦੇ ਸੋਗੁਰ ਐਂਡ ਡੈਮੋਕਰੇਟਿਕ ਸਾਹਿਤ ਏਸੋਸੀਏਸ਼ਨ ਆਲਟਰਨੇਟਿਵ ਮੰਟਰੀਆ, ਅਲਟਰਨੇਟਿਵ ਇਟਰਨੈਸ਼ਨਲ ਮੈਂਟਰ ਟ੍ਰੈਵਲੀਅਰ ਐਂਡ ਟ੍ਰੈਵਲੀਅਰ ਕਰਕਰਜ਼ ਸੈਂਟਰ ਮਾਂਟਰੀਆ, ਕਰੀਟੀਕਲ ਡਾਇਲੋਜ਼ ਸਾਹਿਤ ਏਸੋਸੀਏਸ਼ਨ ਡੈਮੋਕਰੇਟਿਕ ਸਾਹਿਤ ਏਸੋਸੀਏਸ਼ਨ (ਡੇਸਾ), ਵਿਨੀਪੈਗ, ਗੁਰਜ਼ਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ ਵੈਨਕੂਵਰ, ਇੰਡੀਆ ਸਿਵਲ ਵਾਰ ਇਟਰਨੈਸ਼ਨਲ, ਇਟਰਨੈਸ਼ਨਲ

ਫਿਲਮ 'ਤੇ ਰੋਕ ਰੱਦ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ 'ਫਿਲਮ 'ਦਿ ਕੋਰਲਾ ਸਟੋਰੀ' 'ਤੇ ਪਾਬੰਦੀ ਲਗਾਉਣ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਉਸ ਨੇ ਰਾਜ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਸਿਨੇਮਾਘਰਾਂ 'ਚ ਫਿਲਮ ਦਿਖਾਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਏ।

ਚੋਣਾਂ ਨਾ ਕਰਾਈਆਂ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ : ਇਮਰਾਨ

ਲਾਹੌਰ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤਾਧਾਰੀ ਗਠਜੋੜ 'ਤੇ ਆਪਣੀ ਪਾਰਟੀ ਵਿਰੁੱਧ ਫੌਜ ਨੂੰ ਖੜ੍ਹਾ ਕਰਨ ਦੀ ਸਾਜ਼ਿਸ਼ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਉਸ ਨੇ ਰਾਜ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਸਿਨੇਮਾਘਰਾਂ 'ਚ ਫਿਲਮ ਦਿਖਾਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਏ।

ਭੌਮਕੋਟਿਕ ਮੁਕੱਦਮੇ (ਪੀ ਡੀ ਐੱਮ) ਦੇ ਨੇਤਾਵਾਂ

ਅਤੇ ਇੱਥੋਂ ਭੌਮ ਕੇ ਲੰਡਨ ਗਏ ਨਵਾਜ਼ ਸ਼ਰੀਫ ਨੂੰ ਇਸ ਗੱਲ ਦੀ ਪੁੱਛਗਿੱਛੀ ਹੈ ਕਿ ਦੇਸ਼ ਦੇ ਰਚਣ ਦਾ ਦੇਸ਼ ਲਗਾਉਣ ਹੋਏ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨਵੇਂ ਭਿਆਨਕ ਦੌਰ ਵੱਲ ਵਧ ਰਿਹਾ ਹੈ ਤੇ ਜੇ ਹਾਲਾਤ ਨਾ ਸੁਧਰੇ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਪਾਕਿਸਤਾਨ ਵਿੱਚ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਸ ਵਿਚ ਸਿਵਲੀਅਨਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਦਰਪਣ ਵੱਡੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਪੁਲਸ ਫੌਜ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਲੋੜ ਮੁਤਾਬਕ ਅਪਡੇਟ ਕਰਨਾ ਬਹੁਤ ਵਧਾਰਾ ਹਾਲ ਹੋਵੇਗਾ। ਪ੍ਰਾਥਮਿਕ ਵਿਚ ਟੁੱਟ ਜਾਵੇਗਾ। ਇਮਰਾਨ ਨੇ ਕਿਹਾ—ਪਾਕਿਸਤਾਨ

ਪਨਬੱਸ ਦੀਆਂ ਕਰਜ਼ਾ-ਮੁਕਤ ਬੱਸਾਂ ਰੋਡਵੇਜ਼ 'ਚ ਸ਼ਾਮਲ ਕਰਨ ਦਾ ਫੈਸਲਾ

ਚੰਡੀਗੜ੍ਹ (ਗੁਰਜੀਤ ਬਿੱਲਾ)—ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਗੀੜ੍ਹ ਦੀ ਹੱਤੀ ਪੰਜਾਬ ਰੋਡਵੇਜ਼ ਦੀ ਪੁਰਾਣੀ ਸਥਾਨ ਬਗ਼ਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਨਬੱਸ ਦੀਆਂ ਕਰਜ਼ਾ-ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਪਨਬੱਸ ਦੀਆਂ ਤਕਰੀਬਨ 587 ਬੱਸਾਂ ਦੇ ਰਲਵੇਂ ਮਗਰੋਂ ਪੰਜਾਬ ਰੋਡਵੇਜ਼ ਦੇ ਬੋਲੇ 'ਚ ਬੱਸਾਂ ਦੀ ਗਿਣਤੀ 790 ਹੋ ਜਾਵੇਗੀ। ਕੈਬਨਿਟ ਸਬ ਕਮੇਟੀ, ਜਿਸ 'ਚ ਵਿੱਤ ਮੰਤਰੀ ਐੱਡਵੋਕੇਟ ਹਰਪਾਲ ਸਿੰਘ ਚੀਮਾ, ਰੋਜ਼ਗਾਰ ਉਪ ਮੰਤਰੀ ਅਮਨ ਅਰੋੜਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਹਨ, ਨੇ ਵੀਰਵਾਰ ਟਰਾਂਸਪੋਰਟ ਵਿਭਾਗ ਨੂੰ ਪੰਜਾਬ ਰੋਡਵੇਜ਼ 'ਚ ਪਨਬੱਸ ਦੀਆਂ ਕਰਜ਼ਾ-ਮੁਕਤ ਬੱਸਾਂ ਦੇ ਰਲਵੇਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ। ਇੱਥੇ

ਸਚਾਈ ਜੋ ਪੀ ਸੀ ਜਾਂਚ ਨਾਲ ਹੀ ਸਾਹਮਣੇ ਆਵੇਗੀ : ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਕਿਹਾ ਕਿ ਅਫ਼ਾਨੀ ਸੂਝ ਦੇ ਘਪਲੇ ਦੀ ਪੂਰੀ ਸੱਚਾਈ ਸਾਂਝੀ ਸੋਸ਼ਲ ਕਮੇਟੀ (ਜੇ ਪੀ ਸੀ) ਦੀ ਜਾਂਚ ਰਾਹੀਂ ਹੀ ਸਾਹਮਣੇ ਆ ਸਕਦੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਗੋਸ਼ਲ ਨੇ ਖਬਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਨੂੰ ਫਰਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਦੇ ਪਾਲਿਸੀਪਾਥਰਕਾਂ ਦਾ ਪੈਸਾ ਅਫ਼ਾਨੀ ਸੂਝ 'ਚ ਨਿਵੇਸ਼ ਕੀਤਾ ਗਿਆ ਹੈ ਅਤੇ ਇਨਕੁਬਰਗ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਅੱਜ-ਨਾਮਾ

ਲੱਗਦੀ ਬਾਤ ਕਰਨਾਟਕ ਵਿੱਚ ਸਿਰੇ ਲੱਗੀ, ਲਿਆ ਈ ਕਾਂਗਰਸ ਨੇ ਕੰਮ ਨਿਬੇੜ ਬੋਲੀ।

ਸੀਟਾਂ ਜਿੱਤ ਗਏ ਬਾਹਲੇ ਸਨ ਕਾਂਗਰਸੀਏ, ਜਿੱਤ ਦੇ ਨਸ਼ੇ ਕਰਵਾਇਆ ਸੀ ਭੇੜ ਬੋਲੀ।

ਚੱਲਦੀ ਚਰਚਾ ਕਰਨਾਟਕ ਦੀ ਗਈ ਦਿੱਲੀ, ਕਈ-ਕਈ ਬੈਠਕਾਂ ਦੇ ਹੋ ਗਏ ਗੋੜ ਬੋਲੀ।

ਝੰਡੀ ਫਿਰ ਸਿੱਧਾਰਮਈਆ ਦੀ ਰਹੀ ਉੱਚੀ, ਦਿੱਤੀ ਗਈ ਦੂਜੀ ਧਿਰ ਜੜ੍ਹੋਂ ਉਖੇੜ ਬੋਲੀ।

ਹੋ ਗਿਆ ਬੈਠ ਬਿਠਾਵਾ ਕੁਝ ਨਜ਼ਰ ਆਵੇ, ਟਿਕ ਕੇ ਲੱਗੇ ਸ਼ਰੀਕ ਨਹੀਂ ਬਹਿਣ ਬੋਲੀ।

ਦਿੱਲੀ ਮੀਟਿੰਗਾਂ ਵਿੱਚ ਉੱਠੀ ਕੌੜ ਜਿਹੜੀ, ਚੰਦ ਚਾੜ੍ਹਨ ਤੋਂ ਲੱਗੀ ਨਹੀਂ ਗਹਿਣ ਬੋਲੀ।

-ਤੀਸ ਮਾਰ ਖਾਂ

ਪੁਲਸ ਨੂੰ ਵਿਗਿਆਨਕ ਲੀਗਾਂ 'ਤੇ ਅਪਡੇਟ ਕਰਨ ਲਈ ਛੇਤੀ ਹੀ ਗੁਰੂਗਲ ਨਾਲ ਮਿਲ ਕੇ ਕੰਮ ਕਰਾਂਗੇ : ਮਾਨ ਰਾਣਾ ਤਹੱਵਰ ਨੂੰ ਭਾਰਤ ਹਵਾਲੇ ਕਰਨ ਦੀ ਆਗਿਆ

ਚੰਡੀਗੜ੍ਹ (ਗੁਰਜੀਤ ਬਿੱਲਾ) ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਕਿਹਾ ਕਿ ਸੂਬਾ ਸਰਕਾਰ ਨੇ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਮਾਪਦੰਡ ਰਾਹੀਂ ਨਿਰੋਲ ਮੈਰਿਟ ਦੇ ਆਧਾਰ ਉੱਤੇ ਇਕ ਸਾਲ ਵਿਚ 29237 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਸੈਕਟਰ-35 ਵਿਚ ਮਿਊਜ਼ਿਕਲ ਭਵਨ ਵਿਖੇ ਪੰਜਾਬ ਪੁਲਸ ਵਿਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵੱਖ-ਵੱਖ ਕਾਰਜਾਂ ਵਿਚ ਭਰਤੀ ਹੋਏ 144 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਸ ਵਿਚ ਸਿਵਲੀਅਨਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਦਰਪਣ ਵੱਡੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਪੁਲਸ ਫੌਜ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਲੋੜ ਮੁਤਾਬਕ ਅਪਡੇਟ ਕਰਨਾ ਬਹੁਤ ਵਧਾਰਾ ਹਾਲ ਹੋਵੇਗਾ। ਪ੍ਰਾਥਮਿਕ ਵਿਚ ਟੁੱਟ ਜਾਵੇਗਾ। ਇਮਰਾਨ ਨੇ ਕਿਹਾ—ਪਾਕਿਸਤਾਨ



ਹੋਏ 144 ਨੌਜਵਾਨ ਆਧੁਨਿਕ ਤਕਨਾਲੋਜੀ ਦੀ ਡੂੰਘੀ ਸਮਝ ਰੱਖਦੇ ਹਨ ਤੇ ਇਸ ਕਾਰਜਲੀਅਰ ਸਦਕਾ ਉਹ ਪਰਦੇ ਪਿੱਛੇ ਰਹਿ ਕੇ ਜੁਗਮ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਸਹਿਯੋਗ ਕਰਿਆ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਛੇਤੀ ਹੀ ਸੂਬੇ ਦੀ ਪੁਲਸ ਨੂੰ ਵਿਗਿਆਨਕ ਲੀਗਾਂ 'ਤੇ ਅਪਡੇਟ ਕਰਨ

ਲਈ ਬਹੁ-ਕੋਮੀ ਕੰਪਨੀ ਗੁਗਲ ਨਾਲ ਮਿਲ ਕੇ ਕੰਮ ਕਰੇਗਾ। ਇਸ ਸੰਬੰਧੀ ਇਕ ਵਿਆਪਕ ਖਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਗਸਮੀ ਸਮਝੌਤੇ 'ਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪੁਲਸ ਥਾਣਿਆਂ ਦੀ ਕਾਇਮੀ-ਕਲਪ ਕਰਨ ਲਈ ਬਹੁਤ ਸਾਰੇ ਸਾਧਨ ਮੁਹੱਈਆ ਕਰਵਾ ਕੇ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਵਾਰਨਾਂ, ਰਿਬਾਊਰਾਂ ਅਤੇ ਹੋਰਨਾਂ ਦੇ ਮਾਮਲੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਮਾਨ ਨੇ ਕਿਹਾ, 'ਮੈਂ ਇਕ ਸਾਂਝੇ ਪਰਵਾਰ ਵੱਲੋਂ ਆਉਂਦਾ ਹਾਂ, ਇਸ ਲਈ ਮੈਂ ਸਮਾਜ ਦੇ ਵੱਖ-ਵੱਖ ਹਿੱਸਿਆਂ ਨੂੰ ਦਰਪਣ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਉਹਨਾਂ ਕਿਹਾ ਕਿ ਸੂਬੇ ਨੂੰ ਅਸਥਿਰ ਕਰਨ ਦੀਆਂ ਕਈ ਬਾਕੀ ਸਫ਼ਾ 2 'ਤੇ



ਸਨ। ਅਮਰੀਕੀ ਸਰਕਾਰ ਨੇ ਦਾਅਵਾ ਕੀਤਾ ਕਿ ਰਾਣਾ ਇਸ ਸਾਜ਼ਿਸ਼ ਦਾ ਹਿੱਸਾ ਸੀ ਅਤੇ ਇਸ ਤਰ੍ਹਾਂ ਉਸ ਨੇ ਅੰਤਰਰਾਸ਼ਟਰੀ ਕਾਰਵਾਈ ਕਰਨ ਦਾ ਗੁਨਾਹ ਕੀਤਾ ਸੀ। 26 ਨਵੰਬਰ 2008 ਨੂੰ ਮੁੰਬਈ 'ਚ ਲਗਭਗ ਦੋ ਅੰਤਰਰਾਸ਼ਟਰੀ ਨੇ ਗੋਲੀਬਾਰੀ ਅਤੇ ਬੰਬਾਰੀ ਕੀਤੀ ਸੀ। ਇਸ ਹ

ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਨੇ ਬ੍ਰਿਜ ਭੂਸ਼ਨ ਦਾ ਫੁਕਿਆ ਪੁਤਲਾ

ਤਰਸਿਕਾ, (ਤਰਸਿਕਾ ਸਿੰਘ ਸਾਧੂਰ)-ਸੰਯੁਕਤ ਕਿਸਾਨ ਮੋਰਚੇ ਦੇ ਸਦੇ ਉਪਰ ਅੰਜ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਕਸਬੇ ਨਵਾਂ ਪਿੰਡ ਵਿਖੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਵੱਲੋਂ ਦਿੱਲੀ ਵਿਖੇ ਇਨਸਾਫ ਲਈ ਪਿਛਲੇ ਲੰਮੇ ਸਮੇਂ ਤੋਂ ਜੰਗ ਮੌਜੂਦ 'ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਦੇਸੀ ਬ੍ਰਿਜ ਭੂਸ਼ਨ ਸਰਨ ਦਾ ਪੁਤਲਾ ਫੁਕਿਆ ਗਿਆ।

ਇਸ ਸਮੇਂ ਇਕੱਠੇ ਹੋ ਕੇ ਕਿਸਾਨਾਂ ਨੂੰ ਸੰਬੰਧ ਕਰਦਿਆਂ ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰ ਅਤੇ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਸੰਗੀਨ ਧਰਾਵਾਂ ਤਹਿਤ ਪਰਚਾ ਦਰਜ ਹੋਣ ਦੇ ਬਾਵਜੂਦ ਉਸ ਦੀ ਗਿ੍ਹਣਾ ਨਾ ਹੋਣੀ ਸੰਬੰਧ ਕਰਨ ਦੀ ਉਲੰਘਣਾ ਹੈ। ਇਸ ਲਈ ਜੇਕਰ ਦੇਸੀ ਨੂੰ ਤੁਰੰਤ ਗਿ੍ਹਣਾ ਨਾ ਕੀਤੀ ਜਾਵੇ ਤਾਂ ਸ਼ਾਹਦ ਗਿ੍ਹਣਾ ਨਹੀਂ ਕਰਦਿਆਂ ਹੋਣਿਆਂ ਇਨਸਾਫ ਲਈ ਸੰਘਰਸ਼ ਹੁਰ ਤੇਜ਼ ਕਰੇਗਾ। ਇਸ

ਸਮੇਂ ਜਥੇਬੰਦੀ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਬਜ਼ੀਆਂ ਵਾਲਾ ਇਲਾਕਾ ਹੋਣ ਕਾਰਣ ਝੋਨੇ ਦੀ ਲਵਾਈ ਦੀ ਤਰੀਕ 10 ਜੂਨ ਕੀਤੀ ਜਾਵੇ। ਇਸ ਸਮੇਂ ਆਗੂ ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ, ਰਾਜਬੀਰ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਅਜੈਬ ਸਿੰਘ, ਕਿਰਪਾਲ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਮੰਗਲ ਸਿੰਘ ਖਾਸਲਾ, ਬਲਦੇਵ ਸਿੰਘ, ਇਕਬਾਲ ਸਿੰਘ, ਸੁੱਖਦੇਵ ਸਿੰਘ ਆਦਿ ਹਾਜ਼ਰ ਸਨ।



ਰਾਜਪੁਰਾ 'ਚ ਵਾਪਰੀ ਘਟਨਾ ਦੀ ਐਡਵੋਕੇਟ ਧਾਰੀ ਵੱਲੋਂ ਨਿੰਦਾ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਰੀ ਨੇ ਰਾਜਪੁਰਾ 'ਚ ਵਿਦਿਆਰਥੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਨੰਗੇ ਸਿਰ ਅਤੇ ਜੋੜਿਆਂ ਸਮੇਤ ਜਾਣ ਦੀ ਸਖ਼ਤ ਖ਼ਬਰਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਸਿੱਖ ਵਿਰੋਧੀ ਹਿੰਦ ਫ਼ਾਰਸੀਆਂ ਵਿਚ ਰਹੀਆਂ ਹਨ, ਪਰ ਪੰਜਾਬ ਦੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨਿੱਘਾਂ ਲਈ ਆਸਾ ਦਾ ਕੇਂਦਰ ਹਨ, ਜਿਥੇ ਕੋਈ ਵੀ ਮਰਯਾਦਾ ਵਿਰੁੱਧ ਹਰਕਤ ਨਾਲ ਕੌਮ ਅੰਦਰ ਰੋਸ ਪੈਂਦਾ ਹੋਣਾ ਸੁਭਾਵਿਕ ਹੈ। ਐਡਵੋਕੇਟ ਧਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਪ੍ਰਤੀ ਏਨੀ ਵੱਧੇਰੀ ਹੋਣੀ ਹੈ ਕਿ ਕਾਰਵਾਹੀ ਤਾਂ ਦੂਰ ਦੀ ਗੱਲ, ਬਲਕਿ ਮੁੱਖ ਮੰਤਰੀ ਵੱਲੋਂ ਬੀਤੇ ਦਿਨਾਂ 'ਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕਰਨ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਐਫਏਐ ਨਿੱਘਾਂ ਲਈ ਆਮ ਘਟਨਾਵਾਂ ਉਨ੍ਹਾਂ ਹਨ, ਇਨ੍ਹਾਂ ਪਿੱਛੇ ਜ਼ਰੂਰ ਸਾਜ਼ਿਸ਼ੀ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਅੰਦਰ ਸੇਵਾ ਸੰਗਲ ਲਈ ਸੰਜੀਦਾ ਪ੍ਰਹਿੰਦ ਅਪਣਾਈ ਜਾਵੇ, ਤਾਂ ਜੋ ਸ਼ਹਾਦਤੀ ਲੋਕ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋਣ।

ਸੰਗਤਾਂ ਲਈ ਮੁਲੇਗਾਓ ਵਿਖੇ ਲੱਗੇਗਾ 10ਵਾਂ ਗੁਰੂ ਕਾ ਅਤੁੱਟ ਲੰਗਰ

ਅਨਮਲਾ, (ਸੁਖਵਿੰਦਰ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਤਪਾਦਕ 'ਚ ਸੰਬੰਧ ਸਿੱਖ ਗੁਰੂਆਂ ਸ੍ਰੀ ਹੇਮਚੰਦ ਸਿੰਘ ਨੇੜੇ ਲੱਗੇਗਾ ਚੌਥੀ ਭੀੜੀਆਂ ਤਿਆਰੀਆਂ ਦਾ ਉਪ ਸਰਪ੍ਰਸਤ ਭਾਈ ਜਸਬੀਰ ਸਿੰਘ ਵਿੱਲੋਂ ਨੇ ਸੁਸਾਇਟੀ ਦੇ ਪ੍ਰਧਾਨ ਸਵਣ ਸਿੰਘ ਨੰਗਲ, ਸਰਪ੍ਰਸਤ ਅਮਰਜੀਤ ਸਿੰਘ ਬਾਜਵਾ, ਭਗਵੰਤ ਸਿੰਘ ਗੁੱਜਰਪੁਰ, ਸੁਖਵਿੰਦਰ ਸਿੰਘ ਰਾਜੂ, ਵਿਜੇ ਕੁਮਾਰ ਅੰਗੜਾ, ਸ਼ਿਵਦੀਪ ਸਿੰਘ ਚਾਲਾ, ਪਰਮਜੀਤ ਸਿੰਘ ਪੰਮ, ਤੇਜਿੰਦਰ ਸਿੰਘ ਸੇਠੂ, ਰਫ਼ਾਲ ਸਿੰਘ ਕੋਟਲਾ ਨਾਲ ਮਿਲ ਕੇ ਸਾਇੰਸ ਗਿਆ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਸ੍ਰੀ ਹੇਮਚੰਦ ਸਾਹਿਬ ਸਿੱਖ ਗੁਰੂਆਂ ਦੇ ਚਰਚਨ ਦੀਵਾਰੇ ਕਰਨ ਲਈ ਆਉਣ ਵਾਲੀਆਂ ਸੰਗਤਾਂ ਲਈ ਗੁਰੂ ਦਾ ਅਤੁੱਟ 10ਵਾਂ ਸਲਾਮ ਲੰਗਰ ਰਿਸ਼ੀਕੋਸ਼ ਤੋਂ 80 ਕਿਲੋਮੀਟਰ ਅੱਗੇ ਮੁਲੇ ਗਾਉਂ ਵਿਖੇ ਲਗਾਇਆ ਜਾਵੇਗਾ। ਲੰਗਰ ਦੀ ਆਰੰਭਤਾ 22 ਮਈ ਤੋਂ ਹੋਵੇਗੀ, ਜਦੋਂਕਿ ਅਨਮਲਾ ਸ਼ਹਿਰ ਤੋਂ ਰਸਦਾਂ ਦੇ ਭਰੇ ਟਰੱਕਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਖਾਲੀਵਾਲ ਤੋਂ ਭਾਜਪਾ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਬੇਨੀ ਅਮਰਪਾਲ ਸਿੰਘ ਅਨਮਲਾ ਸਾਥੇ ਤੋਰ 'ਤੇ 20 ਮਈ ਨੂੰ ਹਰੀ ਭੰਡੀ ਵਿਖੇ ਕੇ ਰਵਾਨਾ ਕਰਨਗੇ। ਇਸ ਮੌਕੇ ਉੱਚ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਡੀਆਈਜੀ ਸੰਜੀਵ ਰਾਮਪਾਲ ਦੇ ਪੀਐੱਸਓ ਕਰਮਜੀਤ ਸਿੰਘ ਸਾਹਿਬ ਉਚੇਚ ਤੌਰ 'ਤੇ ਹਾਜ਼ਰੀ ਭਰਨਗੇ। ਰਵਾਨਗੀ ਤੋਂ ਪਹਿਲਾਂ ਅਧਿਕ ਗੁਰਦੁਆਰਾ ਸਿੰਘ ਸਭਾ ਭਾਂਡਾ ਤਾਰਾ ਸਿੰਘ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਵੇਗਾ।

ਪਾਇਨਵੁੱਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲਾ ਦਾ ਨਤੀਜਾ ਸ਼ਾਨਦਾਰ

ਤਰਸਿਕਾ (ਤਰਸਿਕਾ ਸਿੰਘ ਸਾਧੂਰ)-ਇੱਥੇ ਬੱਚੀ ਰੂਪ ਜੇਠੂਵਾਲਾ ਕਸਬੇ 'ਚ ਚੱਲ ਰਹੇ ਪਾਇਨਵੁੱਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲਾ ਦਾ 10ਵੀਂ ਵੀ ਸੀਬੀਐੱਸ ਈ ਪ੍ਰੀਖਿਆ ਵਿੱਚ ਸ਼ਲਾਘਨਾ ਕੀਤਾ ਗਿਆ। ਇਸ ਪ੍ਰੀਖਿਆ ਵਿੱਚ ਗੁਰਮਤਿ ਕੌਰ ਨੇ 94 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਹਰਜੀਤ ਕੌਰ ਦੀ ਚੌਥੀ ਦਰਜੇ ਨੇ 91 ਪ੍ਰਤੀਸ਼ਤ ਲੈ ਕੇ ਦੂਜਾ ਸਥਾਨ, ਹਰਪ੍ਰੀਤ ਕੌਰ ਨੇ 88 ਪ੍ਰਤੀਸ਼ਤ ਲੈ ਕੇ ਤੀਜਾ ਸਥਾਨ ਸਥਾਨ ਕਰਵਾ ਕੀਤਾ। ਇਸ ਸਮੇਂ ਸਕੂਲ ਦੇ ਚੇਅਰਮੈਨ ਸੁਖਜੀਤ ਸਿੰਘ ਲਿਖਾਰੀ, ਡਾਇਰੈਕਟਰ ਹਰਨੀਤ ਸਿੰਘ ਲਿਖਾਰੀ, ਪ੍ਰਿੰਸੀਪਲ ਅਨੰਦੀਤ ਸਿੰਘ ਲਿਖਾਰੀ ਨੇ ਸਕੂਲ ਵਧਾਈ ਦਿੱਤੀ ਤੇ ਇਸ ਸ਼ਾਨਦਾਰ ਨਤੀਜੇ ਦਾ ਸਿਰ ਜਸਮੀਤ ਕੌਰ ਅੰਨੂ ਮੋਡਮ, ਵਿਦਿਆਰਥੀਆਂ, ਅਧਿਆਪਕਾਂ

ਐੱਮ ਐੱਸ ਐੱਮ ਕਾਨਵੈਂਟ ਸਕੂਲ ਵਿਖੇ ਰੈਲਥ ਚੈੱਕਅਪ ਕੈਂਪ ਲਗਾਇਆ

ਚੋਲਾ ਸਾਹਿਬ (ਅਮਨ ਚੱਭਾ)-ਐੱਮ. ਐੱਸ. ਐੱਮ. ਕਾਨਵੈਂਟ ਸਕੂਲ, ਚੋਲਾ ਸਾਹਿਬ ਨੇ ਸਕੂਲ ਦੇ ਚੇਅਰਮੈਨ ਡਾ. ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਲਈ ਇੱਕ ਮੁਫਤ ਸਿਹਤ ਅਤੇ ਤੰਦਰੁਸਤੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ। ਪ੍ਰਿੰਸੀਪਲ ਰਾਜਬੀਰ ਕੁਮਾਰ ਭੋਗਰਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਲਿਆਉਣੀ ਹੈ ਕਿ ਬੱਚਿਆਂ ਦੀ ਸਿਹਤ ਅਤੇ ਖੋਜ ਤੋਂ ਪੌਸ਼ਟ ਨੂੰ ਉੱਚ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਆਪ ਵਿੱਚ ਮਜ਼ਬੂਤੀ ਨਾਲ ਜੁੜੇ ਹੋਏ ਹਨ। ਐਮਐੱਸਐੱਮ ਕਾਨਵੈਂਟ ਸਕੂਲ ਮੈਨੇਜਮੈਂਟ ਨੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿੱਲੀ ਪੱਛਮ ਵੱਲ ਕੀਤਾ ਜਿਨ੍ਹਾਂ ਨੇ ਸਿਹਤ ਅਤੇ ਤੰਦਰੁਸਤੀ ਮੁਖਿਮ ਨੂੰ ਬਹੁਤ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ, ਖਾਸ ਕਰਕੇ ਸਮੁੱਚੀ ਅਨੰਦੀਤ ਸਿੰਘ ਲਿਖਾਰੀ, ਜਸਮੀਤ ਕੌਰ ਅੰਨੂ ਮੋਡਮ, ਰਵੀਇੰਦਰ ਸਿੰਘ, ਸਿਮਰਨ ਸਿੰਘ, ਮੋਡਮ ਰੇਖਾ ਸ਼ਰਮਾ, ਦੀਪਤੀ ਭੰਡਾਰੀ, ਪਰਮਜੀਤ ਕੌਰ, ਭੁੱਖੀ ਧੋਨਾ, ਅਮਰਦੀਪ ਕੌਰ ਆਦਿ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਸੰਯੁਕਤ ਸਨ।

ਗੁਰਦੁਆਰਾ ਰਾਜਪੁਰਾ ਵਿਖੇ ਵਾਪਰੀ ਘਟਨਾ ਬਹੁਤ ਹੀ ਮੰਦਰਾਗੀ : ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਸਿੱਖ ਸਾਹਿਬ ਸੰਬੰਧਤ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਨੇ ਗੁ: ਰਾਜਪੁਰਾ ਅੰਦਰ ਵਾਪਰੀ ਘਟਨਾ ਨੂੰ ਮੰਦਰਾਗੀ ਕਰਾਰ ਦਿੰਦਿਆਂ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੀਪੁਰ ਭੇਡ ਰਾਜਪੁਰਾ ਵਿਖੇ ਇੱਕ ਸਾਹਿਬ ਨਾਮ ਨੌਜਵਾਨ ਵੱਲੋਂ ਬੁਟ ਪਾ ਕੇ ਗੋਲਕ ਤੀਕ ਪੁੱਜ ਕੇ ਕਿਸੇ ਮੰਦਰਾਗੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਪਰ ਗੁ: ਸਾਹਿਬ ਦੇ ਸੇਵਾਦਾਰਾਂ ਵੱਲੋਂ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਸੀ। ਉਨ੍ਹਾਂ ਕਿਹਾ ਮੁਸਲਮਾਨ ਨੇ ਵਾਰ-ਵਾਰ ਪੱਕੇ ਨਾਲ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਪੱਕੇ ਤੌਰ 'ਤੇ ਪੁਲਸ ਫੜਾ ਲਿਆ ਗਿਆ ਹੈ।

ਇਸ ਵਿਆਕੁਲ ਨੂੰ ਹੁਣ ਉਸ ਦੇ ਮਾਪਿਆਂ ਵੱਲੋਂ ਨੀਮ ਪਾਗਲ ਕਿਹਾ ਜਾ ਰਿਹਾ ਹੈ ਜਦਕਿ ਉਹ ਵਧੀਆ ਲਿਬਾਸ ਵਿਚ ਕਾਰ ਚਲਾ ਕੇ ਗੁਰਦੁਆਰਾ ਸਾਹਿਬ ਵਿਖੇ ਆਇਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਮੁਤਾਬਕ ਉਸ ਦੇ ਪਾਗਲਪਣ ਵਾਲੀ ਕੋਈ ਫਲਕ ਨਹੀਂ ਦਿਸਦੀ। ਉਨ੍ਹਾਂ ਕਿਹਾ ਕਿ ਅਕਸਰ ਅਜਿਹੇ ਮੁਲਾਜ਼ਮ ਜਦੋਂ ਫੜੇ ਜਾਂਦੇ ਹਨ ਤਾਂ ਫਿਰ ਉਹ ਪਾਗਲ ਬਣਨ ਦਾ ਵੱਗ ਰਚਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਧਰਮ ਅਸਥਾਨਾਂ ਦੀ ਆਰ ਲੈ ਕੇ ਅਜਿਹੀਆਂ ਘਟਨਾਵਾਂ ਕਰ ਕਰਦਾ ਹੋ ਰਹੇ ਜਿਸ ਨਾਲ ਭਾਈਚਾਰਕ ਸਾਂਝ ਨੂੰ ਤੋੜਿਆ ਜਾਵੇ ਅਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾਵੇ ਪਰ ਸਿਮਾਣੇ ਤੇ ਸੁਚੇਤ ਪ੍ਰਬੰਧਾਂ ਇਸ ਵਿਆਕੁਲ ਨੂੰ ਕੋਈ ਹੋਰ ਛੇੜਛਾੜ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਹੈ। ਉਨ੍ਹਾਂ ਪੁਲਸ ਪ੍ਰਧਾਨ ਸ੍ਰੀ ਵੀ ਕਿਹਾ ਕਿ ਇਸ ਦੀ ਨਿਯਮ ਤੋਂ ਪਰਦਾ ਚੁੱਕਣਾ ਜ਼ਰੂਰੀ ਹੈ। ਉਨ੍ਹਾਂ ਬਾਕੀ ਗੁਰੂਘਰਾਂ ਦੇ ਸੇਵਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੁਚੇਤ ਤੇ ਜਾਗਰੂਕ ਹੋ ਕੇ ਰਾਖੀ ਕਰਨ।

ਐੱਸ ਡੀ ਐੱਮ ਤਾਇਨਾਤ ਨਾ ਹੋਣ ਕਾਰਨ ਕੰਮਕਾਜ ਹੋਏ ਠੱਪ

ਪੱਟੀ, (ਬਲਦੇਵ ਸਿੰਘ ਕਿਰਤੋਂਵਾਲ/ਸਮਝੋਰ ਸਿੰਘ ਯੋਧਾ)-ਕੈਬਨਿਟ ਮੰਤਰੀ ਦੀ ਆਪਣੀ ਸਭ ਡਵੀਜ਼ਨ 'ਚ ਨਹੀਂ ਹੋ ਰਹੀ ਪੱਕੇ ਐਸ ਡੀ ਐਮ ਦੀ ਪੱਕੀ ਤਾਇਨਾਤੀ। ਮਾਨ ਸਰਕਾਰ ਵੱਲੋਂ ਦਿੱਲੀ ਦੀ ਤਰਜ਼ 'ਤੇ ਲੋਕਾਂ ਨੂੰ ਦਫਤਰਾਂ ਦੇ ਚੱਕਰਾਂ ਤੋਂ ਮੁਕਤ ਕਰਵਾਉਣ ਲਈ ਅਧਿਕਾਰੀਆਂ ਨੂੰ ਲੋਕਾਂ ਦੇ ਘਰਾਂ ਅੰਦਰ ਦਫਤਰੀ ਕੰਮਕਾਜ ਦੀਆਂ ਸਹੂਲਤਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ। ਉਥੇ ਵਿਧਾਨ ਸਭਾ ਹਲਕਾ ਪੱਟੀ ਦੀ ਸਭ ਡਵੀਜ਼ਨ ਅੰਦਰ ਐਸ ਡੀ ਐਮ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਮਾਨ ਸਰਕਾਰ ਦੇ ਫੋਕੇ ਦਾਅਵਿਆਂ ਦੇ ਪੱਲ ਖੋਲ੍ਹ ਕੇ ਰੱਖ ਦਿੱਤੀ। ਸਭ ਡਵੀਜ਼ਨ ਅੰਦਰ ਬੀਤੇ ਲੰਮੇ ਸਮੇਂ ਤੋਂ ਐਸ ਡੀ ਐਮ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਵੱਡੀ ਖੱਲ ਖੁਲਾਹੀ ਦਾ ਸਾਹਮਣਾ ਕਰਨਾ ਪੈ ਰਿਹਾ। ਮੌਜੂਦਾ ਸਰਟੀਫਿਕੇਟ, ਜਨਮ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਕਰਵਾਉਣ ਤੇ ਟਰਾਂਸਫਾਰਮਰ ਆਰਸੀਆਂ, ਡਰਾਈਵਿੰਗ ਲਾਇਸੈਂਸਾਂ ਨੂੰ ਅਪ੍ਰਵਾਣਤਾ ਨਾ ਪੈਣ ਕਾਰਨ ਲੋਕ ਦਫਤਰ ਤੋਂ ਚੱਕਰ ਕੱਟ ਦੇ ਖੱਕ ਚੁੱਕੇ ਹਨ। ਡਰਾਈਵਿੰਗ ਲਾਇਸੈਂਸ ਦੇ ਜਰੂਰਤ ਪੈਂਦੀ ਹੈ ਨਾ ਮਿਲਣ ਕਾਰਨ ਅਨੇਕਾਂ ਲੋਕਾਂ ਨੂੰ ਜਹਾਜ਼ ਦੀਆਂ ਅੱਤ ਮਹਿਗੀਆਂ ਟਿਕਟਾਂ ਤੱਕ ਕੋਲ ਕਰਵਾਉਣ ਨਾਲ ਵੱਡੇ ਨੁਕਸਾਨ ਖੜੋਣੇ ਪੈ ਰਹੇ ਹਨ। 107/151 ਦੇ ਕੇਸਾਂ ਤੋਂ ਇਲਾਵਾ ਮਾਲ ਮਹਿਕਮੇ ਨਾਲ ਸੰਬੰਧਤ ਅਨੇਕਾਂ ਕੰਮ ਕਰਵਾਉਣ ਲਈ ਲੋਕਾਂ ਨੂੰ ਵੱਡੀ ਕਿਦਤ ਪੇਸ਼ ਆ ਰਹੀ। ਬੀਤੇ ਲੰਮੇ ਸਮੇਂ ਨਵੀਆਂ ਆਰਸੀਆਂ

ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਤੇ ਹੋਰ ਜਥੇਬੰਦੀਆਂ ਵੱਲੋਂ ਨਸ਼ਿਆਂ ਖਿਲਾਫ ਥਾਣਾ ਵਲਟੋਰਾ ਅੱਗੇ ਧਰਨਾ

ਵਲਟੋਰਾ (ਰਣਜੀਤ ਸਿੰਘ)- ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਅਤੇ ਹੋਰ ਜਥੇਬੰਦੀਆਂ ਵੱਲੋਂ ਥਾਣਾ ਵਲਟੋਰਾ ਅੱਗੇ ਧਰਨਾ ਪ੍ਰਦਰਸ਼ਨ ਕਰਦਿਆਂ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਮਨਾਵਾਂ, ਜ਼ਿਲ੍ਹਾ ਪ੍ਰਧਾਨ ਵਿਠਲਦੀਪ ਸਿੰਘ ਵਲਟੋਰਾ, ਸ਼ਾਂਕਤ ਦਫਤਰਾ ਸਿੰਘ ਵਲਟੋਰਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਚਿੰਟਾ ਸਾਡੇ ਪਿੱਛਾਂ ਵਿਚ ਇਸ ਤਰ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੁਕਾਨਾਂ 'ਤੇ ਟਾਢੀਆਂ ਵਿਕਦੀਆਂ ਹਨ। ਇੱਥੇ ਦੇ ਔਸ ਐਚ ਓ ਨੂੰ ਵਾਰ ਵਾਰ ਕਹਿਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਪੰਜਾਬ ਸਰਕਾਰ ਅਤੇ ਨਾ ਹੀ ਪੰਜਾਬ ਪੁਲਸ ਕੋਈ ਕਾਰਵਾਈ ਕਰਨ ਲਈ ਤਿਆਰ ਹਨ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਸਕੱਤਰ ਰਣਜੀਤ ਸਿੰਘ ਬਹਾਦਰ ਨਗਰ, ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦਲੇਰ ਸਿੰਘ ਰਾਜਕੋ, ਚਾਨਣ ਸਿੰਘ ਆਸਲ ਚੜ੍ਹਨੀ ਗੁਰੂਪ ਸਮਝੀ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ਾ ਬਹੁਤ ਹੋ ਰਿਹਾ ਹੈ। ਮੁੱਢੇ ਨੇੜੇ ਦੇ

ਟੀਕੇ ਲਗਾ ਕੇ ਬਹੁਤ ਮੁੱਢ ਹੋਏ ਹਨ, ਇਸ ਲਈ ਨਸ਼ਾ ਬੰਦ ਹੋਣਾ ਚਾਹੀਦਾ ਹੈ। ਇਸ ਵੇਲੇ ਡੀ ਐਸ ਪੀ ਪੱਟੀ ਨੇ ਵਿਵਸਥਾ ਦੁਆਇਆ ਕਿ ਤੁਰਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਤੇ ਤੁਰਾਡੀ ਮੀਟਿੰਗ ਐੱਸ ਐੱਸ ਪੀ ਨਾਲ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਜਨਲ ਸਕੱਤਰ ਭੁਪਿੰਦਰ ਸਿੰਘ ਵਲਟੋਰਾ, ਸਤਨਾਮ ਸਿੰਘ ਪੁਨੀਆ, ਸਰਬਜੀਤ ਸਿੰਘ ਪੁਨੀਆ, ਮਨਪ੍ਰੀਤ ਸਿੰਘ ਕਾਲੀਆ, ਗੁਰਬਜ ਸਿੰਘ, ਗੁਰਮਨ ਸਿੰਘ ਦਿੱਲੋਂ ਵਲਟੋਰਾ, ਚਾਨਣ ਸਿੰਘ ਆਸਲ, ਦਲੇਰ ਸਿੰਘ ਰਾਜਕੋ, ਮਨਪ੍ਰੀਤ ਸਿੰਘ ਤੂਤ, ਸਤਬੀਰ ਸਿੰਘ, ਜੋਗਿੰਦਰ ਸਿੰਘ ਕੋਟਲਾ, ਜਸਬੀਰ ਸਿੰਘ ਚੜ੍ਹਨੀ ਗੁਰੂਪ, ਪੁਲ ਸਿੰਘ ਮਦਰ, ਕਿਸਾਨ ਸੰਘਰਸ਼ ਕਮੇਟੀ ਇਲਬਾਗ ਸਿੰਘ ਪਹੁੰਦਿਓ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰਣਜੀਤ ਸਿੰਘ ਚੀਮਾ, ਗੁਰਗਾਮ ਸਿੰਘ ਵਲਟੋਰਾ, ਸਤਨਾਮ ਸਿੰਘ ਪੁੱਟੋ ਪੱਗਰ ਵਾਲਾ ਆਦਿ ਹਾਜ਼ਰ ਸਨ।

ਤਰਸਿਕਾ ਤੋਂ ਖੁਸ਼ਾਲਾ ਮਹਿਤਾ ਰੋਡ ਨੂੰ ਸੜਕ ਤਰਸਿਕਾ ਤੋਂ ਖੁਸ਼ਾਲਾ

ਤਰਸਿਕਾ, (ਤਰਸਿਕਾ ਸਿੰਘ ਸਾਧੂਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਸੜਕ ਤਰਸਿਕਾ ਤੋਂ ਖੁਸ਼ਾਲਾ ਜਿਸ ਦੀ ਹਾਲਤ ਏਨੀ ਮਜ਼ੀ ਹੈ ਕਿ ਬਦੀਸਮਤੀ ਨਾਲ ਜਿਹੜਾ ਇਸ ਸੜਕ ਲੰਘਣ ਲਈ ਚੱਲ ਪੈਦਾ ਹੈ ਉਸ ਨੂੰ ਇੱਕ ਵਾਰ ਨਹੀਂ ਚੋਤੇ ਆ ਜਾਂਦੀ ਹੈ। ਤਰਸਿਕਾ ਬਲਾਕ ਜਿਸ ਵਿੱਚ ਗੇਸ਼ਾ ਅਕਾਲੀ ਦਲ ਨੂੰ ਚੜ੍ਹਤ ਮਿਲਦੀ ਰਹੀ ਹੈ ਪਰ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਹ ਇਲਾਕਾ ਪੂਰੀ ਤਰ੍ਹਾਂ ਭੁਗਤਿਆ ਸੀ ਅਤੇ ਚੋਣਾਂ ਵੇਲੇ ਨਾਲ ਇਲਾਕੇ ਦੀਆਂ ਸੜਕਾਂ ਦਾ ਸੁਧਾਰ ਕਰਨ ਤੋਂ ਇਲਾਵਾ ਕੋਈ ਸਬਥਾਗ ਵੇਖਣ ਨੂੰ ਮਿਲਦੇ ਹੋਰ ਪੜੇ ਤਾਂ ਸ਼ਾਹਦ ਕਿਹੇ ਕਿਸੇ ਨੂੰ ਖੁਸ਼ੀਆਂ ਤਹਿਜਿਹ ਖਲਾਕ ਦੇ ਲੋਕਾਂ ਵੱਲ ਨਹੀਂ ਦਿੱਤਾ। ਬਲਾਕ ਤਰਸਿਕਾ ਦੀ ਅਹਿਮ ਸੜਕ ਖੁਸ਼ਾਲਾ ਤੋਂ ਤਰਸਿਕਾ ਜੋ ਅੰਮ੍ਰਿਤਸਰ-ਮਹਿਤਾ ਰੋਡ 'ਤੇ ਨਿਕਲਦੀ ਹੈ, ਅੱਜ ਤੱਕ ਸੜਕ ਦੀ ਰਿਪੇਅਰ ਤੱਕ ਨਹੀਂ ਹੋਈ। ਇਹ ਸੜਕ ਆਪਣੀ ਮਿਯਾਦ ਹੋਵੇਗਾ ਚੁੱਕੀ ਹੈ। ਸੜਕ ਤੋਂ ਚੱਕਰ ਲੰਘਣ ਵੇਲੇ ਤਾਂ ਮਿੱਟੀ ਘੱਟ ਨਾਲ ਲੱਝ-ਝੱਝ ਹੋ ਕੇ ਹੀ ਅੱਗੇ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜਨ ਸਿੰਘ ਟੀ ਟੀ ਓ ਤੋਂ ਮੰਗ ਕੀਤੀ ਹੈ ਕਿ ਖੁਸ਼ਾਲਾ ਤਰਸਿਕਾ ਸੜਕ ਦੀ ਰਿਪੇਅਰ ਜਲਦ ਕਰਵਾਈ ਜਾਵੇ।

ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਡੀ ਸੀ ਨੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਪਠਾਨਕੋਟ (ਦਵਿੰਦਰ ਸਿੰਘ)-ਦੇਸ਼ ਵਿੱਚ ਆਇਆ ਹੈ ਕਿ ਸਿਟੀ ਅੰਦਰ ਜਾਂ ਨੈਸ਼ਨਲ ਹਾਈਵੇ ਤੇ ਕੁਝ ਅਜਿਹੇ ਪ੍ਰਭਾਵਿਤ ਹਨ ਜਿੱਥੇ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪੁਲਸ ਪ੍ਰਧਾਨ ਦੇ ਸਹਿਯੋਗ ਨਾਲ ਇਨ੍ਹਾਂ ਸਥਾਨਾਂ ਦੀ ਭਾਲ ਕੀਤੀ ਗਈ ਹੈ ਅਤੇ ਸ਼ਹਿਰ ਅੰਦਰ ਜਾਂ ਨੈਸ਼ਨਲ ਹਾਈਵੇ 'ਤੇ ਇਨ੍ਹਾਂ 21 ਬਲੋਕ ਸੁਰੱਖਿਅਤ ਨੂੰ ਦਰਸਾਇਆ ਗਿਆ ਹੈ। ਸਾਡਾ ਵਿਚ ਉਦਾਹਰਣ ਦੇ ਮੀਟਿੰਗ ਹਾਲ ਵਿੱਚ 'ਤੇ ਜੇ ਵੀ ਕਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਹਰ ਰਾਹਗੀਰ ਪ੍ਰਠਾਨਕੋਟ ਰਹਿ ਸਕੇ। ਇਹ ਪ੍ਰਠਾਣਵਾ ਸਰਕਾਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪ੍ਰਬੰਧਕ ਐਲੀਕਸ ਮਲਕੀਰ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ ਜਿਲ੍ਹਾ ਰੋਡ ਸੇਕਟਰ ਦੀ ਮਹੀਨਾਵਾਰ ਮੀਟਿੰਗ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਕਾਲਾ ਰਾਮ ਵਿਲਕ ਐੱਸਐੱਸਐੱਮ ਪਠਾਨਕੋਟ ਆਪਣੀ ਦੇਖ-ਭੇਖ ਵਿੱਚ ਇਨ੍ਹਾਂ ਸਥਾਨਾਂ ਦੀ ਕਵਿਫਤ ਕਰਨਗੇ ਅਤੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕਾਲਾ ਰਾਮ ਵਾਲਸ ਐੱਸਐੱਸਐੱਮ, ਪਠਾਨਕੋਟ, ਰਾਮ ਲਭਾਇਆ ਜਿਲ੍ਹਾ ਸੁਰੱਖਿਅਤ ਅਫਸਰ ਪਠਾਨਕੋਟ ਅਤੇ ਹੋਰ ਸੰਬੰਧ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।

ਰਜਿਸਟਰੀ ਫੀਸਾਂ 'ਚ ਦਿੱਤੀ 2.25 ਫੀਸਦੀ ਫੋਟ ਸਾਫਲ ਲੈਣ ਦਾ ਆਪ ਸਰਕਾਰ ਦਾ ਫੈਸਲਾ ਨਿੱਦਯੋਗ : ਕੰਬੋਕੇ

ਰਜਿਸਟਰੀ ਫੀਸਾਂ 'ਚ ਦਿੱਤੀ 2.25 ਫੀਸਦੀ ਫੋਟ ਸਾਫਲ ਲੈਣ ਦਾ ਆਪ ਸਰਕਾਰ ਦਾ ਫੈਸਲਾ ਨਿੱਦਯੋਗ : ਕੰਬੋਕੇ ਫਿੱਖੀਵਿੰਡ/ਖਾਲਸਾ (ਲਖਵਿੰਦਰ ਸਿੰਘ ਗੋਰਦਾ/ਰਣਬੀਰ ਸਿੰਘ ਗੋਰਦਾ)- ਆਪ ਸਰਕਾਰ ਜਥੇਬੰਦੀ ਕੌਰ ਸਭਾ ਦੀ ਉਪ ਚੋਣ ਜਿੱਤਣ ਤੋਂ ਬਾਅਦ ਲੋਕਾਂ ਨੂੰ ਫਟਕੇ 'ਤੇ ਫਟਕਾ ਦੇ ਰਹੀ ਹੈ। ਇਸ ਸਰਕਾਰ ਨੇ ਜਲੰਧਰ ਚੋਣ ਨਤੀਜੇ ਆਉਣ ਤੋਂ ਦੂਜੇ ਹੀ ਦਿਨ ਬਿਜਲੀ ਚਰਾਂ ਵਿੱਚ ਵਾਧਾ ਕਰਕੇ ਸੂਬਾ ਵਾਸੀਆਂ ਨੂੰ ਜਥੇਬੰਦਤ ਫਟਕਾ ਦਿੱਤਾ ਸੀ। ਇਸ ਤੋਂ ਪਹਿਲਾਂ ਫੀਸਾਂ 'ਚ ਦਿੱਤੀ 2.25 ਫੀਸਦੀ ਦੇ ਫੋਟ ਤੇ ਫੈਸਲੇ ਨੂੰ ਵਾਪਸ ਲੈ ਕੇ ਸੂਬੇ ਦੇ ਲੋਕਾਂ 'ਤੇ ਵਾਧੂ ਅਰਥਕ ਬੋਝ ਲੱਦ ਦਿੱਤਾ ਹੈ। ਉਥੇ ਸਭਾ ਦਾ ਪ੍ਰਗਟਾਵਾ ਫਿੱਖੀਵਿੰਡ ਵਿਖੇ ਚੰਨਾ ਜ਼ਮਾਨਾ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਆਗਵਾ ਤੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪ੍ਰੰਤੂ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਸਰਕਾਰ ਵੱਲੋਂ ਮਾਲੀਏ ਨੂੰ ਵਧਾਉਣ ਦੇ ਲਏ ਫੈਸਲੇ ਨਾਲ ਸਰਕਾਰ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਆਮ ਲੋਕਾਂ ਦੀ ਆਲੋਚਨਾ ਵੀ ਖਿੱਚਾਰ ਹੋਣਾ ਪੈ ਰਿਹਾ ਹੈ। ਪੰਜਾਬ ਸਿੰਘ ਕੰਬੋਕੇ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ

ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ) ਸੈਂਟ ਸੇਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ 'ਚ ਮੱਲਾਂ ਮਾਰਦੇ ਹਨ। ਇਸੇ ਤਹਿਤ -20 ਦੌਰਾਨ ਸਹਿਦਿਆ ਸਕੂਲਸ ਕੋਮਲੇਕਸ ਵੱਲੋਂ ਮਿਲੇਨੀਅਮ ਸਕੂਲ ਅੰਮ੍ਰਿਤਸਰ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਜਿਸ 'ਚ ਅੰਮ੍ਰਿਤਸਰ ਜਿਲ੍ਹੇ ਦੇ ਲਗਭਗ ਸਾਰੇ ਹੀ ਸਕੂਲਾਂ ਨੇ ਹਿੱਸਾ ਲਿਆ। ਮੁਕਾਬਲੇ 'ਚ ਸਕੂਲ ਦੀ ਹੋਰਤਾਰ ਵਿਦਿਆਰਥਣ ਇਬਾਦਤ ਕੌਰ, ਕਲਾਸ ਸੱਤਵੀ ਨੇ ਤੀਸਰੀ ਪੁਰਜੀਬ ਹਾਸਲ ਕੀਤੀ। ਸਕੂਲ ਪਹੁੰਚਣ 'ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਸਮੂਹ ਸਟਾਫ ਤੇ ਬੱਚਿਆਂ ਨੇ ਬੱਚਿਆਂ ਦਾ ਇਜ਼ਾਹ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਦੀ ਕਾਮਯਾਬੀ ਪਿੱਛੇ ਅਧਿਆਪਕਾਂ ਦੀ ਮਿਹਨਤ ਦੀ ਵੀ ਸ਼ਰਾਹਣਾ ਕੀਤੀ।

ਪੰਜਾਬ ਪਹੁੰਚਣ 'ਤੇ ਕਾਂਗਰਸ ਦੇ ਓ ਬੀ ਸੀ ਦੇ ਰਾਸ਼ਟਰੀ ਚੇਅਰਮੈਨ ਯਾਦਵ ਦਾ ਸਵਾਗਤ

ਤਰਨ ਤਾਰਨ (ਪ੍ਰਿਤਪਾਲ ਸਿੰਘ) ਕਾਂਗਰਸ ਦੇ ਓ ਬੀ ਸੀ ਦੇ ਰਾਸ਼ਟਰੀ ਚੇਅਰਮੈਨ ਕੈਪਟਨ ਅਜੈ ਯਾਦਵ ਦਾ ਪੰਜਾਬ ਪਹੁੰਚਣ ਤੋਂ ਪਹਿਲਾਂ ਸੋਨੂੰ ਜੰਡਿਆਲਾ ਨੇ ਕੀਤਾ। ਸਵਾਗਤ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਕਾਂਗਰਸੀ ਨੇਤਾ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਕੈਪਟਨ ਅਜੈ ਯਾਦਵ ਦੇ ਪੰਜਾਬ ਪਹੁੰਚਣ ਦੇ ਓ ਬੀ ਸੀ ਵੱਲੋਂ ਕੋਈ 'ਚ ਜੋੜ ਭਰ ਗਿਆ ਹੈ ਤੇ ਅਨੇਕਾਂ ਨੌਜਵਾਨਾਂ ਨੇ ਕੈਪਟਨ ਅਜੈ ਯਾਦਵ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਮੌਢੇ ਨਾਲ ਮੋਚਾ ਲਾ ਕੇ ਖੜੇ ਨੇ ਇਸ ਮੌਕੇ ਸੋਨੂੰ ਜੰਡਿਆਲਾ ਨੇ ਦੱਸਿਆ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਨੇਤਾ ਕੈਪਟਨ ਅਜੈ ਯਾਦਵ ਪਹੁੰਚੇ ਦੇ 'ਚ ਘੱਟ ਗਿਣਤੀਆਂ ਦੀ ਆਵਾਜ਼ ਨੂੰ ਚੁੱਕ ਰਹੇ ਨੇ। ਇਸ ਮੌਕੇ 'ਜ਼ਬਰ ਕੈਪਟਨ ਅਜੈ ਯਾਦਵ, ਸਰਬਜੀਤ ਸਿੰਘ, ਸੋਨੂੰ ਜੰਡਿਆਲਾ, ਅਮਰਪਾਲ ਸਿੰਘ ਰੰਧਾਵਾ, ਐਡਵੋਕੇਟ ਸੁਦੇਸ਼ੀ ਯਾਦਵ ਰਿਆਣਾ, ਗੁਰਬਜ ਚੇਅਰਮੈਨ, ਰਮੇਸ਼ ਸੈਣੀ, ਰਾਜਿੰਦਰ, ਸੋਨੀ, ਦਿਲਵਾਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

ਕੋਰੋ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ

ਪੱਟੀ, (ਬਲਦੇਵ ਸਿੰਘ ਕਿਰਤੋਂਵਾਲ/ਸਮਝੋਰ ਸਿੰਘ ਯੋਧਾ)-ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਸੁਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਕੋਰੋ ਵਿਖੇ ਲਗਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਭਾਰਤ ਭੂਸ਼ਨ ਏਡੀਓ, ਡਾ. ਜਸਵਿੰਦਰ ਸਿੰਘ ਭਾਟੀਆ, ਸੁਚਨਾ ਅਫਸਰ ਖਾਲਸਾ ਕਾਲਜ ਸਿਖਲਾਈ ਕੇਂਦਰ ਅੰਮ੍ਰਿਤਸਰ, ਡਾ. ਗੁਰਪ੍ਰੀਤ ਸਿੰਘ ਬਲਾਕ ਤਰਨੀਕੀ ਪ੍ਰਬੰਧਕ, ਡਾ. ਰਜਿੰਦਰ ਕੁਮਾਰ ਏਡੀਓ ਘਰਿਆਲਾ ਅਤੇ ਅਮਰਿੰਦਰ ਸਿੰਘ ਏਡੀਓ ਕੋਟ ਭੁਢਾ ਆਪਾਇਟ ਟੀਮ ਨੇ ਕਿਸਾਨਾਂ ਨੂੰ ਸਾਈਟੀ ਦੀਆਂ ਫਲਾਸ ਖਾਸ ਤੌਰ 'ਤੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਅਤੇ ਖੇਤੀ ਬਿਜਾਈ ਸਿਖਲਾਈ ਆਦਿ ਬਾਰੇ ਤਰਨੀਕੀ ਸਾਵਕਾਫੀ ਦਿੱਤੀ। ਕੈਂਪ ਦੌਰਾਨ ਜਤਿੰਦਰ ਸਿੰਘ, ਸੁਖਦੇਵ ਸਿੰਘ ਬੀਰਾ ਸਿੰਘ ਕੋਰੋ, ਬਲਜਿੰਦਰ ਸਿੰਘ ਸੁਮਨਲੋਕ, ਦਵਿੰਦਰ ਸਿੰਘ ਗੁਰੂ, ਭੁਪਿੰਦਰ ਸਿੰਘ ਬੰਗਲਾ ਰਾਏ, ਗੁਰਦੇਵ ਸਿੰਘ ਲੋਕਾਂ, ਸੁਖਬੀਰ ਸਿੰਘ ਨੱਠੂ, ਸੁਰਜੀਤ ਸਿੰਘ, ਗੁਰਦੇਵ ਸਿੰਘ ਮਾਣਕਪੁਰਾ, ਗੁਰਤੇਜ ਸਿੰਘ, ਹਰਪਾਲ ਸਿੰਘ, ਰਾਜਵੰਤ ਸਿੰਘ, ਗੁਰਦੇਵ ਸਿੰਘ ਸਰਹਾਲੀ, ਦਿਲਬਾਗ ਸਿੰਘ, ਸਲਵਿੰਦਰ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੂੰ ਸਿਖੰਯੋਗ ਅਤੇ ਸਾਵਕਾਫੀ ਸਾਂਝੀ ਕੀਤੀ।

ਮੌਦੀ ਦਾ ਗੁਬਾਰਾ ਫਟ ਚੁੱਕਾ ਹੈ

ਕਰਨਾਟਕ ਚੋਣਾਂ ਨੇ ਮੌਦੀ ਸਮੇਤ ਸਭ ਭਾਜਪਾ ਆਗੂਆਂ ਦੀ ਬੌਧਿਕ ਕੰਗਾਲੀ ਦਾ ਪਰਦਾ ਫਾਸ਼ ਕਰ ਦਿੱਤਾ ਹੈ। ਹਰ ਜਾਗਰੂਕ ਵਿਅਕਤੀ ਜਾਣਦਾ ਹੈ ਕਿ ਮੌਦੀ ਤੇ ਉਸ ਦੇ ਪ੍ਰਿਤਪਾਲਕ ਆਰ ਐੱਸ ਐੱਸ ਕੋਲ ਨਾ ਪ੍ਰਾਪਤੀਆਂ ਦਾ ਕੋਈ ਇਤਿਹਾਸ ਹੈ, ਨਾ ਫਿਰਕੂ ਨਫਰਤ ਫੈਲਾਉਣ ਤੋਂ ਇਲਾਵਾ ਜਨਤਾ ਨੂੰ ਦੇਣ ਲਈ ਕੋਈ ਵਿਕਾਸਮੁਖੀ ਯੋਜਨਾ ਹੈ। ਇਸ ਲਈ ਰਾਜਸੱਤਾ ਉੱਤੇ ਪੁੱਜਣ ਤੋਂ ਬਾਅਦ ਮੌਦੀ ਨੇ ਦੇਸ਼ ਦੇ ਵਿਕਾਸ ਤੇ ਜਨਤਾ ਦੀਆਂ ਸਮੱਸਿਆਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਭ੍ਰਿਸ਼ਟਾਚਾਰ ਨਾਲ ਲੜਨ ਦੇ ਨਾਂਅ ਉੱਤੇ ਈ ਡੀ, ਆਈ ਟੀ ਤੇ ਸੀ ਬੀ ਆਈ ਨੂੰ ਉਨ੍ਹਾਂ ਦੇ ਅਸਲੀ ਕੰਮਾਂ ਤੋਂ ਹਟਾ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਪਿੱਛੇ ਲਾ ਰੱਖਿਆ ਹੈ। ਸਭ ਬੈਂਕ ਫਰਾਡੀਆਂ ਨੂੰ ਲੁੱਟ ਦਾ ਮਾਲ ਲੈ ਕੇ ਵਿਦੇਸ਼ਾਂ ਵਿੱਚ ਭੱਜ ਜਾਣ ਦਿੱਤਾ ਗਿਆ ਤੇ ਜਿਹੜੇ ਅਭਾਨੀ ਵਰਗੇ ਰਹਿ ਗਏ, ਉਨ੍ਹਾਂ ਨੂੰ ਦੇਸ਼ ਅੰਦਰ ਲੁੱਟਮਾਰ ਕਰਨ ਦਾ ਹਰ ਮੌਕਾ ਬਖਸ਼ਿਆ ਗਿਆ ਹੈ। ਇਸ ਨਾਲ ਪੂਰੀ ਬੋਸ਼ਰਮੀ ਨਾਲ ਭਾਜਪਾ ਦੀ ਤਜੱਰੀ ਨੌਕੋ-ਨੌਕ ਭਰ ਲਈ ਗਈ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਏਨੇ ਗੁਨਾਹਾਂ ਦੇ ਬਾਵਜੂਦ ਏਨੇ ਸਾਲ ਲੋਕਾਂ ਵਿੱਚ ਮੌਦੀ ਦੀ ਖਿੱਚ ਕਿਉਂ ਬਣੀ ਰਹੀ ਤੇ ਕੁਝ ਹਿੱਸੇ ਅੰਦਰ ਹਾਲੇ ਵੀ ਬਣੀ ਹੋਈ ਹੈ। ਮਾਰਕਸੀ ਸਿਧਾਂਤ ਅਨੁਸਾਰ ਕਿਸੇ ਵੀ ਵਸਤੂ ਦੇ ਦੋ ਮੁੱਲ ਹੁੰਦੇ ਹਨ, ਇੱਕ ਉਪਯੋਗੀ ਮੁੱਲ ਤੇ ਦੂਜਾ ਮੁਨਾਫ਼ਾ, ਜਿਸ ਨੂੰ ਵਾਧੂ ਮੁੱਲ ਜਾਂ ਕਦਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖੀ ਸੁਭਾਅ ਜਾਂ ਪਰਥ ਦ੍ਰਿਸ਼ਟੀ ਦਾ ਵੀ ਇੱਕ ਵਾਧੂ ਮੁੱਲ ਹੁੰਦਾ ਹੈ, ਜਿਸ ਨੂੰ ਆਮ ਭਾਸ਼ਾ ਵਿੱਚ ਮਜ਼ੇ ਲੈਣਾ ਕਹਿ ਸਕਦੇ ਹਾਂ। ਜਿਸ ਤਰ੍ਹਾਂ ਵਸਤੂ ਦੇ ਉਪਯੋਗੀ ਮੁੱਲ ਤੇ ਵਾਧੂ ਮੁੱਲ ਵਿੱਚ ਕੋਈ ਸੰਬੰਧ ਨਹੀਂ ਹੁੰਦਾ, ਉਸੇ ਤਰ੍ਹਾਂ ਮਜ਼ੇ ਲੈਣ ਤੇ ਹਕੀਕਤ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਕੰਪਨੀਆਂ ਆਪਣਾ ਮਾਲ ਵੇਚਣ ਲਈ ਵਧੀਆ ਪੈਕਿੰਗ ਕਰਦੀਆਂ ਹਨ। ਜਦੋਂ ਅਸੀਂ ਕੋਈ ਵਸਤੂ ਖਰੀਦਣ ਜਾਂਦੇ ਹਾਂ ਤਾਂ ਸਾਡੇ ਸਾਹਮਣੇ ਵਸਤੂ ਨਹੀਂ, ਪੈਕਿੰਗ ਹੁੰਦੀ ਹੈ। ਸੁੰਦਰ ਪੈਕਿੰਗ ਦੇਖ ਕੇ ਅਸੀਂ ਕਹਿੰਦੇ ਹਾਂ ਵਾਹ! ਕਿੰਨੀ ਵਧੀਆ ਚੀਜ਼ ਹੈ, ਜਦੋਂ ਕਿ ਸਾਡੀ ਵਾਹ ਦਾ ਵਸਤੂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹੋ ਵਾਹ ਮਜ਼ੇ ਵਾਲਾ ਵਾਧੂ ਮੁੱਲ ਹੈ। ਸਰਮਾਏਦਾਰ ਸਾਡੀ ਇਸ ਮਜ਼ਾ ਗਰੰਥੀ ਨੂੰ ਸਹਿਲਾਉਣ ਲਈ ਹੀ ਸੁੰਦਰ ਮਾਡਲਾਂ ਤੇ ਟੀ ਵੀ ਇਸ਼ਤਿਹਾਰਾਂ ਉੱਤੇ ਅਰਬਾਂ ਰੁਪਏ ਖਰਚ ਕਰਦੇ ਹਨ। ਅਸਲ ਵਿੱਚ ਮੌਦੀ ਦਾ ਕੋਈ ਉਪਯੋਗੀ ਮੁੱਲ ਨਹੀਂ, ਉਨ੍ਹਾ ਦੀ ਖਿੱਚ ਦਾ ਕਾਰਨ ਫਿਰਕੂ ਜਨੂੰਨ, ਗੋਦੀ ਮੀਡੀਆ ਰਾਹੀਂ ਉਨ੍ਹਾ ਦੇ ਮਜ਼ੇ ਵਾਲੇ ਵਾਧੂ ਮੁੱਲ ਦੇ ਪ੍ਰਚਾਰ ਕਾਰਨ ਹੀ ਉਨ੍ਹਾ ਦਾ ਵਾਧੂ ਮੁੱਲ ਬਣਿਆ ਰਿਹਾ ਹੈ।

ਪਿਛਲੇ ਸਾਰੇ ਸਮੇਂ ਦੌਰਾਨ ਮੌਦੀ ਤੇ ਦੂਜੇ ਭਾਜਪਾ ਆਗੂ ਲੋਕਾਂ ਦੀ ਮਜ਼ਾ ਗਰੰਥੀ ਉੱਤੇ ਕੁਤਕੁਤਾੜੀਆਂ ਕੱਢ ਕੇ ਹੀ ਆਪਣੀ ਦੁਕਾਨ ਚਲਾਉਂਦੇ ਆ ਰਹੇ ਹਨ। ਭਾਜਪਾ ਦਾ ਡਬਲ ਇਜ਼ਤ ਦਾ ਨਾਅਰਾ ਵੀ ਕੰਪਨੀਆਂ ਦੀ ਇੱਕ ਪਿੱਛੇ ਇੱਕ ਮੁਫ਼ਤ ਵਾਲਾ ਹੈ। ਤੁਸੀਂ ਸਾਡਾ ਵਿਧਾਇਕ ਜਿਤਾਓ, ਅਸੀਂ ਤੁਹਾਨੂੰ ਮੌਦੀ ਮੁਫ਼ਤ ਵਿੱਚ ਦੇਵਾਂਗੇ।

ਕਰਨਾਟਕ ਚੋਣਾਂ ਵਿੱਚ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਇੱਕ ਭਾਸ਼ਣ ਦੀ ਵੇਨਗੀ ਦੇਖੋ। ਚੋਣ ਸਭਾ ਵਿੱਚ ਭਾਸ਼ਣ ਦੌਰਾਨ ਉਹ ਲੋਕਾਂ ਨੂੰ ਸਵਾਲ ਕਰਕੇ ਫਿਰ ਆਪ ਹੀ ਜਵਾਬ ਦਿੰਦਾ ਹੈ। “9 ਸਾਲ ਪਹਿਲਾਂ ਭਾਰਤ ਕਿਹੋ ਜਿਹਾ ਸੀ? ਕ੍ਰਿਸ਼ਟਾਚਾਰੀ ਭਾਰਤ। ਕੈਸਾ ਭਾਰਤ ਸੀ? ਫੈਸਲੇ ਨਾ ਲੈਣ ਵਾਲਾ ਭਾਰਤ। 2014 ਤੋਂ ਪਹਿਲਾਂ ਦਾ ਭਾਰਤ ਕਿਹੋ ਜਿਹਾ ਸੀ? (ਫਿਰ ਨੱਢਾ ਗੋਡਿਆਂ ਭਾਰ ਚੱਲਣ ਦਾ ਨਾਟਕ ਕਰਦਾ ਹੈ) ਗੋਡੇ ਟੇਕ ਕੇ ਤੁਰਨ ਵਾਲਾ ਭਾਰਤ।”

ਅਸੀਂ ਅਜ਼ਾਦੀ ਤੋਂ ਬਾਅਦ ਦੀਆਂ ਪ੍ਰਾਪਤੀਆਂ ਜਾਣਦੇ ਹਾਂ। ਅਨਾਜ ਵਿੱਚ ਨਿਰਭਰਤਾ, ਸਨਅਤੀ ਤਰੱਕੀ, ਪੁਲਾੜ ਵਿਗਿਆਨ ਵਿੱਚ ਸਮਰੱਥਾ, ਪ੍ਰਮਾਣੂ ਊਰਜਾ ਵਿੱਚ ਪ੍ਰਾਪਤੀਆਂ ਤੇ ਹਰ ਖੇਤਰ ਵਿੱਚ ਵਿਗਿਆਨੀ ਪੈਦਾ ਕੀਤੇ। ਫੌਜ ਨੇ ਵੀ ਕਦੇ ਗੋਡੇ ਨਹੀਂ ਟੇਕੇ, ਪਰ ਨੱਢਾ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ, ਉਹ ਤਾਂ ਲੋਕਾਂ ਦੀ ਮਜ਼ਾ ਗਰੰਥੀ ਨੂੰ ਸਹਿਲਾ ਕੇ ਵੇਟਾਂ ਲੁੱਟਣੀਆਂ ਚਾਹੁੰਦਾ ਸੀ।

ਹੁਣ ਲਓ ਮੌਦੀ ਦੀ ਗੱਲ। ਕਰਨਾਟਕ ਦੀਆਂ ਚੋਣਾਂ ਭਾਜਪਾ ਨੇ ਮੌਦੀ ਦੀ ਅਗਵਾਈ ਵਿੱਚ ਲੜੀਆਂ ਸਨ। ਮਣੀਪੁਰ ਹਿੱਸਾ ਵਿੱਚ ਸੜ ਰਿਹਾ ਸੀ, 73 ਬੰਦੇ ਮਾਰੇ ਜਾ ਚੁੱਕੇ ਸਨ, ਪਰ ਮੌਦੀ ਦੇ ਸਿਰ ਉੱਤੇ ਕਰਨਾਟਕ ਜਿੱਤਣ ਦਾ ਜਨੂੰਨ ਚੜ੍ਹਿਆ ਹੋਇਆ ਸੀ। ਮੌਦੀ ਨੇ ਲਗਾਤਾਰ ਰੈਲੀਆਂ ਤੇ ਰੋਡ ਸ਼ੋਅ ਕੀਤੇ, ਪਰ ਉਨ੍ਹਾ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਸੀ। ਨਾ ਉਨ੍ਹਾ ਨੇ ਆਪਣੀਆਂ ਪ੍ਰਾਪਤੀਆਂ ਦਾ ਕੋਈ ਜ਼ਿਕਰ ਕੀਤਾ ਤੇ ਨਾ ਹੀ ਨਾਲੀ 'ਚੋਂ ਗੈਸ ਕੱਢਣ ਵਰਗੇ ਤਜਰਬੇ ਲੋਕਾਂ ਨਾਲ ਸਾਂਝੇ ਕੀਤੇ। ਕਾਂਗਰਸ ਦੇ ਸਵਾਲਾਂ ਸਾਹਮਣੇ ਉਹ ਬੇਹੱਦ ਲੱਚਰ ਤੇ ਲਾਚਾਰ ਦਿਖਾਈ ਦਿੱਤੇ। ਉਹ ਸਾਰੀ ਚੋਣ ਮੁਹਿੰਮ ਦੌਰਾਨ ਨਾਟਕ ਕਰਦੇ ਰਹੇ। ਗੋਡੀ ਨਾਲ ਲਟਕ ਕੇ ਫੁੱਲਾਂ ਦੀ ਵਰਖਾ ਵਿੱਚ ਰੋਡ ਸ਼ੋਅ। ਕਦੇ-ਕਦੇ ਗੋਡੀ 'ਚੋਂ ਉਤਰ ਕੇ ਖਾਲੀ ਸੜਕ ਉੱਤੇ ਦੀਵਾਨਿਆਂ ਵਾਂਗ ਟਹਿਲਣਾ, ਮੌਦੀ ਦੀ ਇਸ ਮੁਹਿੰਮ ਦਾ ਸਿਖਰ ਸੀ। ਜਦੋਂ ਕਾਂਗਰਸ ਨੇ ਬਜਰੰਗ ਦਲ 'ਤੇ ਪਾਬੰਦੀ ਦੀ ਗੱਲ ਕੀਤੀ ਤਾਂ ਉਹ ਜੈ ਬਜਰੰਗ ਬਲੀ ਦੇ ਨਾਅਰੇ ਲਾਉਣ ਲੱਗੇ। ਲੋਕਾਂ ਦੀ ਮਜ਼ਾ ਗਰੰਥੀ ਨੂੰ ਸਹਿਲਾਉਣ ਲਈ “ਜੈ ਬਜਰੰਗ ਬਲੀ, ਤੌੜ ਦੇ ਦੁਸ਼ਮਨ ਕੀ ਨਲੀ” ਦਾ ਜਾਪ ਕਰਨ ਲੱਗੇ। ਜਦੋਂ ਖੜਗੇ ਨੇ ਉਨ੍ਹਾ ਨੂੰ ਸੱਪ ਕਹਿ ਦਿੱਤਾ ਤਾਂ ਉਹ ਰੋਣ ਦੀ ਮੁਦਰਾ ਵਿੱਚ 91 ਗਾਲ਼ੂਂ ਦਾ ਰੋਣਾ ਰੋਣ ਲੱਗ ਪਏ। ਮੌਦੀ ਨੇ ਚੋਣਾਂ ਵਿੱਚ ਸਭ ਕੁਝ ਕੀਤਾ। ਫਿਲਮ ‘ਦਿ ਕੇਰਲਾ ਸਟੋਰੀ’ ਦੀ ਵਰਤੋਂ ਵੀ ਕੀਤੀ। ਬੱਸ ਇੱਕ ਰਾਜਨੀਤੀ ਨਹੀਂ ਕੀਤੀ। ਕਹਾਵਤ ਹੈ ਕਿ ਵਿਅਕਤੀ ਕੁਤਕੁਤਾੜੀਆਂ ਇੱਕ ਹੱਦ ਤੱਕ ਹੀ ਸਹਿਣ ਕਰਦਾ ਹੈ ਤੇ ਜਦੋਂ ਉਹ ਤਕਲੀਫ਼ਦੇਹ ਹੋ ਜਾਣ ਤਾਂ ਮੁੱਕਾ ਮਾਰ ਕੇ ਜਾੜ੍ਹਾਂ ਕੱਢ ਦਿੰਦਾ ਹੈ। ਕਰਨਾਟਕ ਵਾਲਿਆਂ ਨੇ ਇਹੋ ਕੀਤਾ ਹੈ। ਮੌਦੀ ਨੇ 20 ਹਲਕਿਆਂ ਵਿੱਚ ਰੈਲੀਆਂ ਕੀਤੀਆਂ ਸਨ, ਉਨ੍ਹਾਂ ਵਿੱਚੋਂ 15 ਉੱਤੇ ਭਾਜਪਾ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਮੌਦੀ ਹੈ ਤੋਂ ਮੁਮਕਿਨ ਹੈ’, ‘ਬੱਸ ਮੌਦੀ ਨਾਮ ਹੀ ਕਾਫ਼ੀ ਹੈ’ ਦੀਆਂ ਕਾਇਮ ਕੀਤੀਆਂ ਮਿਥਾਂ ਅੱਜ ਗੁਬਾਰੇ ਦੀ ਤਰ੍ਹਾਂ ਫਟ ਚੁੱਕੀਆਂ ਹਨ।

-ਚੰਦ ਫਤਿਹਪੁਰੀ

ਮੌਦੀ ਮੁਕਤ ਭਾਰਤ ਲਈ ਮੁਕਤੀ ਅੰਦੋਲਨ ਸ਼ੁਰੂ ਕਰਨ ਦਾ ਸਮਾਂ

ਜਦੋਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮਈ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਵੱਲ ਵਧ ਰਿਹਾ ਹੈ ਤਾਂ ਇਹ ਜ਼ਰੂਰੀ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਆਪਣੇ ਮੁਲਕ ਨੂੰ ਹਿੰਦੂ ਸਰਵਉੱਚਤਾਵਾਦੀ ਆਗੂ ਤੋਂ ਮੁਕਤ ਕਰਾਉਣ ਲਈ ਲਾਮਬੰਦ ਹੋਣ। ਨਰਿੰਦਰ ਮੌਦੀ ਪਹਿਲੀ ਵਾਰ ਮਈ 2014 ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ। ਉਸ ਨੇ ਸੱਤਾ ਵਿੱਚ ਲੱਗਭੱਗ 10 ਸਾਲ ਪੂਰੇ ਕਰ ਲਏ ਹਨ।

ਆਰ.ਐੱਸ.ਐੱਸ. ਜੋ ਇੱਕ ਸੱਜੇਪੱਖੀ ਅਤੇ ਅਸਹਿਣਸ਼ੀਲ ਸੱਭਿਆਚਾਰਕ ਜਥੇਬੰਦੀ ਹੈ, ਜੋ ਸੋਸ਼ਲ ਇੰਜੀਨੀਅਰਿੰਗ ਦੁਆਰਾ ਭਾਰਤ ਨੂੰ ਇੱਕ ਅਧਿਕਾਰਕ ਹਿੰਦੂ ਰਾਜ ਵਿੱਚ ਬਦਲਣਾ ਚਾਹੁੰਦੀ ਹੈ, ਕੱਟੜ ਮੈਂਬਰ ਮੌਦੀ ਹੁਕਮਰਾਨ ਭਾਜਪਾ ਦਾ ਆਗੂ ਹੈ। ਇਹ ਪਾਰਟੀ ਆਪਣੇ ਘੱਟਗਿਣਤੀ ਵਿਰੋਧੀ ਰੁਖ ਲਈ ਜਾਣੀ ਜਾਂਦੀ ਹੈ।

ਇਸ ਤੋਂ ਪਹਿਲਾਂ ਜਦੋਂ ਮੌਦੀ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਸੰਨ 2002 'ਚ ਜੋ ਮੁਸਲਮਾਨਾਂ ਦਾ ਕਤਲੇਆਮ ਹੋਇਆ, ਉਹ ਉਸ ਦੀ ਮਿਲੀਭੂਗਤ ਨਾਲ ਹੋਇਆ ਸੀ। ਹਾਲਾਂਕਿ ਉਸ ਉੱਪਰ ਇਹ ਦੋਸ਼ ਕਦੇ ਆਇਦ ਨਹੀਂ ਹੋਇਆ ਜਾਂ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਪਰ ਜਦੋਂ ਤੱਕ ਉਹ ਸਭ ਤੋਂ ਉੱਚੇ ਅਹੁਦੇ ਲਈ ਨਹੀਂ ਚੁਣਿਆ ਗਿਆ, ਵਿਦੇਸ਼ੀ ਸਰਕਾਰਾਂ ਉਸ ਨੂੰ ਵੀਜਾ ਦੇਣ ਤੋਂ ਇਨਕਾਰ ਕਰਦੀਆਂ ਰਹੀਆਂ। ਜਦੋਂ ਉਸ ਦੇ ਰਾਜ ਦੇ ਨੌਂ ਸਾਲ ਪੂਰੇ ਹੋਏ ਤਾਂ ਬੀ ਬੀ ਸੀ ਨੇ ਇੱਕ ਦਸਤਾਵੇਜ਼ੀ ਵਿਲਮ ਰਿਲੀਜ਼ ਕੀਤੀ, ਜੋ ਗੁਜਰਾਤ ਕਤਲੇਆਮ ਵਿੱਚ ਉਸ ਦੀ ਸ਼ਮੂਲੀਅਤ ਨੂੰ ਉਜਾਗਰ ਕਰਦੀ ਹੈ। ਇਹ ਗੁਜਰਾਤ ਦੀ ਗੱਲ ਨਹੀਂ ਕਿ ਮੌਦੀ ਸਰਕਾਰ ਨੇ ਸਿਰਫ਼ ਡਾਕੂਮੈਂਟਰੀ ਉੱਪਰ ਪਾਬੰਦੀ ਹੀ ਨਹੀਂ ਲਗਾਈ, ਸਗੋਂ ਭਾਰਤ ਵਿੱਚ ਬੀ ਬੀ ਸੀ ਦੇ ਦਫ਼ਤਰ ਉੱਪਰ ਪੈਸ ਜਮਾਉਣ ਦੀ ਕੌਸ਼ਿਸ਼ ਵੀ ਕੀਤੀ। ਐਫਰ ਇਹ ਮੌਦੀ ਦੁਆਰਾ ਮਨੁੱਖਤਾ ਦੇ ਵਿਰੋਧ ਕੀਤਾ ਇੱਕੋ-ਇੱਕ ਜ਼ਰਮ ਨਹੀਂ ਹੈ। ਉਸ ਦੇ ਰਾਜ ਵਿੱਚ ਮੁਸਲਮਾਨਾਂ ਸਮੇਤ ਸਾਰੀਆਂ ਧਾਰਮਿਕ ਘੱਟਗਿਣਤੀਆਂ ਉੱਪਰ ਹਮਲੇ ਵਧੇ ਹਨ। ਜਿਵੇਂ ਕਿ ਇਹ ਕਾਫ਼ੀ ਨਹੀਂ ਸੀ, ਮੌਦੀ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਿਆਸੀ ਆਲੋਚਕਾਂ ਅਤੇ ਵਿਰੋਧੀ ਧਿਰ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ। ਅਸੰਤੁਸ਼ਟ ਆਵਾਜ਼ਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਪੁਲਸ ਅਤੇ ਖੁਫ਼ੀਆ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਆਜ਼ਾਦ ਮੀਡੀਆ ਦੀ ਆਵਾਜ਼ ਨੂੰ ਬੇਬੰਦ ਕਰ ਕੇ ਕੁਚਲਿਆ ਜਾ ਰਿਹਾ ਹੈ।

ਸੰਖੇਪ ਵਿੱਚ, ਮੌਦੀ ਨੇ ਪੂਰੇ ਭਾਰਤ ਨੂੰ ਗੁਜਰਾਤ ਵਿੱਚ ਬਣਾ ਦਿੱਤਾ ਹੈ, ਜਿੱਥੇ ਉਹ ਸਿਆਸੀ ਧਰੁਵੀਕਰਨ ਨਾਲ ਬਹੁਗਿਣਤੀਵਾਦ ਦਾ ਨਾਇਕ ਬਣਿਆ ਸੀ। ਆਖ਼ਿਰਕਾਰ ਗੁਜਰਾਤ ਉਹ ਪ੍ਰਯੋਗਸ਼ਾਲਾ ਸੀ, ਜਿੱਥੇ ਮੌਦੀ ਦੇ ਕੱਟੜਪੰਦੇ ਪ੍ਰਯੋਗ ਨੇ ਉਸ ਨੂੰ ਭਰਪੂਰ ਲਾਭ ਦਿੱਤੇ, ਜਿਸ ਨਾਲ ਉਹ ਬਹੁਤ ਲੰਮੇ ਸਮੇਂ ਲਈ ਸੱਤਾ 'ਚ ਟਿਕਿਆ ਰਹਿ ਸਕਿਆ। ਅੱਜ ਵੀ ਉਸ ਦੀ ਪਾਰਟੀ 2002 ਦੇ ਖ਼ੂਨ-ਖਰਾਬੇ ਦਾ ਲਾਭ ਉਠਾ ਰਹੀ ਹੈ। ਪਿਛਲੀਆਂ

ਵਿਧਾਨ ਸਭਾ ਚੋਣਾਂ ਨੇ ਉਨ੍ਹਾਂ ਨੂੰ ਇੱਕ ਹੋਰ ਜਿੱਤ ਦਿਵਾਈ, ਜਦੋਂ ਭਾਜਪਾ ਆਗੂਆਂ ਨੇ ਮੁਸਲਿਮ ਵਿਰੋਧੀ ਕਤਲੇਆਮ ਦੇ ਭੂਤ ਨੂੰ ਪੂਰੀ ਬੋਸ਼ਰਮੀ ਨਾਲ ਵਗੜਿਆ।

ਆਓ ਇਸ ਹਕੀਕਤ ਦਾ ਸਾਹਮਣਾ ਕਰੀਏ ਕਿ ਆਰ.ਐੱਸ.ਐੱਸ. ਅਤੇ ਭਾਜਪਾ ਨੇ ਕਦੇ ਵੀ ਆਪਣੇ ਮਨਸੂਬੇ ਛੁਪਾਏ ਨਹੀਂ ਅਤੇ ਫਿਰ ਵੀ ਗੁਰਪ੍ਰੀਤ ਸਿੰਘ ਉੱਪਰ ਚੀਨ ਅਤੇ ਸੂਰ ਦਾ ਬਹੁਗਿਣਤੀ ਨੇ ਉਨ੍ਹਾਂ ਨੂੰ ਦੇ ਵਾਰ ਭਾਰੀ ਬਹੁਮਤ ਨਾਲ ਸੱਤਾ ਵਿੱਚ ਲਿਆਂਦਾ ਹੈ। ਅਜਿਹੀ ਹਮਾਇਤ ਤੋਂ ਉਤਸ਼ਾਹਿਤ ਹੋ ਕੇ ਮੌਦੀ ਹੋਰ ਵੀ ਬੇਕਿਰਕ ਅਤੇ ਹੋਕਾਰੀ ਹੋ ਗਿਆ ਹੈ।

ਇਸ ਦਾ ਮਤਲਬ ਇਹ ਨਹੀਂ ਕਿ ਉਸ ਤੋਂ ਪਹਿਲੀਆਂ ਸਰਕਾਰਾਂ ਸੋਲਾਂ-ਕਲਾ ਸੰਪੂਰਨ ਸਨ ਅਤੇ ਕਦੇ ਵੀ ਗ਼ਲਤ ਕੰਮਾਂ ਵਿੱਚ ਸ਼ਾਮਲ ਨਹੀਂ ਸਨ। ਭਾਜਪਾ ਸਰਕਾਰ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਆਰ.ਐੱਸ.ਐੱਸ. ਦੇ ਫ਼ਤਵੇ ਨਾਲ ਚਲਾਈ ਜਾ ਰਹੀ ਹੈ, ਜਿਸ ਨੇ ਆਪਣਾ ਸਫ਼ਰ 1925 'ਚ ਸ਼ੁਰੂ ਕੀਤਾ ਸੀ।

ਬਰਤਾਨਵੀ ਭਾਰਤ ਦੇ ਸਮੇਂ ਤੋਂ ਹੀ ਪੂਰੇ ਦੇਸ਼ ਵਿੱਚ ਜਨਤਕ ਕਵਾਇਦਾਂ ਅਤੇ ਇਕੱਠੇ ਰਾਹੀਂ ਆਰ.ਐੱਸ.ਐੱਸ. ਹਜ਼ਾਰਾਂ ਲੋਕਾਂ ਦੇ ਦਿਮਾਗਾਂ 'ਚ ਹਿੰਦੂ ਰਾਸ਼ਟਰ ਬਣਾਉਣ ਦਾ ਜ਼ਹਿਰ ਭਰਨ 'ਚ ਕਾਮਯਾਬ ਹੁੰਦੀ ਆ ਰਹੀ ਹੈ। ਵਿਭਿੰਨਤਾ ਇਹ ਹੈ ਕਿ ਸੰਘੀਆਂ ਨੇ ਆਜ਼ਾਦੀ ਦੀ ਲੜਾਈ ਵਿੱਚ ਕਦੇ ਹਿੱਸਾ ਨਹੀਂ ਲਿਆ, ਸਗੋਂ ਉਨ੍ਹਾਂ ਦੀ ਤਾਂ ਕਦੇ ਆਜ਼ਾਦੀ ਦੀ ਲੜਾਈ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਇੱਕ ਹਮਾਇਤੀ ਨੇ ਮੋਹਨਦਾਸ ਕਰਮਚੰਦ ਗਾਂਧੀ ਦਾ ਕਤਲ ਕਰ ਦਿੱਤਾ, ਜੋ ਕਿ ਸ਼ਾਂਤਮਈ ਆਜ਼ਾਦੀ ਅੰਦੋਲਨ ਦਾ ਇੱਕ ਸਿਰਮੋਰ ਆਗੂ ਸੀ। ਗਾਂਧੀ ਦਾ ਕਤਲ ਧਰਮ ਨਿਰਪੱਖਤਾ ਅਤੇ ਹਿੰਦੂ-ਮੁਸਲਿਮ ਏਕਤਾ ਦੀ ਵਕਾਲਤ ਕਰਨ ਅਤੇ ਹਿੰਦੂ ਰਾਸ਼ਟਰ ਦੇ ਵਿਚਾਰ ਦਾ ਵਿਰੋਧ ਕਰਨ ਕਰਕੇ ਕੀਤਾ ਗਿਆ। ਇਸ ਕਾਂਡ ਤੋਂ ਬਾਅਦ ਸੰਘ ਉੱਪਰ ਕੁਝ ਸਮੇਂ ਲਈ ਪਾਬੰਦੀ ਵੀ ਲਗਾਈ ਗਈ ਸੀ।

ਮੌਦੀ ਵੱਲੋਂ ਗਾਂਧੀ ਦਾ ਸਤਿਕਾਰ ਪਾਬੰਦੀ ਹੈ, ਜਦੋਂ ਕਿ ਉਸ ਦੀ ਪਾਰਟੀ ਦੇ ਕੁਝ ਆਗੂ ਉਸ ਦੇ ਕਾਤਲਾਂ ਦੀ ਸ਼ਰਧਾਂਗ ਮਹਿੰਮਾ ਗਾਉਂਦੇ ਹਨ। ਮੌਦੀ ਵੱਲੋਂ ਵੀ.ਡੀ. ਸਾਵਰਕਰ ਦੀ ਤਾਰੀਫ਼ ਤੋਂ ਵਧੇਰੇ ਆਪ-ਵਿਰੋਧੀ ਹੋਰ ਕੁਝ ਨਹੀਂ ਹੋ ਸਕਦਾ, ਜੋ ਵਿਵਾਦਾਂ 'ਚ ਪਿਠਿਕਾ ਸ਼ੁਸ਼ਰ ਹੈ। ਗਾਂਧੀ ਦੇ ਕਤਲ ਲਈ ਕਾਤਲਾਂ ਨੂੰ ਡੜਕਾਉਣ ਵਾਲਾ ਸਾਵਰਕਰ ਹੀ ਸੀ, ਪਰ ਸਬੂਤਾਂ ਦੀ ਘਾਟ ਕਰਨ ਉਹ ਬਰੀ ਹੋ ਗਿਆ ਸੀ। ਇਸ ਵਿਰਾਸਤ ਦੇ ਬਾਵਜੂਦ, ਆਰ.ਐੱਸ.ਐੱਸ. ਅਤੇ ਭਾਜਪਾ ਕਿਸੇ ਵੀ ਐਸੇ ਵਿਅਕਤੀ ਦੀ ਦੇਸ਼ਭਗਤੀ ਉੱਪਰ ਬੇਬਰਗਮੀ ਜ਼ਾਹਿਰ ਕਰਦੇ ਹਨ, ਜੋ ਭਾਰਤ ਵਿੱਚ ਕੀਤੇ ਜਾ ਰਹੇ ਜ਼ਬਰ ਦਾ ਵਿਰੋਧ ਕਰਦਾ ਹੈ। ਜਿਹੜਾ ਵੀ ਕੋਈ ਵਿਅਕਤੀ ਉਨ੍ਹਾਂ ਦੀ ਆਲੋਚਨਾ ਕਰਨ ਦੀ ਹਿੰਮਤ ਕਰਦਾ ਹੈ, ਉਸ ਨੂੰ ਸੰਘੀਆਂ ਹੀ ਦੇਸ਼ ਵਿਰੋਧੀ ਕਰਾਰ ਦਿੱਤਾ ਜਾ ਸਕਦਾ ਹੈ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾ ਸਕਦਾ

ਹੈ।

ਦੁਨੀਆ ਬਹੁਤ ਹੱਦ ਤੱਕ ਆਰ.ਐੱਸ.ਐੱਸ. ਦੀ ਪਿਟਾਉਣੀ ਹਕੀਕਤ ਤੋਂ ਅਣਜਾਣ ਹੈ, ਜਿਸ ਦੀ ਵਿਦਲਰ ਵਰਗੇ ਜ਼ਾਲਮਾਂ ਤੋਂ ਪ੍ਰੇਰਨਾ ਲਈ। ਇਸ ਦੇ ਬਾਨੀਆਂ ਨੇ ਯਹੂਦੀ ਸਰਬਨਾਸ਼ ਨੂੰ ਵੀ ਜਾਇਜ਼ ਠਹਿਰਾਇਆ, ਪਰ ਦੁਨੀਆ ਦੇ, ਖ਼ਾਸ ਤੌਰ 'ਤੇ ਪੱਛਮੀ ਜਗਤ ਦੇ ਆਗੂਆਂ ਉੱਪਰ ਚੀਨ ਅਤੇ ਸੂਰ ਦਾ ਭੂਤ ਕੁਝ ਜ਼ਿਆਦਾ ਹੀ ਸਵਾਰ ਹੈ। ਆਪਣੇ ਰਵਾਇਤੀ ਦੁਸ਼ਮਣਾਂ ਵਿਰੁੱਧ ਮੌਦੀ ਨੂੰ ਖ਼ੁਸ਼ ਕਰਨ ਦੀ ਕੌਸ਼ਿਸ਼ 'ਚ ਉਹ ਉਸ ਦੇ ਕਾਰਿਆਂ ਨੂੰ ਸਹਿਜੇ ਹੀ ਨਜ਼ਰਅੰਦਾਜ਼ ਕਰ ਰਹੇ ਹਨ, ਜਦਕਿ ਬਣਦਾ ਇਹ ਹੈ ਕਿ ਉਨ੍ਹਾਂ ਕਾਰਿਆਂ ਦੇ ਮੱਦੇਨਜ਼ਰ ਮੌਦੀ ਉੱਪਰ ਪਾਬੰਦੀਆਂ ਲਗਾਈਆਂ ਜਾਣ। ਜਦੋਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਗੱਲ ਆਉਂਦੀ ਹੈ ਤਾਂ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਨੂੰ ਜ਼ਰ ਦੇ ਕੇ ਕਹਿਣਾ ਚਾਹੀਦਾ ਹੈ ਕਿ ਉਹ ਸਿਲੈਕਟਿਵ ਹਨ।

ਵਿਦੇਸ਼ਾਂ ਵਿੱਚ ਜੋ ਭਾਰਤੀ ਇਨ੍ਹਾਂ ਘਟਨਾ-ਵਿਕਾਸਾਂ ਤੋਂ ਫ਼ਿਕਰਮੰਦ ਹਨ, ਉਨ੍ਹਾਂ ਕੋਲ ਭਾਰਤ ਨੂੰ ਮੌਦੀ ਅਤੇ ਆਰ.ਐੱਸ.ਐੱਸ. ਤੋਂ ਮੁਕਤ ਕਰਾਉਣ ਲਈ ਸਖ਼ਤ ਮਿਹਨਤ ਕਰਨ ਵਾਸਤੇ ਇੱਕ ਸਾਲ ਦੀ ਮੰਗਵਾ ਹੈ।

2024 ਦੀਆਂ ਚੋਣਾਂ ਕੋਈ ਸਧਾਰਨ ਚੋਣਾਂ ਨਹੀਂ ਹੋਣਗੀਆਂ। ਇਸ ਤੋਂ ਇੱਕ ਸਾਲ ਬਾਅਦ ਆਰ.ਐੱਸ.ਐੱਸ. ਵੱਲੋਂ ਆਪਣੀ ਜਨਮ ਸ਼ਤਾਬਦੀ ਵੱਡੇ ਪੱਧਰ 'ਤੇ ਮਨਾਈ ਜਾਵੇਗੀ ਅਤੇ ਪੂਰੀ ਸੰਭਾਵਨਾ ਹੈ ਕਿ ਭਾਰਤ ਨੂੰ “ਹਿੰਦੂ ਰਾਸ਼ਟਰ” ਵਜੋਂ ਮੁੜ ਪਰਿਭਾਸ਼ਿਤ ਕੀਤਾ ਜਾਵੇਗਾ, ਜਿੱਥੇ ਗੈਰ-ਹਿੰਦੂਆਂ ਨੂੰ ਦੋਸ਼ਿਤ ਦਰਜੇ ਦੇ ਨਾਗਰਿਕ ਮੰਨਿਆ ਜਾਵੇਗਾ। ਹੁਣ ਸਮਾਂ ਹੈ ਕਿ ਭਾਰਤੀ ਵਿਰਾਸਤ ਦੇ ਆਲਮੀ ਨਾਗਰਿਕ ਜਥੇਬੰਦ ਹੋਣ ਅਤੇ ਸਾਡੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦੇ ਮੁਲਕ ਦਾ ਮੁੜ ਦਾਅਵਾ ਕਰਨ, ਜਿਨ੍ਹਾਂ ਨੇ ਇੱਕ ਸਮਾਨਤਾਵਾਦੀ ਅਤੇ ਮਾਨਵੀ ਸਮਾਜ ਦੀ ਅਮਰੀਕਾ ਵਿੱਚ ਰਹਿੰਦੇ ਲੋਕਾਂ ਲਈ, ਜਿੱਥੇ 1913 ਵਿੱਚ ਗ਼ਦਰ ਪਾਰਟੀ ਬਣਾਈ ਗਈ ਸੀ - ਇਹ ਚਿੰਤਾ ਦਾ ਵੱਡਾ ਕਾਰਨ ਹੋਣਾ ਚਾਹੀਦਾ ਹੈ। ਗ਼ਦਰ ਲਹਿਰ ਦੀ ਸ਼ੁਰੂਆਤ ਭਾਰਤੀ ਪ੍ਰਵਾਸੀਆਂ ਦੁਆਰਾ ਬਰਤਾਨਵੀ ਬਸਤੀਵਾਦੀ ਕੁਝ ਵਿਰੋਧ ਅਤੇ ਧਰਮ ਨਿਰਪੱਖ ਗਣਰਾਜ ਦੀ ਸਥਾਪਨਾ ਕਰਨ ਦੇ ਉਦੇਸ਼ ਨਾਲ ਹਥਿਆਰਬੰਦ ਗ਼ਦਰ ਕਰਨ ਲਈ ਕੀਤੀ ਗਈ ਸੀ। ਆਓ ਉਨ੍ਹਾਂ ਦੇ ਪਾਠੇ ਪੂਰਨਿਆਂ 'ਤੇ ਚੱਲੀਏ। ਅੱਜ ਵੱਟ ਨੇ ਗੋਲੀ ਦੀ ਥਾਂ ਲੈ ਲਈ ਹੈ। ਜੋ ਅਸੀਂ ਉਨ੍ਹਾਂ ਲੋਕਾਂ ਦੇ ਹੱਥ ਮਜ਼ਬੂਤ ਕਰਨ ਲਈ ਭਾਰਤ ਵਾਪਸ ਜਾਣ ਬਾਰੇ ਸੋਚ ਸਕਦੇ ਹਾਂ, ਜੋ ਜੇਮਮ ਉਨਾ ਕੇ ਆਰ.ਐੱਸ.ਐੱਸ. ਵਿਰੁੱਧ ਲੜ ਰਹੇ ਹਨ। ਅਸੀਂ ਮਈ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਆਪਣੇ ਪਿਆਰਿਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ। ਬਦਲਵਾਂ ਤਰੀਕਾ ਇਹ ਵੀ ਹੈ ਕਿ ਤੁਸੀਂ ਇੱਥੇ ਰਹਿ ਕੇ ਆਨਲਾਈਨ ਜਾਂ ਫ਼ੋਨ ਕਾਲਾਂ ਰਾਹੀਂ ਪ੍ਰਚਾਰ ਕਰ ਸਕਦੇ ਹੋ।

...ਤਾਂ ਕਿ ਧਰਤੀ 'ਤੇ ਜ਼ਿੰਦਗੀ ਧੜਕਦੀ ਰਹੇ

ਪਿਛਲੇ ਦਿਨਾਂ ਤੋਂ ਲਗਾਤਾਰ ਨਾੜ ਨੂੰ ਲਗਾਈ ਜਾ ਰਹੀ ਅੱਗ ਨਾਲ ਵਾਪਰ ਰਹੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਜਿਨ੍ਹਾਂ ਨਾਲ ਮਨ ਵਲੂੰਧਰਿਆ ਜਾ ਰਿਹਾ ਹੈ ਤੇ ਵਾਤਾਵਰਣ ਪ੍ਰੇਮੀਆਂ ਦੀ ਚਿੰਤਾ ਵਿੱਚ ਵਾਧਾ ਹੋ ਰਿਹਾ ਹੈ, ਪਰ ਘਟਨਾਵਾਂ ਹੋਰ ਅੱਗੇ ਤੁਰਦੀਆਂ ਜਾ ਰਹੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿੱਚ ਦੁਪਹਿਰ ਵੇਲੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਪਰਵਾਸੀ ਮਜ਼ਦੂਰ ਪੰਪੂ ਮੰਡਲ ਅਤੇ ਸੰਤੋੜ ਮੰਡਲ ਦੀਆਂ ਝੁੰਗੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿੱਥੇ ਝੁੰਗੀਆਂ ਵਿੱਚ ਪਿਆ ਸਮਾਨ ਬਹੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਪ੍ਰਵਾਸੀ ਮਜ਼ਦੂਰ ਪੰਪੂ ਮੰਡਲ ਦਾ 1 ਸਾਲਾ ਬੱਚਾ ਵੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਅੱਗ ਕਾਰਨ ਪੀੜਤ ਪਰਵਾਰ ਦੀ ਮੌਤ ਵੀ ਝੁਲਜ ਗਈ, ਜਿਸ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ।

ਗੁਰਦਾਸਪੁਰ ਦੇ ਪਿੰਡ ਬੁਲੇਵਾਲ ਵਿੱਚ ਨਾੜ ਨੂੰ ਲਗਾਈ ਅੱਗ ਕਾਰਨ ਇੱਕ ਖੁਬਸੂਰਤ ਪਾਰਕ ਸੜ ਕੇ ਸੁਆਹ ਹੋ ਗਿਆ। ਇਹ ਪਾਰਕ ਪਿੰਡ ਦੇ ਹੀ ਨਾੜ ਦੇ 'ਚ ਵਸੇ ਐੱਨ ਆਰ ਆਈ ਨੌਵਵਾਨ ਬੁਲੇਵਾਲ ਵੱਲੋਂ ਲੱਖਾਂ ਰੁਪਏ ਦਾ ਖਰਚ ਕਰਕੇ ਲਗਾ ਅਤੇ ਫੁੱਲਾਂ ਦੇ ਬੂਟੇ ਲਗਾ ਕੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਪਾਰਕ ਜਿੱਥੇ ਪਿੰਡ ਦੇ ਬੱਚੇ ਬਜ਼ੁਰਗ ਅਤੇ ਲੋਕ ਰੋਜ਼ਾਨਾ

ਸੈਰ ਕਰਦੇ ਅਤੇ ਫਿਰ ਫਲਾਂ ਦੇ ਬੂਟਿਆਂ ਤੋਂ ਬਣੇ ਇਸ ਥਾਂ 'ਤੇ ਆਪਣਾ ਸਮਾਂ ਬਿਤਾਉਂਦੇ ਸਨ। ਇਸ ਵਿੱਚ 500 ਦੇ ਕਰੀਬ ਫਲਾਂ ਅਤੇ ਫੁੱਲਾਂ ਦੇ ਬੂਟੇ ਸੜ ਗਏ ਹਨ।

ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ 'ਚ ਅੱਗ ਨਾ ਲਾਏ ਜਾਣ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹਰ ਸਾਲ ਵਾਂਗ ਇਸ ਵਾਰ ਵੀ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦਾ ਹੁਣਾਨ ਹੁਕਮ ਦਾ ਨਾਂਅ ਨਹੀਂ ਲੈ ਰਿਹਾ ਹੈ। 1 ਅਪਰੈਲ ਤੋਂ ਸ਼ੁਰੂ ਹੋਏ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਲੈ ਕੇ 11 ਮਈ ਤੱਕ 40 ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 6777 ਮਾਮਲੇ ਆ ਚੁੱਕੇ ਹਨ। ਇਨ੍ਹਾਂ 'ਚੋਂ ਇਸ ਸੀਜ਼ਨ ਦੇ ਹੁਣ ਤੱਕ ਸਭ ਤੋਂ ਵੱਧ ਮਾਮਲੇ 11 ਮਈ ਨੂੰ 1554 ਦਰਜ ਕੀਤੇ ਗਏ ਹਨ। ਜੇਕਰ ਪਿਛਲੇ ਸਾਲ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ 2022 'ਚ 11 ਮਈ ਤੱਕ ਕਣਕ ਦਾ ਨਾੜ ਖੇਤਾਂ 'ਚ ਸਾੜਨ ਦੇ 13269 ਮਾਮਲੇ ਆ ਚੁੱਕੇ ਸਨ, ਜਦੋਂਕਿ 2021 'ਚ ਇਸ ਮਿਤੀ ਤੱਕ 7433 ਮਾਮਲੇ ਦਰਜ ਕੀਤੇ ਗਏ ਸਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਰਾਹੀਂ ਖੇਤਾਂ 'ਚ ਕਣਕ ਦਾ ਨਾੜ ਸਾੜਨ ਦੇ ਦਰਜ ਕੀਤੇ ਗਏ ਮਾਮਲਿਆਂ 'ਚੋਂ ਸੱਠਾ ਜ਼ਿਲ੍ਹਾ ਸਭ ਤੋਂ ਮੋਹਰੀ ਹੈ, ਜਿੱਥੇ ਹੁਣ ਤੱਕ 707 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਹਾਲਾਂਕਿ ਪਿਛਲੇ ਸਾਲ ਵਿਰਾਸ਼ਪੁਰ ਜ਼ਿਲ੍ਹਾ ਅੱਗੇ ਸੀ, ਜਿੱਥੇ 1385 ਮਾਮਲੇ ਆਏ ਸਨ।

ਭਾਵੇਂ ਕਿ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਪਰ ਇਸ 'ਤੇ ਨਾਮਾਤਰ ਹੀ ਅਮਲ ਹੁੰਦਾ ਨਜ਼ਰੀ ਆਉਂਦਾ ਹੈ। ਇਸ ਤੋਂ ਸੰਪੱਠ ਹੁੰਦਾ ਹੈ ਕਿ ਅਸੀਂ ਸਿਰਫ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਦੇ ਹਾਂ। ਅਸੀਂ ਅਜੇ ਵੀ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਤੋਂ ਨਾਵਾਕਿਫ ਹਾਂ।

ਜਗਤਾਰ ਸਿੰਘ ਹਿੱਸੇਵਾਲ ਉਪਰੋਕਤ ਵਾਰੀਆਂ ਘਟਨਾਵਾਂ ਪ੍ਰਤੱਖ ਰੂਪ ਵਿੱਚ ਅਪਰੈਲ ਤੋਂ ਸ਼ੁਰੂ ਹੋਏ ਕਣਕ ਦੀ ਵਾਢੀ ਦੇ ਸੀਜ਼ਨ ਤੋਂ ਲੈ ਕੇ 11 ਮਈ ਤੱਕ 40 ਦਿਨਾਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 6777 ਮਾਮਲੇ ਆ ਚੁੱਕੇ ਹਨ। ਇਨ੍ਹਾਂ 'ਚੋਂ ਇਸ ਸੀਜ਼ਨ ਦੇ ਹੁਣ ਤੱਕ ਸਭ ਤੋਂ ਵੱਧ ਮਾਮਲੇ 11 ਮਈ ਨੂੰ 1554 ਦਰਜ ਕੀਤੇ ਗਏ ਹਨ। ਜੇਕਰ ਪਿਛਲੇ ਸਾਲ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ 2022 'ਚ 11 ਮਈ ਤੱਕ ਕਣਕ ਦਾ ਨਾੜ ਖੇਤਾਂ 'ਚ ਸਾੜਨ ਦੇ 13269 ਮਾਮਲੇ ਆ ਚੁੱਕੇ ਸਨ, ਜਦੋਂਕਿ 2021 'ਚ ਇਸ ਮਿਤੀ ਤੱਕ 7433 ਮਾਮਲੇ ਦਰਜ ਕੀਤੇ ਗਏ ਸਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਰਾਹੀਂ ਖੇਤਾਂ 'ਚ ਕਣਕ ਦਾ ਨਾੜ ਸਾੜਨ ਦੇ ਦਰਜ ਕੀਤੇ ਗਏ ਮਾਮਲਿਆਂ 'ਚੋਂ ਸੱਠਾ ਜ਼ਿਲ੍ਹਾ ਸਭ ਤੋਂ ਮੋਹਰੀ ਹੈ, ਜਿੱਥੇ ਹੁਣ ਤੱਕ 707 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਹਾਲਾਂਕਿ ਪਿਛਲੇ ਸਾਲ ਵਿਰਾਸ਼ਪੁਰ ਜ਼ਿਲ੍ਹਾ ਅੱਗੇ ਸੀ, ਜਿੱਥੇ 1385 ਮਾਮਲੇ ਆਏ ਸਨ।

ਦੁਨੀਆ ਭਰ 'ਚ ਜਾਗਰੂਕਤਾ ਪੈਦਾ ਕਰਨ ਲਈ ਜਨਤਕ ਰੈਲੀਆਂ ਦਾ ਆਯੋਜਨ ਪੱਛਮੀ ਮੀਡੀਆ ਅਤੇ ਸਿਆਸਤਦਾਨਾਂ ਨੂੰ ਭਾਰਤ ਵਿੱਚ ਕੀ ਹੋ ਰਿਹਾ ਹੈ, ਬਾਰੇ ਸੰਵੇਦਨਸ਼ੀਲ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਦਬਾਅ ਬਣਾਉਣ ਦਾ ਇੱਕ ਹੋਰ ਤਰੀਕਾ ਹੈ ਤਾਂ ਜੋ ਮੌਦੀ ਅਗਲੀਆਂ ਚੋਣਾਂ ਜਿੱਤਣ ਲਈ 2002 ਵਰਗੀ ਹਿੰਸਾ ਨੂੰ ਅੰਜਾਮ ਨਾ ਦੇ ਸਕੇ।

ਇਹ ਗੱਲ ਨੋਟ ਕਰਨ ਵਾਲੀ ਹੈ ਕਿ ਮੌਦੀ ਸਰਕਾਰ ਭਾਰਤ ਨੂੰ ਆਰਥਿਕ ਤੌਰ 'ਤੇ ਆਤਮ-ਨਿਰਭਰ ਅਤੇ ਮਜ਼ਬੂਤ ਬਣਾਉਣ ਦੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ। ਮੌਕਿਆਂ ਦੀ ਘਾਟ ਇੱਕ ਵਜ੍ਹਾ ਹੈ, ਜਿਸ ਕਰਕੇ ਜ਼ਿਆਦਾਤਰ ਲੋਕ ਭਾਰਤ ਤੋਂ ਪ੍ਰਵਾਸ ਕਰਕੇ ਕੈਨੇਡਾ ਆਉਣ ਲਈ ਮਜਬੂਰ ਹਨ। ਇਸ ਨੇ ਮੌਦੀ ਨੂੰ ਧਰਮ ਦੀ ਸਿਆਸਤ ਵਿੱਚ ਹੋਰ ਵੀ ਹਮਲਾਵਰ ਹੋ ਕੇ ਜੁਟਣ ਦਾ ਕਾਰਨ ਮੁਹੱਈਆ ਕੀਤਾ ਹੈ। ਹੁਣ ਤੱਕ ਮੌਦੀ ਨੇ ਹਿੰਦੂ ਵੋਟਰਾਂ ਨਾਲ ਭਾਜਪਾ ਦੇ ਮੁੱਖ ਵਿਰੋਧੀਆਂ ਨੂੰ ਪੂਰਾ ਕਰਨ ਰਾਹੀਂ ਆਪਣਾ ਹਮਾਇਤੀ ਆਧਾਰ ਬਣਾਈ ਰੱਖਿਆ ਹੈ। ਸਾਨੂੰ ਸਾਰਿਆਂ ਨੂੰ ਜ਼ੋਰਦਾਰ ਅਪੀਲ ਕਰਨੀ ਚਾਹੀਦੀ ਹੈ ਕਿ ਵੋਟ ਵਟਣੀਆਂ ਤੌਰ 'ਤੇ ਪਾਈ ਜਾਵੇ ਤਾਂ ਜੋ ਮੌਦੀ ਨੂੰ ਦਬੋਲਿਆ ਜਾ ਸਕੇ ਅਤੇ ਇੱਕ ਹੋਰ ਬਦਲ ਨੂੰ ਸੱਤਾ 'ਚ ਲਿਆਂਦਾ ਜਾਵੇ, ਜੋ ਧਰਮ ਨਿਰਪੱਖ ਅਤੇ ਸਹਿਣਸ਼ੀਲ ਹੋਵੇ, ਪਰ ਸਾਨੂੰ ਕਿਸੇ ਵੀ ਗੈਰ-ਭਾਜਪਾ ਪਾਰਟੀ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਨਹੀਂ ਦੇਣੀ ਚਾਹੀਦੀ। ਉਨ੍ਹਾਂ ਨੂੰ ਵੀ ਆਰ.ਐੱਸ.ਐੱਸ. ਨਾਲ ਪਿਛੇ-ਪਿੱਛੀ ਰੋਡ ਜਾਂ ਸੌਣੇ ਲਾਭਾਂ ਲਈ ਬਹੁਗਿਣਤੀਵਾਦੀ ਸਿਆਸਤ ਖੇਡਣ ਦੀਆਂ ਉਨ੍ਹਾਂ ਦੀਆਂ ਪਿਛਲੀਆਂ ਗ਼ਲਤੀਆਂ ਲਈ ਜਵਾਬਦੇਹ ਬਣਾਉਣਾ ਜ਼ਰੂਰੀ ਹੈ, ਜਿਸ ਨੇ ਮੌਦੀ ਨੂੰ ਸੱਤਾ 'ਚ ਲਿਆਉਣ ਲਈ ਮੁੱਢਲਾ ਕੰਮ ਕੀਤਾ।

ਸੰਘ ਦੀ ਵਿਚਾਰਧਾਰਾ ਦਾ ਲਗਾਤਾਰ ਵਿਰੋਧ ਕਰਨ ਵਾਲੀਆਂ ਕੁਝ ਪਾਰਟੀਆਂ ਨੂੰ ਛੱਡ ਕੇ ਬਾਕੀਆਂ ਨੇ ਨਿਰੋਲ ਮੋਕਾਪ੍ਰਸਤੀ ਵਿੱਚੋਂ ਹਿੰਦੂ ਰਾਸ਼ਟਰਵਾਦ ਦਾ ਪੱਠ ਖੋਕ ਕੇ ਉਨ੍ਹਾਂ ਨੂੰ ਪਛਾੜਨ ਦੀ ਕੌਸ਼ਿਸ਼ ਕੀਤੀ ਹੈ। ਸਾਨੂੰ ਇਮਾਨਦਾਰ ਉਮੀਦਵਾਰਾਂ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਕਾਰਕੁਨਾਂ ਦੀ ਪਛਾਣ ਕਰਨੀ ਚਾਹੀਦੀ ਹੈ, ਜੋ ਅਸਲ ਤਬਦੀਲੀ ਲਿਆ ਸਕਦੇ ਹਨ।

ਲੋਕਾਂ ਨੂੰ ਸ਼ਾਇਦ ਇਹ ਅਹਿਸਾਸ ਨਾ

ਆਂਗਣਵਾੜੀ ਵਰਕਰਾਂ/ਹੈਲਪਰਾਂ ਵੱਲੋਂ ਡੀ ਸੀ ਦਫ਼ਤਰ ਸਾਹਮਣੇ ਧਰਨਾ

ਪ੍ਰੋਗਰਾਮ ਅਫਸਰ ਨੂੰ ਪੈਨਲ ਮੀਟਿੰਗ ਲਈ ਦਿੱਤਾ ਮੰਗ ਪੱਤਰ




ਮੋਗਾ (ਅਮਰਜੀਤ ਬੱਬਰ)-ਆਲ ਇੰਡੀਆ ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ (ਏਟਕ) ਪੰਜਾਬ ਦੇ ਸੱਦੇ 'ਤੇ ਮੋਗਾ ਵਿਖੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੋਗਾ ਵਿਖੇ ਡੀ ਸੀ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਪ੍ਰੋਗਰਾਮ ਅਫਸਰ ਨੂੰ ਸਰਕਾਰ ਦੇ ਨਾਮ ਪੈਨਲ ਮੀਟਿੰਗ ਲਈ ਮੰਗ ਪੱਤਰ ਦਿੱਤਾ। ਮੰਗ ਪੱਤਰ ਸਬੰਧੀ ਗੱਲ ਕਰਦਿਆਂ ਸੂਬਾ ਵਿੱਚ ਸਕੱਤਰ ਗੁਰਚਰਨ ਕੌਰ ਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਚਿੰਤਾਂ 'ਤੇ ਲਟਕਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਸਰੋਜ ਛੱਪੜੀਵਾਲ ਦੀ ਦੀ ਅਗਵਾਈ ਵਿੱਚ ਪੰਜਾਬ ਦੇ ਸਾਰੇ ਬਲਾਕਾਂ ਵਿੱਚ ਮੁੱਖ ਮੰਤਰੀ ਦੇ ਨਾਮ ਪੈਨਲ ਮੀਟਿੰਗ ਲਈ ਮੰਗ ਪੱਤਰ ਸੇਪੇ ਜਾ ਰਹੇ ਹਨ। ਉਸੇ ਕੜੀ ਤਹਿਤ ਅੱਜ ਮੋਗਾ ਵਿਖੇ ਵੀ ਪ੍ਰੋਗਰਾਮ ਅਫਸਰ ਨੂੰ ਸਰਕਾਰ

ਮਾਣੇ ਭੱਤਾ ਦੁੱਗਣਾ ਕਰਨ ਦੀ ਬਜਾਏ 10 ਮਹੀਨਿਆਂ ਤੋਂ ਪਹਿਲਾਂ ਵਾਲਾ ਮਾਣੇ ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਅਤੇ ਨਾ ਹੀ ਪੁਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹੁਣੇ ਕਿਹਾ ਕਿ ਜੇਕਰ ਸਰਕਾਰ ਪੈਨਲ ਮੀਟਿੰਗ ਦੇਣ ਤਾਂ ਟਾਲ ਮਟੋਲ ਕੀਤਾ ਤਾਂ ਮਾਨ ਦੇ ਪਿੱਛੇ ਪੱਕਾ ਧਰਨਾ ਲਾਇਆ ਜਾਵੇਗਾ। ਇਸ ਮੌਕੇ ਗੁਰਜੀਤ ਕੌਰ ਮਸੀਤਾ, ਬਿਮਲ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ ਤੇ ਰਣਜੀਤ ਕੌਰ ਨੇ ਆਪਣੇ ਸੰਬੰਧ ਵਿੱਚ ਕਿਹਾ ਕਿ ਪੀ ਐੱਮ ਵੀ ਆਈ ਤਹਿਤ ਅਜੇ ਤੱਕ ਕੋਈ ਪੈਨਲ ਨਹੀਂ ਮਿਲਿਆ ਤੇ ਨਾ ਹੀ ਮੰਬਾਈਲ ਤੇ ਮੰਬਾਈਲ ਪਤਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਸਬੰਧੀ ਸਾਰੇ ਐੱਮ ਐੱਲ ਏਸ ਨੂੰ ਵੀ ਪਹਿਲਾਂ ਮੰਗ ਪੱਤਰ ਦਿੱਤੇ ਗਏ ਸਨ, ਪਰ ਧਰਨਾ ਲਾਉਣ ਦੇ ਉੱਚੇ ਹੀ ਗਿਆ। ਮੰਗ ਪੱਤਰ ਦੇਣ ਦੇ ਬਾਵਜੂਦ ਮਾਣੇ ਭੱਤਾ ਧਰਨਾ ਦੇ ਕੇ ਲਿਆ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਮਾਣੇ ਭੱਤਾ ਹਰ ਮਹੀਨੇ ਦੀ 7 ਤਰੀਖ ਤੱਕ ਦਿੱਤਾ ਜਾਵੇ, ਆਈ ਕਾਰ ਮਹਿਕਮਾ ਆਪ ਹੀ ਬਣਾ ਕੇ ਦੇਵੇ, ਗਰਮੀ ਦੀਆਂ ਛੱਡੀਆਂ ਸਰਕਾਰੀ ਸਕੂਲਾਂ ਵਾਂਗ 1 ਜੂਨ ਨੂੰ ਕੀਤੀਆਂ ਸਕਣ, ਕਿਉਂਕਿ ਇਹ ਛੇਂਡੇ ਛੇਂਡੇ ਹਨ।

ਇਸ ਮੌਕੇ ਗੁਰਜੀਤ ਕੌਰ ਜਲਾਲਾਬਾਦ, ਗੁਰਜੀਤ ਕੌਰ ਮਸੀਤਾ, ਪਰਮਜੀਤ ਕੌਰ ਚੰਦ ਨਵਾਂ, ਰਣਜੀਤ ਕੌਰ, ਬਲਜੀਤ ਕੌਰ, ਅਜੀਤ ਕੌਰ ਨਿਹਾਲ ਸਿੰਘ ਵਾਲਾ, ਕਰਨਜੀਤ ਕੌਰ, ਸੰਦੀਪ ਕੌਰ, ਸ਼ਿਮਰਜੀਤ ਕੌਰ ਡਰੋਲੀ, ਸਵਰਨਜੀਤ ਕੌਰ ਸਰਮਾ, ਗੁਰਪ੍ਰੀਤ ਕੌਰ ਲੁੱਥਾ ਸਕੱਤਰ, ਵੀਰਪਾਲ ਕੌਰ, ਕਰਮਜੀਤ ਕੌਰ, ਸਵਰਨਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰ ਤੇ ਹੈਲਪਰ ਹਾਜ਼ਰ ਸਨ।

ਪਤੀ ਦੇ ਨਜ਼ਾਇਜ਼ ਸੰਬੰਧਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਲੱਲ (ਗੁਰਮੀਤ ਸਿੰਘ ਮੱਕੜ)-ਪਿੰਡ ਕੱਟਿਆਂਵਾਲੀ ਵਿਖੇ ਇੱਕ ਵਿਆਹੁਤਾ ਵੱਲੋਂ ਆਪਣੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਜ਼ਾਇਜ਼ ਸੰਬੰਧਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਡੀਪੁਰਾ ਵੱਲੋਂ ਵਾਲੀ ਬਸਤੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਉਦਭ ਕੌਰ ਦੀ ਵਿਆਹ 12 ਕੁ ਸਾਲ ਪਹਿਲਾਂ ਸਵਰਨ ਸਿੰਘ ਵਾਸੀ ਕੱਟਿਆਂਵਾਲੀ ਨਾਲ ਹੋਇਆ ਸੀ, ਜਿਨ੍ਹਾਂ ਦੇ ਘਰ ਇੱਕ ਲੜਕਾ ਵੀ ਪੈਦਾ ਹੋਇਆ। ਇਸ ਦੌਰਾਨ ਸਵਰਨ ਸਿੰਘ ਦੇ ਨਜ਼ਾਇਜ਼ ਸੰਬੰਧ ਪਿੰਡ ਫਲੀਆਂਵਾਲੀ ਵਿਖੇ ਰਹਿ ਰਹੀ ਇੱਕ ਔਰਤ ਜ਼ਿਮਲਾ ਰਾਣੀ ਨਾਲ ਹੋ ਗਏ, ਜਿਸ ਕਰਕੇ ਉਸ ਦੇ ਘਰ ਆਉਣ-ਜਾਣਾ ਰਿਹਾ, ਜਿਸ ਦੇ ਚੱਲਦਿਆਂ ਕੁਲਵਿੰਦਰ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਪੁਲਸ ਅਨੁਸਾਰ ਜ਼ਿਮਲਾ ਰਾਣੀ ਸਵਰਨ ਸਿੰਘ ਦੀ ਰਿਸ਼ਤੇਦਾਰੀ ਵਿੱਚ ਹੀ ਹੈ। ਜ਼ਿਮਲਾ ਰਾਣੀ ਦੇ ਰਿਸ਼ਤੇਦਾਰਾਂ ਤੇ ਕੁਲਵਿੰਦਰ ਕੌਰ ਦੇ ਭਰਾ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਪਹਿਲਾਂ ਤਾਂ ਜ਼ਿਮਲਾ ਰਾਣੀ ਤੇ ਪਰਮਜੀਤ ਸਿੰਘ ਦੇ ਪਰਿਵਾਰ ਵਿਚਕਾਰ ਚੰਗਾ ਵਰਤਾਵਰਤਾ ਸੀ, ਪ੍ਰੰਤੂ ਇਹ ਵਰਤਾਵਰਾ ਨਜ਼ਾਇਜ਼ ਸੰਬੰਧਾਂ ਵਿੱਚ ਬਦਲ ਗਿਆ, ਜੋ ਉਸ ਦੀ ਭੈਣ ਕੁਲਵਿੰਦਰ ਕੌਰ ਦੀ ਜਾਨ ਲੈਣ ਦਾ ਕਾਰਨ ਬਣਿਆ। ਮਿਤਕਾਂ ਦੇ ਰਿਸ਼ਤੇਦਾਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਸਵਰਨ ਸਿੰਘ ਤੇ ਹਰਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਥਾਣਾ ਕਬਰਵਾਲਾ ਪੁਲਸ ਨੇ ਕਾਰਵਾਈ ਕਰਦਿਆਂ ਮਿਤਕ ਦੇ ਪਤੀ ਸਵਰਨ ਸਿੰਘ, ਜ਼ਿਮਲਾ ਰਾਣੀ ਤੇ ਉਸ ਦੇ ਪਤੀ ਪਰਮਜੀਤ ਸਿੰਘ ਵਿਰੁੱਧ ਧਾਰਾ 306, 34 ਆਦਿ ਦੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।



ਮਿਤਕਾਂ ਕੁਲਵਿੰਦਰ ਕੌਰ ਦੀ ਫਾਈਲ ਫੋਟੋ।

ਸਰਵਿਸ ਰੋਡ ਤੰਗ ਹੋਣ ਕਾਰਨ ਦੁਕਾਨਦਾਰਾਂ 'ਚ ਰੋਸ

ਸ੍ਰੀ ਮੁਕਤਸਰ ਸਾਹਿਬ (ਸ਼ਹਿਦਰਪਾਲ, ਪੁਜਾ)-ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੌਂਸਿਲਾਂ ਸਦਕਾ ਮੁਕਤਸਰ-ਜਲਾਲਾਬਾਦ ਰੋਡ ਦੇ ਫਾਟਕ ਨੰਬਰ 30 'ਤੇ ਉਸਾਰੀ ਅਧੀਨ ਪੁਲ ਮੁਕੰਮਲ ਹੋਣ ਦੇ ਨਾਲ ਚੱਲ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਪੁਲ ਚਾਲੂ ਹੋਣ ਨਾਲ ਖੁਸ਼ੀ ਪਾਈ ਜਾ ਰਹੀ ਹੈ, ਪਰ ਫਾਟਕ ਤੋਂ ਲੈ ਕੇ ਸਾਇਨ ਪਾਇਲ ਸਿਨੇਮੇ ਤੱਕ ਪੁਲ ਦੇ ਦੋਵੇਂ ਪਾਸੇ ਸਰਵਿਸ ਰੋਡ ਤੰਗ ਹੋਣ ਕਾਰਨ ਰੋਸ ਵੀ ਪਾਇਆ ਜਾ ਰਿਹਾ ਹੈ। ਅਮਿਤ ਖੁਰਾਣਾ ਪ੍ਰਧਾਨ ਗੁਰਮੀਤ ਸਿੰਘ ਦੇ ਕਹਿਣਾ ਹੈ ਕਿ ਸਾਈਨ ਕੰਪਨੀ ਲਿਮ. ਦੇ ਅਨੁਸਾਰ ਪੁਲ ਲਈ ਜ਼ਮੀਨੀ ਚੌੜਾਈ 73 ਫੁੱਟ ਹੋਣੀ ਚਾਹੀਦੀ ਹੈ। ਫਾਟਕ ਤੋਂ ਲੈ ਕੇ ਰਾਮਾ ਕਿਸ਼ਨਾ ਸਕੂਲ ਤੱਕ ਸੜਕ ਦੀ ਚੌੜਾਈ 57 ਫੁੱਟ ਤੇ ਬਦਰਾਓ ਖਾਲ ਦੀ ਚੌੜਾਈ 23 ਫੁੱਟ ਪਾ ਕੇ 80 ਫੁੱਟ ਹੋ ਜਾਂਦੀ ਹੈ, ਪਰ ਅਲਾਈਨਮੈਂਟ ਬਦਲਣ ਕਾਰਨ ਪੁਲ ਸਟੇਸ਼ਨ ਵੱਲ ਹੋ ਗਿਆ, ਜਿਸ ਕਾਰਨ ਫਾਟਕ ਤੋਂ ਲੈ ਕੇ ਸਾਈਨ ਪਾਇਲ ਸਿਨੇਮੇ ਤੱਕ ਪੁਲ ਦੇ ਸੱਜੇ ਪਾਸੇ ਸਰਵਿਸ ਰੋਡ ਦੀ ਚੌੜਾਈ 22 ਫੁੱਟ ਦੀ ਬਜਾਏ 10-12 ਫੁੱਟ ਹੀ ਰਹਿ ਗਈ, ਜਿਸ ਕਾਰਨ ਸਰਵਿਸ ਰੋਡ 'ਤੇ ਆਵਾਜਾਈ ਸੰਭਵ ਨਹੀਂ ਹੈ। ਇਸੇ ਤਰ੍ਹਾਂ ਰਾਮਾ ਕਿਸ਼ਨਾ ਸਕੂਲ ਤੋਂ ਸਿਨੇਮੇ ਤੱਕ ਸੜਕ ਦੀ ਚੌੜਾਈ 57 ਫੁੱਟ ਤੋਂ ਘੱਟ ਹੋਣ ਕਾਰਨ ਸਰਵਿਸ ਰੋਡ ਦੀ ਚੌੜਾਈ 22 ਫੁੱਟ ਦੀ ਬਜਾਏ 12-13 ਫੁੱਟ ਹੀ ਰਹਿ ਗਈ, ਜਿਸ ਕਾਰਨ ਕੋਈ ਵੀ ਵਹੀਕਲ ਇਸ ਰੋਡ 'ਤੇ ਆ-ਜਾ ਨਹੀਂ ਸਕਦਾ, ਜਿਸ ਕਾਰਨ ਕੋਈ ਦੁਕਾਨਦਾਰਾਂ ਦਾ ਕੰਮ ਫੇਲ੍ਹ ਹੋ ਗਿਆ ਹੈ ਤੇ ਕੋਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਪੁਲ ਦੀ ਜਗ੍ਹਾ ਪੂਰੀ ਕਰਨ ਲਈ 10-10 ਫੁੱਟ ਜਗ੍ਹਾ ਦੀ ਮੰਗ ਕੀਤੀ ਹੈ ਤੇ ਅਸੀਂ ਜਗ੍ਹਾ ਦੇਣ ਲਈ ਵੀ ਤਿਆਰ ਹਾਂ, ਪਰ ਬਾਅਦ ਵਿੱਚ ਪੁਲ ਦਾ ਵਿਭਾਗ ਚੁੱਪ ਕਰ ਗਿਆ ਤੇ ਹੁਣ ਦੁਕਾਨਦਾਰਾਂ ਦੇ ਚੁੱਪ ਮਨ ਦੀ ਨੋਕੜ ਆ ਗਈ ਹੈ। ਫਰਵਰੀ 2019 ਤੋਂ ਜਲਾਲਾਬਾਦ ਰੋਡ ਦਾ ਫਾਟਕ ਪੱਕ ਹੋ ਗਿਆ ਤੇ ਹੁਣ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਅਮਿਤ ਖੁਰਾਣਾ ਪ੍ਰਧਾਨ ਗੁਰਮੀਤ ਸਿੰਘ, ਪੰਕਜ ਕਰੋਵਰ, ਤਰਮੇ ਕੁਮਾਰ, ਸੁਰਿੰਦਰ ਕੁਮਾਰ ਦਾਬੜਾ ਤੇ ਹੋਰ ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਵਿਸ ਰੋਡ ਪੂਰੀ ਕਰਨ ਲਈ ਜਗ੍ਹਾ ਅਕਵਾਇਰ ਕੀਤੀ ਜਾਵੇ ਤੇ ਅਦਾਇਗੀ ਕਰਨ ਤੋਂ



ਜਲਾਲਾਬਾਦ ਰੋਡ 'ਤੇ ਪੁਲ ਦੇ ਨਾਲ ਬਣੀ ਸਰਵਿਸ ਰੋਡ, ਜੋ ਬਹੁਤ ਹੀ ਸ਼ਿਯਾਨਾ ਤੰਗ ਹੈ। ਬਾਅਦ ਸਰਵਿਸ ਰੋਡ ਪੂਰੀ ਕੀਤੀ ਜਾਵੇ, ਤਾਂ ਜੋ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਪੁਲ ਦੇ ਦੋਵੇਂ ਪਾਸੇ ਕਈ ਜਗ੍ਹਾ 'ਤੇ ਸਰਕਾਰੀ ਜਗ੍ਹਾ ਵੀ ਖਾਲੀ ਪਈ ਹੈ, ਜਿੱਥੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਨੂੰ ਵੀ ਸਰਵਿਸ ਰੋਡ 'ਚ ਸ਼ਾਮਲ ਕੀਤਾ ਜਾਵੇ। ਬਾਗ ਵਾਲੀ ਤੇ ਠੱਕ ਵਾਲੀ ਗਲੀ ਦੇ ਨਿਵਾਸੀਆਂ ਨੇ ਸ਼ਹਿਰ ਵੱਲ ਆਉਣਾ ਜਾਣਾ ਹੁੰਦਾ ਹੈ, ਉਨ੍ਹਾਂ ਨੂੰ ਪੁਲ ਤੋਂ ਉਤਰਣ ਲਈ ਯੂ ਟਰਨ ਲਈ ਕੋਈ ਰਾਸਤਾ ਨਹੀਂ ਹੈ। ਇਸ ਲਈ ਲੋਕਾਂ ਦੀ ਮੰਗ ਹੈ ਕਿ ਸਰਵਿਸ ਰੋਡ ਪੂਰੀ ਕੀਤੀ ਜਾਵੇ ਤਾਂ ਜੋ ਲੋਕ ਪੁਲ ਦਾ ਸਹੀ ਤਰੀਕੇ ਨਾਲ ਫਾਇਦਾ ਲੈ ਸਕਣ। ਬੁੜਾ ਗੁੱਜਰ ਰੋਡ ਦੇ ਨਿਵਾਸੀ ਮੋਹਕ ਸਿੰਘ, ਮਹਿਬੂਬ ਸਿੰਘ ਗਿੱਲ, ਬਲਜੀਤ ਸਿੰਘ, ਪਿੰਜਰ ਕੁਮਾਰ ਬਾਸਲ, ਚੰ. ਦਲੇਤ ਰਾਮ, ਰਿਟਾਇਰਡ ਪਟਵਾਰੀ ਮੁੱਖਿ ਭੁਮਾਰ ਆਰੀਆ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੁੜਾ ਗੁੱਜਰ ਰੋਡ 'ਤੇ ਵੀ ਟ੍ਰੈਫਿਕ ਬੰਦ ਕੀਤਾ ਜਾਵੇ।

ਕਾਤਰਾਂ

ਬੇਟੇ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਮੁਕਤਸਰ ਸਾਹਿਬ (ਸ਼ਹਿਦਰਪਾਲ, ਪੁਜਾ)-ਸਿਹਤ ਵਿਭਾਗ ਵਿੱਚ ਬੱਚੇਰ ਸਿਹਤ ਕੁਮਾਰੀ ਸੇਵਾ ਨਿਭਾਅ ਰਹੇ ਸ਼੍ਰੀਮਤੀ ਸੁਖਪ੍ਰੀਤਪਾਲ ਕੌਰ ਤੇ ਗੁਰਪ੍ਰੀਤ ਕੌਰ ਨੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਰਕੋਈ ਵਿਖੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਕਾਪੀਆਂ, ਬਾਲ ਪੇਂਨ ਤੇ ਹੋਰ ਸਟੇਸ਼ਨਰੀ ਵੰਡੀ। ਇਸ ਮੌਕੇ ਸੰਤਪਾਲ ਸਿੰਘ ਬਾਲ, ਸੁਖਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਮਹਿਗੀਆਂ ਪਾਰਟੀਆਂ ਤੇ ਵਾਲਤ ਖਰਚਿਆਂ ਦੀ ਬਜਾਏ ਸਮਾਜ ਸੇਵਾ ਦੇ ਉਪਾਲੇ ਕਰਨੇ ਚਾਹੀਦੇ ਹਨ, ਜਿਵੇਂ ਕਿ ਜ਼ਰੂਰਤਮੰਦ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਲੋੜੀਂਦਾ ਸਮਾਨ ਦੇਣਾ, ਭੁੱਖ ਭਾਲੀਆਂ ਨੂੰ ਖੁਣਦਾਨ ਕਰਨਾ ਚਾਹੀਦਾ ਹੈ। ਪ੍ਰਿੰਸੀਪਲ ਜਸਮੀਤ ਕੌਰ ਨੇ ਪਰਵਾਰ ਦੀ ਇਸ ਉਪਾਲੇ ਲਈ ਸ਼ਲਾਘਾ ਕੀਤੀ ਅਤੇ ਸਨਮਾਨ ਚਿੰਨ੍ਹ ਵੱਡੇ ਕੀਤੇ। ਇਸ ਮੌਕੇ ਸਕੂਲ ਦਾ ਸਟਾਫ਼ ਰਮਨਦੀਪ ਕੌਰ ਗਿੱਲ, ਗੁਰਪਾਲ ਕੌਰ, ਬਲਜੀਤ ਕੌਰ, ਗੀਤਾ, ਰੋਸ਼ਨਾ, ਅਮਨਪ੍ਰੀਤ ਕੌਰ ਤੇ ਸਰਵਿੰਦਰ ਕੌਰ ਹਾਜ਼ਰ ਸਨ।

ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਫ਼ਾਇਲਾਵਾ

(ਨਿਯੰਤਰਣ)-ਡਿਪਟੀ ਕਮਿਸ਼ਨਰ ਡਾ. ਸੇਠੂ ਦੁੱਗਲ ਆਈ ਏ ਐੱਸ ਨੇ ਦੱਸਿਆ ਕਿ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੁਲਸ ਵਿਭਾਗ ਫ਼ਾਇਲਾਵਾ ਵੱਲੋਂ ਜ਼ਿਲ੍ਹੇ ਵਿੱਚ ਜਾਗਰੂਕਤਾ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਵੀਰਵਾਰ ਨੂੰ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਾਵਾਇਆ ਗਿਆ। ਟ੍ਰੈਫਿਕ ਐਂਜੂਕੇਸ਼ਨ ਸੈੱਲ ਦੇ ਇੰਚਾਰਜ ਜਗੀਰ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਦੀ ਦੇਖ-ਰੇਖ ਹੋਣ ਟ੍ਰੈਫਿਕ ਐਂਜੂਕੇਸ਼ਨ ਸੈੱਲ ਵੱਲੋਂ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਾਮਪੁਰਾ ਦੀ ਨੌਬਲ ਰਾਹੀਂ ਵੱਡੇ ਸੜਕ 'ਤੇ ਲੋਕਾਂ ਨੂੰ ਪੈਦਲ ਚੱਲਣ ਦੇ ਨਿਯਮਾਂ ਅਤੇ ਜੈਬਰਾ ਕਰਾਸਿੰਗ ਰਾਹੀਂ ਸੜਕ ਕਿਵੇਂ ਪਾਰ ਕਰਨੀ ਹੈ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸੜਕ ਨੂੰ ਪਾਰ ਕਰਨ ਸਮੇਂ ਸੜਕ 'ਤੇ ਬਣਾਈਆਂ ਗਈਆਂ ਚਿੰਨ੍ਹੀਆਂ ਪੱਟੀਆਂ 'ਤੇ ਪੈਦਲ ਤੁਰ ਕੇ ਸੜਕ ਪਾਰ ਕਰਨੀ ਚਾਹੀਦੀ ਹੈ।

ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ

ਜਗਵਾਹੀ (ਅਮਰ ਖੱਖਰ)-ਸਿਵਲ ਹਸਪਤਾਲ ਜਗਵਾਹੀ ਵਿਖੇ ਡਾ. ਪੁਨੀਤ ਸਿੰਘ ਐੱਮ ਐੱਮ ਓ ਦੀ ਅਗਵਾਈ ਹੇਠ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ, ਜਿਸ ਵਿੱਚ ਡਾ. ਮਨੀਤ ਲੁਬਾ ਨੇ ਵਿਸਥਾਰ 'ਚ ਜਾਣਕਾਰੀ ਦਿੱਤੀ ਕਿ ਆਮ ਲੋਕਾਂ ਦੇ ਸਮੇਂ ਅਨੁਸਾਰ ਆਪਣੇ ਸਰੀਰ ਦੀ ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ। ਸ਼ਾਇਦ ਫੁੱਫ ਤੇ ਹੋਰ ਤਲਾਈਆਂ ਦੀਆਂ ਤੇ ਪ੍ਰੋਫਿਲ ਬਦਲ ਚਾਹੀਦੀ ਹੈ, ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਲੋੜ ਅਨੁਸਾਰ ਸਰੀਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਜੇਕਰ ਸਰੀਰ ਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਵੇ ਤਾਂ ਸ਼ਾਇਦ ਕੋਈ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਇਸ ਸਮੇਂ ਡਾ. ਅਭਿਰਾਮ ਸਿੰਘ ਬਾਬੀਆ ਰਾਣੀ, ਰਾਜਵਿੰਦਰ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

ਸੰਯੁਕਤ ਕਿਸਾਨ ਮੋਰਚੇ ਨੇ ਭਾਈ ਲੌਗੋਵਾਲ ਦੇ ਘਰ ਅੱਗੇ ਫੁੱਕਿਆ ਸੁਖਬੀਰ ਬਾਦਲ ਦਾ ਪੁਤਲਾ



ਲੌਗੋਵਾਲ (ਪੁਲਸ ਸਿੰਘ ਸੱਪਲ, ਕੁਲਦੀਪ ਅੱਤਰੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਕਾਲਜ ਦੀ ਉਸਾਰੀ 'ਤੇ ਹਾਈਕੋਰਟ ਵੱਲੋਂ ਰੋਕ ਲਾਉਣ ਕਾਰਨ ਅਕਾਲੀ ਦਲ ਖਿਲਾਫ ਮੋਰਚਾ ਚਲਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਰੋਕ ਹਟਾਉਣ ਦਾ ਵਾਅਦਾ ਕਰਕੇ ਮੋਰਚੇ ਦੇ ਪਿਲਾਵ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁਰੂ ਕੀਤੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਦੇ ਵਰਕਰ ਅਨਾਜ ਮੰਡੀ ਵਿਖੇ ਇਕੱਠੇ ਹੋਏ ਅਤੇ ਉੱਚੇ ਪਿੰਡ ਵਿੱਚ ਦੀ ਰੋਸ ਮਾਰਚ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਘਰ ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੁੱਕ ਕੇ ਨਾਅਰੇਬਾਜ਼ੀ ਕਰਦਿਆਂ ਮੋਰਚੇ ਕਾਲਜ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਭੁਟਾ

ਸੀ ਪੀ ਆਈ ਵੱਲੋਂ ਜਨ-ਸੰਪਰਕ ਮੁਹਿੰਮ ਤਹਿਤ ਝੰਡਾ ਮਾਰਚ ਭਲਕੇ



ਮਾਲੇਕੋਟਲਾ (ਅਸਗਰ ਪਰਿਹਾਰ)-ਭਾਰਤੀ ਕਮਿਊਨਿਸਟ ਪਾਰਟੀ ਮਲੇਕੋਟਲਾ ਦੇ ਟਰੇਡ ਯੂਨੀਅਨ ਕੌਮਲ ਮਾਲੇਕੋਟਲਾ ਵੱਲੋਂ ਸਾਂਝੇ ਤੌਰ 'ਤੇ 'ਭਾਰਤੀ ਹਟਾਉਣ, ਦੇਸ਼ ਬਚਾਉ' ਜਨ-ਸੰਪਰਕ ਮਹਿੰਮ, ਜੋ ਪੂਰੇ ਭਾਰਤ ਵਿੱਚ 15 ਅਪ੍ਰੈਲ 2023 ਤੋਂ ਸ਼ੁਰੂ ਕੀਤੀ ਗਈ ਹੈ, ਤਹਿਤ 11 ਮਈ ਨੂੰ ਹਾਈਕੋਰਟ 'ਤੇ ਜਨ-ਸੰਪਰਕ ਮੁਹਿੰਮ ਦੇ ਤਹਿਤ ਝੰਡਾ ਮਾਰਚ ਕੀਤਾ ਗਿਆ ਹੈ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਾ. ਭਰਪੂਰ ਸਿੰਘ ਝੁੱਲਪੁਰ ਕਨਵੀਨਰ ਸੀ ਪੀ ਆਈ ਜ਼ਿਲ੍ਹਾ ਮਾਲੇਕੋਟਲਾ, ਕਾ. ਪ੍ਰੀਤਮ ਸਿੰਘ ਅਮਰਗੜ ਆਦਿ ਆਗੂਆਂ ਨੇ ਕਿਹਾ ਕਿ 20 ਮਈ 2023 ਨੂੰ ਮਾਲੇਕੋਟਲਾ ਤੋਂ ਨਾਭਾ ਰੋਡ 'ਤੇ ਝੰਡਾ ਮਾਰਚ ਕੀਤਾ ਜਾਵੇਗਾ। ਪਹਿਲਾਂ ਪਿੰਡ ਉਪਲ ਖੇੜੀ (ਉਪਕੋਟ), ਮਾਰਗਣਾ, ਲਾਗਣੀਆ, ਅਮਰਗੜ ਖੰਸ ਅੰਡਾ, ਮੁਹਾਲਾ, ਬਾਗੜੀਆਂ ਤੇ ਭੱਟੀਆਂ ਕਲਾਂ ਵਿਖੇ ਜਨ-ਸੰਪਰਕ ਮੁਹਿੰਮ ਕੀਤੀ ਜਾਵੇਗੀ। ਉਕਤ ਆਗੂਆਂ ਵੱਲੋਂ ਸਾਰੇ ਪਾਰਟੀ ਮੈਂਬਰਾਂ ਤੇ ਟਰੇਡ ਯੂਨੀਅਨ ਆਗੂਆਂ ਅਤੇ ਸਮੂਹ ਟਰੇਡ ਯੂਨੀਅਨ ਮੈਂਬਰਾਂ ਨੂੰ 20 ਮਈ 2023 ਨੂੰ ਕੀਤੇ ਜਾਣ ਵਾਲੇ ਮਾਰਚ ਵਿੱਚ ਭਰਵੀਂ ਸ਼ਾਮਲੀਅਤ ਕਰਨ ਦਾ ਸੱਦਾ ਦਿੱਤਾ ਗਿਆ।

30 ਕਿੱਲੋ ਭੁੱਕੀ ਸਮੇਤ ਮਾਮਾ-ਭਾਣਜਾ ਕਾਬੂ



ਗੁਰਮਿੰਟ ਟੀਚਰਜ਼ ਯੂਨੀਅਨ ਦੇ ਅਹੁਦੇਦਾਰ ਮੀਟਿੰਗ ਉਪਰੰਤ। ਸ੍ਰੀ ਫ਼ਤਹਿਗੜ੍ਹ ਸਾਹਿਬ (ਪੁੱਜੇਰ ਭਾਰਦਵਾਜ)-ਬਸੀ ਪਠਾਣਾ ਪੁਲਸ ਵੱਲੋਂ ਦੇ ਵਿਅਕਤੀਆਂ ਨੂੰ 30 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਹੈ। ਐੱਸ ਐੱਚ ਓ. ਬਾਣਾ ਬਸੀ ਪਠਾਣਾ ਇੰਸਪੈਕਟਰ ਗਰਹਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਪੁਲਸ ਪਾਰਟੀ ਵੱਲੋਂ ਬਸੀ ਪਠਾਣਾ ਦੇ ਉਸਾ ਮਾਤਾ ਮੰਦਰ ਨਜ਼ਦੀਕ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਤੇਜ਼ ਫੜਤਾਰੀ ਨਾਲ ਆ ਰਹੇ ਦੋਸ਼ ਨੰਬਰ ਪੀ ਬੀ.11 ਸੀ ਆਰ-2372 ਦੇ ਚਾਲਕ ਨੇ ਪੁਲਸ ਪਾਰਟੀ ਨੂੰ ਦੇਖ ਕੇ ਟਰੱਕ ਪਿੱਛੇ ਮੋੜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਜਦੋਂ ਟਰੱਕ 'ਚ ਸਵਾਰ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਗਈ ਤਾਂ ਟਰੱਕ ਚਾਲਕ ਨੇ

ਛੱਪੜ ਦਾ ਵਿਵਾਦ ਗਰਮਾਇਆ; ਅਥਾਦਕਾਰ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ

ਛੱਪੜ (ਨਿਸ਼ਾਨ ਸਿੰਘ ਬਟਵਾਲਾ) ਸਬ ਡਵੀਜ਼ਨ ਪਾਤੜਾਂ ਦੀ ਆਉਂਦੇ ਪਿੰਡ ਦੁਤਾਲ ਦੇ ਛੱਪੜ ਦੇ ਗ੍ਰਾਮ ਪੰਚਾਇਤ ਵਿੱਚ ਛੱਪੜ ਦਾ ਵਿਵਾਦ ਗਰਮਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨਾਂ ਚਰਚੇ 'ਤੇ ਲੈ ਕੇ ਖੇਤੀ ਕਰਕੇ ਆ ਰਹੇ ਅਥਾਦਕਾਰਾਂ ਤੋਂ ਪੰਚਾਇਤ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਕਬਜ਼ਾ ਛੱਪੜ ਦੇ ਜ਼ਮੀਨਾਂ 'ਤੇ ਕੀਤਾ ਗਿਆ ਸੀ। ਅਗਵਾਈ ਵਿੱਚ ਅਥਾਦਕਾਰ ਬਚਾਏ ਜ਼ਮੀਨ ਬਚਾਏ ਸੰਘਰਸ਼ ਕਮੇਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸ਼ੁਰੂ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਆਉਣ ਦੀ ਭਿਠਕ ਲਿਖਦਿਆਂ ਹੀ ਮਿੰਟੀ ਹੋਰ ਜੀ ਸੀ ਬੀ ਵਾਲੇ ਮੈਂਕੇ ਤੋਂ ਚਲੇ ਗਏ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਬਲਾਕ ਪ੍ਰਧਾਨ ਬਿਰਮਜੀਤ ਸਿੰਘ ਅਰਨ ਨੇ ਦੱਸਿਆ ਕਿ ਪਿੰਡ ਦੁਤਾਲ ਦੇ ਨਿਵੇਰ ਸਿੰਘ, ਅਮਰਗੜ ਸਿੰਘ, ਨਿਰਮਲ ਸਿੰਘ ਤੇ ਭਿਰਮਲ ਸਿੰਘ ਦੇ ਪਰਿਵਾਰਾਂ ਨੇ ਉਕਤ ਜ਼ਮੀਨ ਅਥਾਦਕਾਰੀ ਕੀਤੀ ਸੀ, ਪਰ ਹੁਣ ਗ੍ਰਾਮ ਪੰਚਾਇਤ ਇਸ ਨੂੰ ਛੱਪੜ ਦੀ ਜ਼ਮੀਨ ਦੱਸ ਰਹੀ ਹੈ। ਉਨ੍ਹਾਂ ਸਰਬੰਧ ਉੱਤੇ ਚਰਚੇ ਲੈਣ ਦੇ ਬਾਵਜੂਦ ਜਥੇਬੰਦੀ ਕਬਜ਼ਾ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਬਿਜਲੀ ਘਰ ਵਿਖੇ ਧਰਨਾ



ਮੱਧੂ (ਰਫ਼ਖਾ ਸਿੰਘ ਸ਼ੁੱਧ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਵਿਰਸੇਪੁਰ ਦੇ ਜੇਠ ਮੱਧੂ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਮੱਧੂ ਬਿਜਲੀ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੰਧ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਿਦੇਸ਼ੀ ਸਿੰਘ ਬਾਠ, ਜੇਠ ਪ੍ਰਧਾਨ ਵੀਰ ਸਿੰਘ ਨਿਸ਼ਾਮਤੀ ਵਾਲਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਮੱਧੂ ਦੇ ਐੱਸ ਡੀ ਓ ਸੁਖਚੈਨ ਸਿੰਘ ਨਾਲ ਮੀਟਿੰਗ ਕਰਕੇ ਬਿਜਲੀ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਹੋਈ ਸੀ, ਪਰ ਕਈ ਦਿਨ ਬੀੜ ਜਾਣ ਦੇ ਬਾਵਜੂਦ ਮਹਿੰਮੇ ਵੱਲੋਂ ਕੋਈ ਵੀ ਹੱਲ ਕਰਨਾ ਉਕਤ ਪਿੰਡਾਂ ਨਹੀਂ ਸਮਝਿਆ ਗਿਆ। ਪੰਜਾਬ ਦੀ ਭਰਵੰਤ ਮਾਨ ਸਰਕਾਰ ਵੱਲੋਂ ਬਿਜਲੀ ਦੇ ਦਰਾਂ ਵਿੱਚ ਕੀਤਾ ਜਾ ਰਿਹਾ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਬੜੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਜੋ ਕਿ ਸਿਰਫ ਇੰਜ਼ੀਰਗਰ ਬਾਜ਼ੀ ਰਾਹੀਂ ਹੀ ਖੋਪਲੇ ਵਾਇਆਂ ਨਾਲ ਲੋਕਾਂ ਨੂੰ ਲੱਲੀਪੋਪ ਦੇ ਰਹੇ ਹਨ। ਲੋਮੇ ਲੱਗ ਰਹੇ ਬਿਜਲੀ ਕੱਟੇ ਨਾਲ ਅੱਗ ਵਰਗ ਦੁਹੀ ਹੈ। ਜੇਕਰ ਬਿਜਲੀ ਆਉਣ ਬਾਰੇ ਬਿਜਲੀ ਘਰ ਫੋਨ ਕਰੀਏ ਪਹਿਲੀ ਗੱਲ ਤਾਂ ਕੋਈ ਵੀ ਨਹੀਂ ਚੱਕਣਾ ਮੁਨਾਸਿਬ ਨਹੀਂ ਸਮਝਿਆ ਜਾਂਦਾ, ਜੇਕਰ ਗੱਲ ਹੋ ਜਾਵੇ ਤਾਂ ਪਟਿਆਲਾ ਤੋਂ ਕੱਟ ਕਰ ਕੇ ਪੱਲਾ ਝਾੜ ਦਿੰਦੇ ਹਨ ਤੇ ਸਿਰਫ ਰਿਸ਼ਵਤ ਲੈ ਕੇ ਹੀ ਕੋਈ ਕੰਮ ਕਰਨਾ ਮੁਲਾਜ਼ਮ ਆਪਣਾ ਫ਼ਰਜ਼ ਸਮਝਦੇ ਹਨ। ਇਸ ਧਰਨੇ ਦੌਰਾਨ ਐੱਸ ਡੀ ਓ ਸੁਖਚੈਨ ਸਿੰਘ

ਐੱਸ ਡੀ ਓ ਨੇ ਮਸਲੇ ਦਾ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ



ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ 10-12 ਦਿਨਾਂ 'ਚ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੱਧੂ ਵਾਲੀ ਸਪਲਾਈ 10 ਘੰਟੇ ਨਿਰਧਿਕਤ ਦਿੱਤੀ ਜਾਵੇ, ਲੋਮੇ ਲੱਗ ਰਹੇ ਬਿਜਲੀ ਕੱਟੇ ਤਾਂ ਲੋਕਾਂ ਨੂੰ ਨਿਸ਼ਾਤ ਦਿਵਾਈ ਜਾਵੇ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਘਰੇਲੂ ਬਿਜਲੀ 1 ਰੁਪਏ ਯੂਨਿਟ ਕੀਤੀ ਜਾਵੇ, ਖਸਤਾ ਗਲਤ ਤਾਰਾਂ ਬਦਲੀਆਂ ਜਾਣ, ਰਿਸ਼ਵਤਖੋਰੀ ਬੰਦ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਸੀਗਲ ਲੋਕ ਪਲਾਟ ਮੱਧੂ 'ਤੇ ਧਰਨਾ 22 ਮਈ ਨੂੰ ਅਣਮਿੱਥੇ ਸਮੇਂ ਲਈ ਦਿੱਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਕਾਲਜੀਤ ਸਿੰਘ ਕੌਰ ਮਹਾਰਾਣਾ, ਗੁਰਭੰਜ ਸਿੰਘ ਚੈਮੀਵਾਲਾ, ਸਾਬ ਸਿੰਘ ਚੀਨੋਕੇ, ਗੁਰਜੀਤ ਸਿੰਘ ਘੁੱਟੂਵਾਲਾ, ਗੁਰਮੇਵ ਸਿੰਘ ਮਹਿੰਦੂ ਵਾਲਾ, ਭੁਪਿੰਦਰ ਸਿੰਘ ਖੁਬਰਾ, ਲਖਵਿੰਦਰ ਸਿੰਘ ਖੁੱਟਰ, ਸੰਦੀਪ ਸਿੰਘ ਲਲਾਰਾ, ਸਾਬ ਸਿੰਘ ਤਲਵੰਡੀ, ਗੁਰਮੀਤ ਸਿੰਘ ਨੌਕਰਵਾਲਾ, ਸਾਬੀਰ ਸਿੰਘ, ਗੁਰਿੰਦਰ ਸਿੰਘ ਸ਼ੰਠਵਾਲਾ ਆਦਿ ਨੇ ਸੰਬੰਧ ਕੀਤੇ।

ਐਡਹਾਕ, ਵਰਕਚਾਰਜ ਤੇ ਟੈਂਪਰੇਰੀ ਕਰਮਚਾਰੀਆਂ ਲਈ ਜਾਰੀ ਨਿਯਮਤ ਭਲਾਈ ਨੀਤੀ ਅਧੂਰੀ : ਲੁਬਾਣਾ, ਗਣਵਾਂ



ਸਰਤ ਸਮੇਤ ਹੋਰ ਕਈ ਸ਼ਰਤਾਂ ਲਾ ਦਿੱਤੀਆਂ ਗਈਆਂ ਹਨ, ਜਿਸ ਨਾਲ ਮੌਜੂਦਾ ਭਲਾਈ ਨੀਤੀ ਵਿੱਚ ਬਹੁਤ ਹੀ ਘੱਟ ਕੁਮਚਾਰੀਆਂ ਨਾਲ ਬਹੁਤ ਵੱਡੀ ਬਿੰਦਸਾਫ਼ੀ ਹੈ। ਪਾਰਟ ਟਾਇਮ ਕੁਮਚਾਰੀਆਂ ਨੂੰ ਨਿਯਮਤ ਕਰਨ ਦਾ ਵੇਸਲਾ 1999 ਵਿੱਚ ਮਾਨਯੋਗ ਸੁਧਾਰੀ ਕੌਰਟ ਵੱਲੋਂ ਆਇਆ ਹੋਇਆ ਹੈ। ਨਵੀਂ ਨੀਤੀ ਵਿੱਚ ਇਸ ਦਾ ਵੀ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਹੀ ਸਰਕਾਰੀ ਗੁਦਾਮ ਵਿਚਲੇ ਸਕਿਊਰਟੀ ਗਾਰਡਾਂ ਆਦਿ ਦਾ ਜ਼ਿਕਰ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਗਣਵਾਂ ਨੇ ਮੰਗ ਕੀਤੀ ਕਿ ਸਾਰੇ ਵਰਗਾਂ ਦੇ ਕੋਰ ਕੁਮਚਾਰੀਆਂ ਨੂੰ ਰੈਗੂਲਰ ਕਰਨ ਨੀਤੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ ਮੌਜੂਦਾ ਭਲਾਈ ਨੀਤੀ ਨੂੰ ਮੁੜ ਸੋਧ ਕੇ 2016 ਦੀ ਨੀਤੀ ਅਨੁਸਾਰ ਜਾਰੀ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ 'ਤੇ ਯੂਨੀਅਨ ਸੰਘਰਸ਼ ਦਾ ਰਾਹ ਅਖਤਿਆਰ ਕਰ ਸਕਦੀ ਹੈ।

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਦਰਪੇਸ਼ ਸਮੱਸਿਆਵਾਂ 'ਤੇ ਚਰਚਾ



ਗੌਰਮਿੰਟ ਟੀਚਰਜ਼ ਯੂਨੀਅਨ ਦੇ ਅਹੁਦੇਦਾਰ ਮੀਟਿੰਗ ਉਪਰੰਤ। ਸ਼੍ਰੀ ਫ਼ਤਹਿਗੜ੍ਹ ਸਾਹਿਬ (ਪੁੱਜੇਰ ਭਾਰਦਵਾਜ)-ਬਸੀ ਪਠਾਣਾ ਪੁਲਸ ਵੱਲੋਂ ਦੇ ਵਿਅਕਤ

ਇੱਕ ਪੁਲਸ ਕਰਮਚਾਰੀ ਨੇ ਹੀ ਸੰਭਾਲਿਆ ਪੂਰਾ ਪੁਲਸ ਨਾਕਾ

ਪਟੀ (ਬਲਦੇਵ ਸਿੰਘ ਕਿਰਤੋਵਾਲ/ਸ਼ਮਸ਼ੇਰ ਸਿੰਘ ਧੌਰਾ) - ਪੰਜਾਬ ਪੁਲਸ ਦੇ ਡੀ ਜੀ ਪੀ ਦੇ ਹੁਕਮਾਂ 'ਤੇ ਜ਼ਿਲ੍ਹਾ ਪੁਲਸ ਵੱਲੋਂ ਲਗਾਏ ਅੰਦਰ ਜ਼ਿਲ੍ਹਾ ਨਾਕਿਆਂ 'ਤੇ ਤਾਇਨਾਤ ਕਰਮਚਾਰੀਆਂ ਦੀ ਘਾਟ ਜਾਂ ਫਰਲੇ ਸੰਬੰਧੀ ਆਮ ਹੀ ਸੁਣਿਆ ਜਾਂਦਾ ਸੀ ਪਰ ਹੁਣ ਹਾਲਾਤ ਇੱਥੋਂ ਤੱਕ ਨਿੱਘ ਚੁੱਕੇ ਹਨ ਕਿ ਅੰਦਰ ਨਾਕੇ 'ਤੇ ਕੋਵਲ ਇੱਕ ਕਰਮਚਾਰੀ ਨਾਲ ਹੀ ਡੰਗ ਟਾਪਿਆ ਜਾ ਰਿਹਾ ਹੈ। ਦੌਲਤਪੋਰਾ ਵਿੱਚ ਕਰਮਚਾਰੀ ਦੇ ਕਾਰਕੁੰਨਾਂ ਨੂੰ ਹਰਾਕਾ ਦੀ ਲਾਈ ਪੁਸ਼ਾਨ ਕਰਨ ਦੇ ਵੱਲ ਆਉਣ ਮਗਰੋਂ ਪੁਲਸ ਨੂੰ ਜਾਨ ਮਾਲ ਦੀ ਸੁਰੱਖਿਆ ਦੇ ਮੰਦੇਨਾਸ਼ਰ ਨਾਕੇ ਦੀ ਜਗ੍ਹਾ ਸੁਚਾਲਿ ਕਰਕੇ ਹਰੀਕੇ ਬਜ਼ਾਰ 'ਚ ਵਿਸ਼ੇਸ਼ ਨਾਕਾਬੰਦੀ ਕੀਤੀ, ਜਿਸ ਦੌਰਾਨ 24 ਘੰਟੇ ਮੁਸ਼ਤੱਦੀ ਵਰਤਦਿਆਂ ਸੱਕੀ ਵਿਅਕਤੀਆਂ 'ਤੇ ਨਿਗਾਹ ਰੱਖਣਾ, ਵਾਹਨਾਂ ਦੀ ਜਾਂਚ, ਵਾਹਨਾਂ ਦਾ ਰਿਕਾਰਡ ਸੜਕਾ ਅਤੇ ਰਾਤ ਵੇਲੇ ਹਰ ਗਰਹੀਗੀ ਰਖਣਾ 'ਤੇ ਹੁਕਮ 'ਤੇ ਪਹਿਲਾਂ ਪੁੱਛਗਿੱਛ ਨੂੰ ਯਕੀਨੀ ਬਣਾਉਣਾ ਵੱਡੀ ਜ਼ਿੰਮੇਵਾਰੀ ਤੋਂ ਘੱਟ ਨਹੀਂ। ਇਸ ਤੋਂ ਇਲਾਵਾ ਨਾਕੇਬੰਦੀ ਤੋਂ ਬਾਅਦ ਇਸ ਦਿਲਾਚ 'ਚ ਜਗਾਇਮ ਪੇਸ਼ਾ ਲੋਕਾਂ ਦੀ ਹਿਜ਼ਰਤ ਕਰਨਾ ਪੁਲਸ ਪ੍ਰਸ਼ਾਸਨ ਦੀ ਵੱਡੀ ਪ੍ਰਾਪਤੀ ਕਰੀ ਜਾ ਸਕਦੀ ਹੈ। ਇਥੇ ਹੀ ਬਸ ਨਹੀਂ ਇਸ ਨਾਕੇ 'ਤੇ ਹੋਈ ਵੱਡੀ ਬੇਰੀਕੇਂਡਿੰਗ ਕਰਕੇ ਭਾਰੀ ਵਾਹਨਾਂ ਦੀ ਰਕਤਾ ਨੂੰ ਵੀ ਬੇਰੀਕੇਂਡਿੰਗ ਅੰਦਰ ਜਿਸ ਨਾਲ ਦੁਰਘਟਨਾਵਾਂ ਦੇ ਗਾਢ ਵਿੱਚ ਕਮੀ ਵੇਖਣ ਨੂੰ ਮਿਲੀ। ਮੌਜੂਦਾ ਹਿੱਸੇ 'ਚ ਇੱਕ ਅੰਤਰ ਜ਼ਿਲ੍ਹਾ ਨਾਕਿਆਂ ਨੂੰ ਅੱਕਾਂਕੁਲ ਇੱਕ ਮੁਲਾਜ਼ਮ ਚਲਾ ਰਿਹਾ ਹੈ। ਜਦੋਂ ਕਿ ਸੈਨਾ ਕਲਕਰ ਬਲਬੀ ਸਿੰਘ ਨਾਕੇ 'ਤੇ ਕਰਮਚਾਰੀਆਂ ਦੀ ਗਿਣਤੀ ਅੱਠ ਦੋਸ਼ ਹਰ ਹਨ। ਸੰਪਰਕ ਕਰਨ 'ਤੇ ਬਾਣਾ ਮੁਖੀ ਸੁਨੀਤਾ ਰਾਣੀ ਦਾ ਨੰਬਰ ਰੱਖੋ ਤੋਂ ਬਾਹਰ ਆਇਆ ਜਦੋਂ ਕਿ ਡੀ ਐਸ ਪੀ ਸੁਨਾਮ ਸਿੰਘ ਨੇ ਇਸ ਲਾਪਵਾਹੀ 'ਤੇ ਹੇਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਸ ਵੱਲੋਂ ਇਸ ਨਾਕੇ 'ਤੇ ਘੱਟ ਤੋਂ ਘੱਟ ਤਿੰਨ ਕਰਮਚਾਰੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਸ ਕੁਰਾਹੀ ਦੀ ਪਤਝਾਟ ਕਰਾਈ ਜਾਵੇਗੀ ਅਤੇ ਹਰ ਨਾਕੇ 'ਤੇ ਮੁਲਾਜ਼ਮਾਂ ਦੀ ਗਿਣਤੀ ਯਕੀਨੀ ਬਣਾਈ ਜਾਵੇਗੀ।

ਟਰੱਕ ਦੀ ਲਪੇਟ 'ਚ ਆਉਣ ਨਾਲ ਅੰਦਰ ਦੀ ਮੌਤ

ਜਲੰਧਰ (ਜੈਲੀ ਐਲਬਰਟ) ਸ਼ਹਿਰ 'ਚ ਦਿਨ ਸ਼ੁਰੂ ਹੋਣ ਹੀ ਡਾਕਟਰ ਬੀ ਆਰ ਅੰਬੇਦਕਰ ਚੋਕ ਨੇੜੇ ਟਰੱਕ ਦੀ ਲਪੇਟ 'ਚ ਆਉਣ ਨਾਲ ਅੰਦਰ ਦੀ ਮੌਤ 'ਤੇ ਹੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਡਾ.ਬੀ. ਆਰ ਅੰਬੇਦਕਰ ਚੋਕ ਤੋਂ ਡੁੱਟਬਾਲ ਚੋਕ ਵੱਲ ਜਾ ਰਿਹਾ ਸੀ ਕਿ ਸੜਕ ਪਾਰ ਕਰ ਰਿਹਾ ਅੰਦਰ ਨੂੰ ਲਪੇਟ 'ਚ ਲੈ ਲਿਆ ਜਿਸ ਦੀ ਮੌਤ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਾਣਾ ਨੰਬਰ 4 ਦੇ ਅਵਸਰ ਸਤਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਦੱਸਿਆ ਕਿ ਮਿੱਤਰਾ ਬਿਹਾਰ ਦੀ ਰਹਿਣ ਵਾਲੀ ਸੀ। ਉਹ ਦਵਾਈ ਲੈਣ ਦੀ ਐਸ ਆਈ ਹਸਪਤਾਲ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸੜਕ ਪਾਰ ਕਰਦੇ ਸਮੇਂ ਉਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Change of Name

I, Lovely w/o Ashim Aggarwal r/o Kothi No-2, Adarsh Nagar, Kapurthala Have Changed My Name To Lovely Aggarwal. All Please Note. I, Micky alias Easter w/o Michel Masih r/o H.No.1336, Kanyawal Mohalla, Garha, Jalandhar, Punjab have changed my name to Micky. All Please Note. I, Sarbjit Singh S/o Jaswant Singh r/o H.No. 71, VPO. Khiranwal, Kapurthala have changed my name to Singh Sarbjit (Surname as Singh) All Please Note. I, Balbir Singh S/o Surjan Singh, R/o Village Sangolia, District Kapurthala, Punjab, Declare that I have Changed my name from "BALBIR SINGH" to "BALBIR CHAND". All Concerned may please note.

ਆਮ ਸੂਚਨਾ

ਮੈਂ, ਕਿਰਨ ਪਤਨੀ ਸ੍ਰੀ ਗੁਰਮੀਤ ਸਿੰਘ ਵਾਸੀ ਮੁਕਾਮ ਦਿੱਲੀ ਗੇਟ ਰਹਿਣ ਵਾਲਾ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਮਿਤੀ 17.05.2023 ਨੂੰ ਰਹਿਣ ਵਾਲਾ ਬਦਲ ਵਿੱਚ ਮੇਰਾ ਨਾਮ ਬਦਲ ਦਿੱਤਾ ਜਿਸ ਵਿੱਚ ਮੇਰੀ ਪੰਜਾਬ ਨੌਜਵਾਨ ਬੰਦ ਬਦਲ ਰਹਿਣ ਵਾਲੀ ਦੀ ਵੱਖ ਬੱਚ ਅਤੇ ਪਤਨੀਕ 06820001073 8855, ਨਾਮ ਅੰਦਰ ਸ਼ਾਮਲ ਨੰ. 219635521 918 ਅਤੇ ਪਤਨੀਕ ਨੰ. ਡੀ ਡੀ ਵੀ 101 6958 ਮੌਕੇ ਅਤੇ ਮੇਰਾ ਵੱਖ ਵੱਖ ਆਨ ਓ ਰਿਪ੍ਰੀ 1343376 ਸੀ।

Public Notice

It is general information that I, Pawan Kumar Suri S/O Ashok Kumar Suri R/O Flat No.T-403, Bellevue Green Apartments, Tower Town Colony, Near SAS Nagar Jalandhar, Punjab-144014 declare that name of my father has been wrongly written as Darshan Singh in my passport.No. T6005474. The actual name of my father is Darshan Ram which may be amended accordingly. (7727).

Court Notice

In the Court of Sh. Amrinder Pal Singh Addl. Distt. and Sessions Judge, Ludhiana. CNR No. PBLD01-02434-2022 Next Date : 31.5.2023 Saugard Singh Versus Jaswinder Singh Publication issued to : 13. Sukhvinder Singh S/O Sh. Jagdev Singh S/O Sh. Tara Singh R/O H.No. 13, Phase-VI, Aman Park, Threeek Road, Distt. Ludhiana 15. Gurmeet Singh S/O Sukhdev Singh S/O Bhagat Singh R/O VIII. Braich, Sub Tehsil Mullapur Dakha, Distt. Ludhiana. In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 31.5.2023 at 10.00 a.m. For details login to : https://highcourthd.gov.in/?trs =district notice& district=Ludhiana Addl. Distt. and Sessions Judge, Ludhiana Dated, this day of 16.5.2023

Court Notice

In the Court of Sh. Jaswinder Singh Civil Judge (Junior Division), Ludhiana. CNR No. PBLD02-004380-2020 Next Date : 5.7.2023 Punjab National Bank Versus Ms. Shreya Khaneja Publication issued to : Ms. Shreya Khaneja D/O Sh. Harish Khaneja R/O H.No. 598, Street No. 3, Harcharan Nagar, Near Shingar Cinema, Ludhiana Also at H.No. 4896/4, St. No. 6, Opp. Bank of Baroda, Ram Nagar, Than Singh Chowk, Ludhiana. In above titled case, the defendant (s)/respondent (s) could not be served. It is ordered that defendant (s)/respondent (s) should appear in person or through counsel on 5.7.2023 at 10.00 a.m. For details login to : https://highcourthd.gov.in/?trs =district notice& district=Ludhiana Civil Judge (Junior Division), Ludhiana Dated, this day of 5.5.2023

Public Notice

It is for general information that I, Shalinder Kaur D/o Darshan Ram W/o Jaswant Singh R/O Ward No. 03, House No. 36/3/A Roop Nagar, Bhogpur, Jalandhar-1, Punjab-144201 declare that name of my father has been wrongly written as Darshan Singh in my passport.No. T6005474. The actual name of my father is Darshan Ram which may be amended accordingly. (7727).

Court Notice

In the Court of Ms. Radhika Puri Addl. Civil Judge (Senior Division), Ludhiana. Publication notice in petition under section 8 of Hindu Minorities and Guardianship Act CNR No.PBLD02-006680-2023 Peshi : 10.7.2023

Court Notice

Whereas the above named petitioner Babli Kumar W/o Late Sohan Lal has filed petition for grant of permission to the petitioner for the sale of share of the minor son and daughter Gaurav Kataria (D.O.B. 13.10.2009) and Monika Rani (D.O.B. 18.8.2012) in the property measuring 77-6187/16520 Marla = 77.37 Marla=2340.57 sq. yards. Details as follows : A) Land measuring 0K-20M out of land measuring 8K-0M comprised in Rec. No. 72, Killa No. 17, Khewat No. 257/250, Khatauni No. 279 B) Land measuring 0K-24/35 M out of land measuring 32K-00M comprised in Rec. No. 56, Killa No. 22, Rec. No. 73, Killa No. 1,2,10 Khewat No. 261/254, Khatauni No. 283 C) Land measuring 0K-25-58/0M out of land measuring 10K-5M comprised in Rec. No. 72, Killa No. 24, Rec. No. 75, Killa No. 4/1 Khewat No. 436/423, Khatauni No. 470, D) Land measuring 0K-247/1652M out of land measuring 9K-6M comprised in Rec. No. 73, Killa No. 12/1, 19/2, Khewat No. 442/429, Khatauni No. 476 as per Jamabandi for the year 2019-20, situated at VIII. Miyani, H.B. No. 18, Tehsil Ludhiana East (Koomkall), Distt. Ludhiana. This notice is hereby issued to the general public regarding the institution of this petition. If any person has any objection to sell the property of the above said petitioner, of the said children, then he/she should appear in the court on 10.7.2023 at 10.00 AM. either in person or through an authorized agent of lawyer for filling objection, failing which the petition shall be decided in accordance with law. Given under my hand and the seal of the Court this 8.5.2023 For details login to https://highcourthd.gov.in/?trs=district notice&district=Ludhiana Addl. Civil Judge (Senior Division), Ludhiana



ਆਮ ਸੂਚਨਾ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।



ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ


ਮੈਂ, ਸੁਨੀਲ ਗੁਮਰ ਪੁੱਤਰ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਵਾਸੀ ਵਾਸਕ ਨੰ. 6, ਗੁਰੂ ਨਾਨਕ ਨਗਰ, ਡੇਰਾਪੁਰ, ਜ਼ਿਲ੍ਹਾ ਜਲੰਧਰ ਸੂਚਿਤ ਕਰਦਾ ਹਾਂ ਕਿ ਮੇਰਾ ਨਾਮ ਰਿਕਾਰਡ ਵਾਕਿਆ ਬਿਧਾਨਕ ਨੰਗਲ, ਸਬ ਤਹਿਸੀਲ ਗੁਰਦਾਸਪੁਰ ਵਿੱਚ ਮੇਰੇ ਪਿਤਾ ਦਾ ਨਾਮ ਪ੍ਰਕਾਸ਼ ਚੰਦ ਉਰਦ ਜੇਠੂ ਰਾਮ ਪੁੱਤਰ ਬੁੱਟਾ ਰਾਮ ਉਰਦ ਖਸ਼ਾਨਾ ਲਈ ਕਰਨਾ ਕੀਤਾ ਜਾਵੇ।

ਬੇਦਖਲੀ ਨੋਟਿਸ

ਪ੍ਰਸ਼ਾਸਨ ਤੇ ਮੁੱਖ ਮੰਤਰੀ ਤੱਕ ਗੁਰੂਗਰ ਦੇ ਬਾਵਜੂਦ ਸਰਪੰਚ ਨੂੰ ਨਹੀਂ ਮਿਲਿਆ ਇਨਸਾਫ਼

ਮਾਲਕੋਕਟਨਾ (ਅਸਗਰ ਪਰਿਵਾਰ) ਇੱਕ ਪਾਸੇ ਸਰਕਾਰ ਲੋਕਾਂ ਨੂੰ ਪਿੱਛਾਂ ਅੰਦਰ ਸੁਰੂਤਾਂ ਦੇਣ ਦੇ ਵੱਡੇ ਵੱਡੇ ਆਵੇਜ਼ ਕਰਦੀਆਂ ਹਨ, ਦੂਜੇ ਪਾਸੇ ਪਿੰਡਾਂ ਦੇ ਲੋਕਾਂ ਵੱਲੋਂ ਚੁਣੇ ਜਾਂਦੇ ਸਰਪੰਚਾਂ ਦੀ ਸਰਕਾਰੀ ਅਦਾਰਿਆਂ 'ਚ ਹੁੰਦੀ ਖੱਜਲ ਖੁਆਰੀ ਤੇ ਇਨਸਾਫ਼ ਲਈ ਦਰ ਦੀਆਂ ਠੱਕਰਾਂ ਖਾ ਚੁੱਕੇ ਹੀ ਕੋਈ ਸੁਣਵਾਈ ਨਾ ਹੁੰਦੀ ਦੇਖ ਸਿੱਧੇ ਕਿਸੇ ਵੀ ਸਰਕਾਰੀ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰਦਿਆਂ ਅਤੇ ਕਿਸੇ ਵੀ ਸਰਕਾਰੀ ਕਾਰਜਾਤ 'ਤੇ ਦਸਤਖਤ ਕਰਨ ਤੋਂ ਕੋਰੀ ਨਾਂਹ ਕਰਦਿਆਂ ਪਿੰਡ ਭੁੱਲਾਂ ਦੇ ਸਰਪੰਚ ਰਾਜਿੰਦਰ ਕੁਮਾਰ ਮਹਿਤਾ ਨੇ ਦਿੱਤੀਆਂ ਦਖਲਾਤਾਂ ਦੀ ਕਾਪੀ ਦਿਖਾਉਣਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਤੋਂ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਮਹਿਤਾ ਨੂੰ ਹੋਰੀ ਭੇਜੀ ਜਾਂਦੀ ਕਣਕ 'ਚ ਹੁੰਦੀ ਘਪਲੇਬਾਜ਼ੀ ਸਬੰਧੀ ਪੁਖਤਾ ਸਬੂਤਾਂ ਦੇ ਬਾਵਜੂਦ ਆਮ ਲੋਕਾਂ ਦੇ ਹੁੰਕੀ ਇਨਸਾਫ਼ ਲਈ ਡਿੱਪੂਆਂ ਹਾਰੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ, ਮਹਿਤਾ ਦਖਲਾਤਾਂ ਨੂੰ ਕੇਂਦਰ ਸਰਕਾਰ ਤੱਕ ਜਾਂਦੇ ਹਨ ਅਤੇ ਇੱਥੋਂ ਤੱਕ ਕਿ ਗਰੀਬ ਵਰਗ ਲਈ

ਗਰੀਬ ਵਰਗ ਪੱਖੀ ਇਨਸਾਫ਼ ਲੈਣ ਤੇ ਇਮਾਨਦਾਰੀ ਦਾ ਸਿਰਾ ਮਿਲ ਰਿਹੈ ਦਰਦਾਂ ਦੀ ਖੱਜਲ ਖੁਆਰੀ : ਸਰਪੰਚ ਰਾਜਿੰਦਰ ਮਹਿਤਾ



ਸਰਪੰਚ ਰਾਜਿੰਦਰ ਕੁਮਾਰ ਮਹਿਤਾ ਪ੍ਰਸ਼ਾਸਨ ਦਿੱਤੀਆਂ ਦਖਲਾਤਾਂ ਦੀਆਂ ਕਾਪੀ ਦਿਖਾਉਂਦਾ।

ਉਨ੍ਹਾਂ ਦੱਸਿਆ ਕਿ ਗਰੀਬਾਂ ਦੇ ਹੱਕਾਂ ਪ੍ਰਤੀ ਇਨਸਾਫ਼ ਲੈਣ ਲਈ ਇਸਪੈਕਟਰ ਸਿੱਧੇ ਤੌਰ 'ਤੇ ਪੁੱਛ ਪੜਤਾਲ ਕਰਨ ਦੀ ਬਜਾਏ ਸਰਪੰਚ ਨੂੰ ਹੀ ਟਾਲ ਮਟਲ ਕਰਦੇ ਹੋਏ ਆਪਣਾ ਪੱਲਾ ਛੁਡਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਮਹਿਕਮੇ ਵੱਲੋਂ ਸਰਪੰਚਾਂ ਨੂੰ ਸਰਕਾਰੀ ਬੋਲੀ ਦੀ 30 ਫੀਸਦੀ ਜਮ੍ਹਾਂ ਕਰਾਉਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਜਾਂਦੇ ਹਨ, ਪਰ ਪਹਿਲਾਂ ਸੈਕਟਰੀ ਦਾ ਆਪਣੀ ਬਣਦੀ ਡਿਊਟੀ ਤੋਂ ਬੁਤਾਰੀ ਵਾਤਾਤਾਂ ਤੇ ਮਤਾ ਪਾਉਣ ਲਈ ਬਾਰ-ਬਾਰ ਬੁਲਾਉਣ ਤੇ ਨਾਲ ਮੰਨਦੇ ਹਨ, ਇੱਥੋਂ ਤੱਕ ਕਿ ਸੈਕਟਰੀ ਨਾਲ ਫੋਨ 'ਤੇ ਸੰਪਰਕ ਕਰਨ 'ਤੇ ਸਮੁੱਚੇ ਰਹਿਣਾ ਵੀ ਕਈ ਸਵਾਲ ਖੜੇ ਕਰਦਾ, ਜੋ ਕਿ ਉੱਚ ਅਧਿਕਾਰੀਆਂ ਨੂੰ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਪ੍ਰਤੀ ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹੀ ਰਹੀਆਂ ਤਾਂ ਪਿੰਡਾਂ ਦੇ ਲੋਕਾਂ ਦਾ ਸਿੱਧੇ ਸਰਪੰਚਾਂ ਤੋਂ ਵਿਸ਼ਵਾਸ ਉੱਠ ਜਾਵੇਗਾ, ਉੱਥੇ ਹੀ ਪਿੰਡਾਂ ਨਾਲ ਸਬੰਧਤ ਮਹਿਕਮੇ ਮਹਿਤਾ ਲੋਕ ਦਿਖਾਵਾ ਬਣ ਕੇ ਰਹਿ ਜਾਣਗੇ। ਉਨ੍ਹਾਂ ਸਪਸ਼ਟ ਕਿਹਾ ਕਿ ਜੇਕਰ ਮੈਨੂੰ ਪਿੰਡ ਦੇ ਗਰੀਬ ਵਰਗ ਪੱਖੀ ਉਠਾਈ ਆਵਾਜ਼ਾਂ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਇਨਸਾਫ਼ ਨਹੀਂ ਮਿਲਿਆ ਤਾਂ ਉਹ ਜਲਦ ਹੀ ਸਖ਼ਤ ਵੇਸਲਾ ਲੈਣ ਤੇ ਮਾਣਵੇਂ ਪੰਜਾਬ ਰਹਿਣਾ ਹਾਰੀ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਧੂਰੀ ਰੇਲਵੇ ਸਟੇਸ਼ਨ 'ਤੇ ਸਕੂਲਾਂ ਦੀ ਘਾਟ ਕਾਰਨ ਮੁਸਾਫਿਰ ਪ੍ਰਸ਼ਾਨ

ਸਕੂਲਾਂ ਸਬੰਧੀ ਡੀ ਆਰ ਐੱਮ ਨਾਲ ਗੱਲ ਕਰਾਂਗਾ : ਸਟੇਸ਼ਨ ਮਾਸਟਰ

ਧੂਰੀ (ਰਾਜੇਸ਼ਵਰ ਪਿੰਡੂ, ਬਿਨੀ ਗਰਗ) ਧੂਰੀ ਰੇਲਵੇ ਸਟੇਸ਼ਨ ਉੱਪਰ ਸਟੇਸ਼ਨ ਦਾ ਨਵੀਨੀਕਰਨ ਤੇ ਡਬਲ ਲਾਈਨ ਪੈਣ ਨਾਲ ਭਵਿੱਖ ਵਿੱਚ ਜਲਦ ਸਟੇਸ਼ਨ 'ਤੇ ਲੁਧਿਆਣਾ ਤੋਂ ਜਾਪਲ, ਬਠਿੰਡਾ ਤੋਂ ਅੰਬਾਲਾ ਵਾਇਆ ਧੂਰੀ ਵੱਡੀ ਪੱਧਰ 'ਤੇ ਟਰੇਨਾਂ ਦੌਰਾਨ ਲੰਗ ਪੈਣਗੀਆਂ, ਪਰ ਧੂਰੀ ਤੇ ਰੇਲਵੇ ਸਟੇਸ਼ਨ ਉੱਪਰ ਕੁਝ ਸਕੂਲਾਂ ਨਾ ਹੋਣ ਕਾਰਨ ਮੁਸਾਫਿਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਵਪਾਰ ਮੰਡਲ ਧੂਰੀ ਦੇ ਐਕਟਿੰਗ ਪ੍ਰਧਾਨ ਵਿਨੋਦ ਕੁਮਾਰ ਮੱਦੀ, ਪੈਨਸ਼ਨਰ ਐਸੋਸੀਏਸ਼ਨ ਧੂਰੀ ਦੇ ਆਗੂ ਹਰਬੰਸ ਸਿੰਘ ਸੋਢੀ ਨੇ ਕਿਹਾ ਕਿ ਭਾਵੇਂ ਧੂਰੀ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰ ਦਿੱਤਾ ਗਿਆ ਹੈ, ਨਵੀਆਂ ਰੇਲ ਲਾਈਨਾਂ ਪਾਉਣ ਤੋਂ ਇਲਾਵਾ ਰੇਲਵੇ ਸਟੇਸ਼ਨ ਦੀ ਸਮਾਵਟ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਪਰ ਰੇਲਵੇ ਸਟੇਸ਼ਨ ਉੱਪਰ ਕੋਈ ਸਕੂਲ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਅਣਪਛਾਤੇ ਵਿਅਕਤੀ ਰੇਲਵੇ ਸਟੇਸ਼ਨ ਉੱਪਰ ਬੈਠ ਕੇ ਰਹਿੰਦੇ ਹਨ ਤੇ ਇਸ ਕਾਰਨ ਉਨ੍ਹਾਂ

ਦਾ ਸਾਮਾਨ ਰਾਤ ਸਮੇਂ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਪਲੇਟਫਾਰਮ 3, 4 ਉੱਪਰ ਕੋਈ ਬਾਬੂਰਮ ਨਹੀਂ ਤੇ ਆਵਾਹ ਪਸ਼ੂ ਰੇਲਵੇ ਲਾਈਨਾਂ ਦੇ ਵਿਚਕਾਰ ਖੜੇ ਰਹਿੰਦੇ ਹਨ, ਸਟੇਸ਼ਨ ਦੇ ਬਾਹਰ ਬਣੇ ਪਾਰਕਾਂ ਦੀ ਹਾਲਤ ਤਰਸਾਹੀ ਬਣੀ ਹੋਈ ਤੇ ਸੀਵੇਜ਼ ਦੀ ਸਫਾਈ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮ ਨੰਬਰ 1 ਉੱਪਰ ਸੌਂ ਬਾਬੂਰਮ ਹੈ, ਉਸ ਦੀ ਹੋਰ ਚੰਗੇ ਤਰੀਕੇ ਨਾਲ ਸਫਾਈ ਕਰਵਾਈ ਜਾਵੇ ਤੇ ਸਟੇਸ਼ਨ ਦੇ ਬਾਹਰ ਦੇ ਟੀ ਐੱਮ ਦੀ ਦਿੱਤੀ ਸਕੂਲ ਬੰਦ ਪਈ ਹੈ ਤੇ ਰੇਲਵੇ ਸਟੇਸ਼ਨ ਦੇ ਮੁੱਖ ਖੇਡਾਂ ਤੇ ਰਾਤ ਨੂੰ ਹਨੇਰਾ ਛਾਇਆ ਰਹਿੰਦਾ ਹੈ, ਜਿੱਥੇ ਰਾਤ ਸਮੇਂ ਲੱਟ-ਪੱਠ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਸਟੇਸ਼ਨ ਮਾਸਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਲਈ ਉਹ ਡੀ ਆਰ ਐੱਮ ਅੰਬਾਲਾ ਨਾਲ ਗੱਲ ਕਰਨਗੇ।

ਕੇਂਦਰ ਸਰਕਾਰ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਡਾ. ਨਵਜ਼ਸ਼ਨ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੇ : ਤਰਕਸ਼ੀਲ ਸੁਸਾਇਟੀ

ਪਟਿਆਲਾ (ਭੁਪਿੰਦਰਜੀਤ ਮੋਲਵੇਵਾਲਾ)

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਕੇਂਦਰੀ ਏਜੰਸੀ ਡੀ ਡੀ ਵਲੋਂ ਬਿਨਾਂ ਕਿਸੇ ਦੱਸੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਅਤੇ ਨਾਮਵਰ ਵਿਦਵਾਨ ਡਾ. ਨਵਜ਼ਸ਼ਨ ਨੂੰ ਸੋਮਨ ਭੇਜ ਕੇ ਅੱਠ ਘੰਟੇ ਪੁੱਛ ਪੜਤਾਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇੜੀ ਕੀਤੀ ਹੈ ਅਤੇ ਇਸ ਨੂੰ ਦੇਸ਼ ਦੀ ਸੁਖੀ ਲੋਕ ਪੱਖੀ ਜਮਹੂਰੀ ਲਹਿਰ ਉੱਤੇ ਵੱਡਾ ਹਮਲਾ ਕਰਾਰ ਦਿੰਦਿਆਂ ਸਮੂਹ ਲੋਕ ਪੱਖੀ ਅਤੇ ਜਮਹੂਰੀ ਜਨਤਕ ਸਬੰਧੀਆਂ ਨੂੰ ਖੁੱਪੀਜੀਵੀਆਂ ਦੇ ਖਿਲਾਫ ਮੱਦੀ ਹੁਕਮਤ ਦੀ ਸਿੱਖ ਤਾਨਾਸ਼ਾਹੀ ਕਾਰਵਾਈ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੋਂ, ਹੋਮ ਗਾਜ ਸਟੇਨ, ਬਲਬਰ ਲੋਗੋਵਾਲ, ਰਾਮ ਸਵਰਨ ਲੱਖੇਵਾਲੀ, ਸੁਮੀਤ ਸਿੰਘ, ਰਾਜੇਸ਼ ਅਲੀਆ ਅਤੇ ਜਸਵਿੰਦਰ ਫਗਵਾਣਾ ਨੇ ਕਿਹਾ ਕਿ ਜੇਕਰ ਉਹ ਹੁਕਮਤ ਦੇ ਅਤੇ ਜਮਹੂਰੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਡਾ.ਨਵਜ਼ਸ਼ਨ ਪਿਛਲੇ ਤਿੰਨ ਦਹਾਕਿਆਂ ਤੋਂ ਹੁਕਮਤ ਦੀਆਂ ਸਮਾਜਿਕ ਪੱਖੀ ਆਰਥਕ ਨੀਤੀਆਂ, ਵਿਰੁੱਧ ਹਮਲਿਆਂ, ਕਾਲੇ ਕਾਨੂੰਨਾਂ, ਭੁੱਟੇ ਕੇਸਾਂ ਤੇ ਨਜਾਇਜ਼ ਗਿ੍ਫਤਾਰੀਆਂ ਦੇ ਸਤਾਏ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ, ਆਦਿਵਾਸੀਆਂ, ਦਲੀਤਾਂ ਅਤੇ ਹੇਠਾਂ ਪੀੜਤ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਲਗਾਤਾਰ ਜਮਹੂਰੀ ਘਿਰਾਵ ਕਰਦੇ ਆ ਰਹੇ ਹਨ ਅਤੇ ਇਸੇ ਮੌਕੇ ਮੱਦੀ ਹੁਕਮਤ ਉਨ੍ਹਾਂ ਨੂੰ ਹੇਠਾਂ ਖੁੱਪੀਜੀਵੀਆਂ ਵਾਂਗ ਕਿਸੇ ਭੁੱਟੇ ਕੇਸ ਵਿੱਚ ਫਸਾ ਕੇ ਉਨ੍ਹਾਂ ਨੂੰ ਸ਼ੁੱਕ ਵਿੱਚ ਸੁੱਟਣਾ ਚਾਹੁੰਦੀ ਹੈ



ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਤਰਕਸ਼ੀਲ ਆਗੂ ਕੁਲਦੇਵ ਕੌਰ ਨੇ ਮੱਦੀ ਸਰਕਾਰ ਤੋਂ ਮੰਗ ਕੀਤੀ ਕਿ ਪੁੱਛ ਪੜਤਾਲ ਦੇ ਨਾਂਅ ਹੇਠ ਡਾ. ਨਵਜ਼ਸ਼ਨ ਨੂੰ ਮਾਨਕਤਾ ਤੌਰ 'ਤੇ ਪ੍ਰੇਸ਼ਾਨ ਤੇ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ। ਤਰਕਸ਼ੀਲ ਸੁਸਾਇਟੀ ਪਟਿਆਲਾ ਬੰਨ ਦੇ ਆਗੂ ਰਾਮ ਕੁਮਾਰ ਤੇ ਸੁਖਦੀਪ ਭਵਾਨੀਗੜ੍ਹ ਨੇ ਡਾ. ਨਵਜ਼ਸ਼ਨ ਨੂੰ ਪੀਐਮਐਲਏ ਦੇ ਲੋਕ ਵਿਰੋਧੀ ਕਾਨੂੰਨ ਤਹਿਤ ਭੇਜੇ ਸੋਮਨਾਂ ਦਾ ਡਟਵਾਂ ਵਿਰੋਧ ਕਰਦਿਆਂ ਸਮੂਹ ਲੋਕ ਪੱਖੀ ਅਤੇ ਇਨਸਾਫ਼ ਪੱਖੇ ਜਮਹੂਰੀ ਸਬੰਧੀਆਂ ਨੂੰ ਮੱਦੀ ਹੁਕਮਤ ਵੱਲੋਂ ਕੇਂਦਰੀ ਏਜੰਸੀਆਂ ਹਾਥੀ ਖੁੱਪੀਜੀਵੀ ਵਰਗ ਨੂੰ ਭੁੱਟੇ ਕੇਸਾਂ ਵਿਚ ਫਸਾਉਣ ਲਈ ਵਰਤੋਂ ਜਾਰੀ ਕਰ ਕਾਨੂੰਨੀ ਸਬੰਧੀਆਂ ਤੇ ਵਾਜ਼ੀਵਾਦੀ ਨੀਤੀਆਂ ਖਿਲਾਫ ਡਟਣ ਦਾ ਸੱਦਾ ਦਿੱਤਾ।

ਕਾਰਤਾਂ

ਰੇਲਗੋਡੀ ਦੀ ਛੱਤ 'ਤੇ ਬੈਠੇ ਵਿਅਕਤੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਸ਼੍ਰੀ ਫਤਹਿਗੜ੍ਹ ਸਾਹਿਬ (ਪ੍ਰਿੰਦ ਭਾਰਵਾਜ) ਰੇਲਗੋਡੀ ਦੀ ਛੱਤ 'ਤੇ ਬੈਠੇ ਇੱਕ ਵਿਅਕਤੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਖੁਲਸ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਜੀ ਆਰ ਪੀ. ਦੀ ਮੰਡੀ ਗੋਬਿੰਦਗੜ੍ਹ ਅਸਾਲ ਪੋਸਟ ਵਿਖੇ ਤਾਇਨਾਤ ਸਹਾਇਕ ਬਾਣੇਦਾਰ ਲਾਪਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਸਾਈਡ ਡਾਊਨ ਲਾਈਨ 'ਤੇ ਆ ਰਹੀ ਰੇਲ ਗੋਡੀ ਜਦੋਂ ਮੰਡੀ ਗੋਬਿੰਦਗੜ੍ਹ ਨੇੜੇ ਕਿਲੋਮੀਟਰ ਨੰਬਰ 328/17/5 ਕੋਲ ਪਹੁੰਚੀ ਤਾਂ ਰੇਲ ਗੋਡੀ ਦੀ ਛੱਤ 'ਤੇ ਬੈਠਾ ਇੱਕ ਅਣਪਛਾਤਾ ਵਿਅਕਤੀ ਰੇਲਵੇ ਦੀਆਂ ਹਾਈ ਵੋਲਟੇਜ ਤਾਰਾਂ (ਏ ਐਚ ਪੀ) ਦੇ ਸੰਪਰਕ 'ਚ ਆ ਕੇ ਖੁਲਸ ਜਾਣ ਨੇੜਲੀਆਂ ਝਾੜੀਆਂ 'ਚ ਡਿੱਗ ਪਿਆ, ਜਿਸ ਦੇ ਡਿੱਗਣ ਸਾਰ ਝਾੜੀਆਂ ਨੂੰ ਵੀ ਅੱਗ ਲੱਗ ਗਈ ਤੇ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ 30-35 ਸਾਲ ਉਮਰ ਦੇ ਜਾਪਦੇ ਉਕਤ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

ਮਾਤਾ ਸਾਹਿਬ ਕੌਰ ਨਰਸਿੰਗ ਇਸਟੀਚਿਊਟ ਦਾ ਨਤੀਜਾ ਸ਼ਾਨਦਾਰ



ਗਿੱਦੜਬਾਗ (ਜਸਵੰਤ ਗਿੱਲ ਛੱਤਿਆਣਾ)-ਮਾਤਾ ਸਾਹਿਬ ਕੌਰ ਨਰਸਿੰਗ ਇਸਟੀਚਿਊਟ ਦਾ ਜੀ ਐਨ ਐਮ ਤੀਜੀ ਸਾਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਪ੍ਰਬੰਧਕ ਬਲਵਿੰਦਰ ਸਿੰਘ ਤੇ ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਾਲ ਵੀ ਜੀ ਐਨ ਐਮ ਤੀਜੀ ਸਾਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਪਹਿਲੀ ਤੇ ਦੂਜੀ ਪੁਸ਼ਤੀਕ ਹਾਸਲ ਕੀਤੀ ਹੈ। ਗਰਦਿਪਾਲ ਕੌਰ ਨੇ ਮਾਤਾ ਸਾਹਿਬ ਕੌਰ ਨਰਸਿੰਗ ਇਸਟੀਚਿਊਟ ਗਿੱਦੜਬਾਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਚਿੱਪੀ ਕੌਰ ਨੇ ਦੂਜਾ ਸਥਾਨ ਤੇ ਦਿਕਸ਼ਾ ਦਿੱਦਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਪਰਸਨ ਬੀਬੀ ਗੁਰਦਿਆਲ ਕੌਰ ਮੌਲਣ ਤੇ ਡਾ ਬਲਦੇਵ ਸਿੰਘ ਨੇ ਸ਼ਾਨਦਾਰ ਨਤੀਜਾ ਆਉਣ 'ਤੇ ਵਿਦਿਆਰਥੀਆਂ ਉਨ੍ਹਾਂ ਦੇ ਮਾਮਿਆਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲਗਨ ਨਾਲ ਕੀਤੀ ਮਿਹਨਤ ਕਰਕੇ ਵੀ ਵਿਆਹੁਤ ਨਹੀਂ ਜਾਂਦੀ।

ਸਵੱਛ ਸ਼ਹਿਰ ਕੰਪੈਨ ਭਲਕ ਤੋਂ ਬਰੇਟਾ (ਗੋਤਵਾਲ)-ਸਥਾਨਕ ਨਗਰ ਕੌਂਸਲ ਵੱਲੋਂ ਮੁਨਿਆਰੀ ਰਾਹੀਂ ਰਠ ਆਮ ਤੇ ਖਾਸ ਨੂੰ ਸੁੱਚਤ ਕੀਤਾ ਜਾਂਦਾ ਹੈ। ਸਭ ਤੋਂ ਭਾਰਤ ਸਰਕਾਰ ਦੁਆਰਾ ਸਵੱਛ ਭਾਰਤ ਮਿਸ਼ਨ ਅਧੀਨ ਮੋਰੀ ਲਾਇਫ ਮੋਰਾ ਸਵੱਛ ਸ਼ਹਿਰ ਕੰਪੈਨ ਅਧੀਨ 20 ਮਈ ਤੋਂ 5 ਜੂਨ ਤੱਕ 3 ਆਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਨਗਰ ਕੌਂਸਲ ਬਰੇਟਾ ਵੱਲੋਂ 2 ਥਾਵਾਂ 'ਤੇ ਪੁਆਇੰਟ ਨਿਸਚਿਤ ਕੀਤੇ ਗਏ ਹਨ, ਜੋ ਕਿ ਬੱਸ ਸਟੈਂਡ ਰੋਡ, ਘਨੂੰਦੀਆ ਗੁਰੂਘਰ ਤੇ ਰੇਲਵੇ ਸਟੇਸ਼ਨ ਰੋਡ, ਪੁਰਾਣਾ ਨਗਰ ਕੌਂਸਲ ਦਰਦਰ ਬਰੇਟਾ ਵਿਖੇ ਬਣਾਏ ਗਏ ਹਨ, ਜਿਸ ਵਿੱਚ ਤੁਸੀਂ ਆਪਣੇ ਘਰਾਂ ਦਾ ਫਾਲਤੂ ਸਾਮਾਨ ਜਿਹੜਾ ਨਾ ਵਰਤੋਂਗੇ ਹੋਏ, ਸੈਂਟਰ 'ਤੇ ਲੈ ਕੇ ਆ ਸਕਦੇ ਹਨ। ਲੰਬਕਵੇਂ ਵਿਅਕਤੀ ਆਪਣੀ ਜ਼ਰੂਰਤ ਦਾ ਸਾਮਾਨ ਸੈਂਟਰ ਤੋਂ ਲੈ ਕੇ ਜਾ ਸਕਦਾ ਹੈ।

ਕਵੀਸ਼ਰੀ ਕਾਵਿ ਕਲਾ 'ਤੇ ਗੋਸ਼ਟੀ 21 ਨੂੰ ਧੂਰੀ (ਸੁਖਦੇਵ ਕਾਠੀ)-ਕੇਂਦਰੀ ਪੰਜਾਬੀ ਲੋਕ ਸਭਾ ਹਰਿਜ. ਸੇਖੋਂ ਵੱਲੋਂ ਸਾਹਿਤ ਸਭਾ ਦੇ ਸਹਿਯੋਗ ਨਾਲ ਸਥਾਨਕ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ 21 ਮਈ ਨੂੰ ਸਵੇਰੇ 10 ਵਜੇ ਤੋਂ ਕਵੀਸ਼ਰੀ ਕਾਵਿ ਕਲਾ 'ਤੇ ਵਿਸ਼ਾਲ ਗੋਸ਼ਟੀ ਅਤੇ ਕਵੀਸ਼ਰੀ ਗਾਇਨ ਸਮਾਗਮ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਤੇ ਜਨਰਲ ਸਕੱਤਰ ਸੰਧੂ ਵਰਿਆਣਵੀ ਨੇ ਦੱਸਿਆ ਇਸ ਸਮਾਗਮ ਵਿੱਚ ਪ੍ਰਸਿੱਧ ਵਿਦਵਾਨ ਡਾਕਟਰ ਤੇਜਾ ਸਿੰਘ ਤਿਲਕ ਅਤੇ ਮਸ਼ਹੂਰ ਸ਼ਿਕਾਰੀ ਕਾਵਿ ਲੋਕ ਸੇਖੋ ਸਿੰਘ ਸ਼ੇਰਪੁਰੀ ਕੁਮਾਰ ਕਵੀਸ਼ਰੀ ਕਲਾ ਅਤੇ ਆਧੁਨਿਕ ਕਿੱਸਿਆਂ ਦੇ ਸੰਦੇਹ ਵਿੱਚ ਪੰਚ ਪੜਨਗੇ। ਸਮਾਗਮ ਵਿੱਚ ਪ੍ਰਸਿੱਧ ਸਮਾਜ ਸੇਵੀ ਡਾਕਟਰ ਏ ਆਰ ਸ਼ਮਸ਼ਾ (ਚੇਅਰਮੈਨ ਰਾਜੀਸ਼ੀ ਵਾਉਡੋਸ਼ਨ) ਤੇ ਡਾਕਟਰ ਤੇਜਵੰਤ ਮਾਨ (ਪ੍ਰਸਿੱਧ ਵਿਦਵਾਨ) ਸਮੇਤ ਕਈ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਗੋਸ਼ਟੀ ਵਿੱਚ ਡਾਕਟਰ ਭਗਵੰਤ ਸਿੰਘ ਤੇ ਡਾਕਟਰ ਅਰਵਿੰਦ ਕੌਰ ਕਾਰਕਾ ਸਮੇਤ ਕਈ ਵਿਦਵਾਨ ਵਿਚਾਰ ਚਰਚਾ ਵਿੱਚ ਭਾਗ ਲੈਣਗੇ। ਹਾਜ਼ਰ ਕਵੀ ਕਵਿਤਾ ਪਾਠ ਕਰਨਗੇ।

ਜਸਵਿੰਦਰ ਛਿੰਦਾ ਦਾ ਕਹਾਣੀ ਸੰਗ੍ਰਹਿ 'ਤੇ ਦਿਲ ਫਿਰ ਉਦਾਸ ਹੋ ਗਿਆ' ਲੋਕ ਅਰਪਣ ਇਗਲੈਂਡ ਤੋਂ ਪ੍ਰੋਫੈਸਰ ਬਾਕਸਿੰਗ ਖੇਡ ਕੇ ਪਰਤੇ ਸੰਦੀਪ ਭੱਟੀ ਦਾ ਸਨਮਾਨ

ਪੰਜਾਬ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ : ਅਮਨ ਅਰੋੜਾ

ਦੋ ਪਿੰਡਾਂ 'ਚ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ



ਨਵੇਂ ਬਣਨ ਵਾਲੇ ਪੰਚਾਇਤ ਘਰਾਂ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਮੌਕੇ ਕੀਤਾ। ਕੋਠਿਠ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਕਰੀਬ 90 ਲੱਖ ਰੁਪਏ ਦੀ ਰਕਮ ਨਾਲ ਇਨ੍ਹਾਂ ਦੋਵੇਂ ਪੰਚਾਇਤ ਘਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਚ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ 'ਚ ਮੌਜੂਦਾ ਸਮੇਂ ਅਨੇਕਾਂ ਬਹੁ-ਕਰੋੜੀ ਪ੍ਰਿੰਦ ਪਗਤੀ ਅਧੀਨ ਹਨ, ਜਿਨ੍ਹਾਂ ਵਿੱਚੋਂ ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਐਂਕਰਗਰਾਊਂਡ ਪਾਈਪਲਾਈਨ ਪਾਉਣ ਤੋਂ ਪਹਿਲਾਂ ਕਾਰੀ ਮਹੱਤਵਪੂਰਨ ਹੈ, ਜਿਸ ਵਿੱਚ ਸਹਿਯੋਗ ਲਈ ਕਿਸਾਨਾਂ ਨੂੰ ਵਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਤਾਂ ਦੇ ਖੇਤ ਵਿੱਚ ਵੱਡੇ ਉਪਕਾਲ ਕਰ ਰਹੀ ਹੈ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਖੇਡ 'ਚ ਸ਼ੁਰੂ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ। ਇਸ ਮੌਕੇ ਐਕਸੀਡੈਂਟ ਪੰਚਾਇਤੀ ਰਾਜ ਟੈਕਨੀਸ਼ੀ ਸਿੰਘ ਬੇਗਿੰਗਲ, ਸਰਪੰਚ, ਨਿਰਭੈ ਸਿੰਘ ਨਮਲ, ਗੁਰਪ੍ਰੀਤ ਸਿੰਘ ਠੱਟੀ, ਬਾਬੂ ਸਿੰਘ, ਬੁਟਾ ਸਿੰਘ, ਰਾਜ ਸਿੰਘ, ਬੰਗ ਸਿੰਘ ਹਾਜ਼ਰ ਸਨ।

ਜ਼ਮੀਨ ਵਾਹੁਣ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ, ਦੋ ਔਰਤਾਂ ਸਮੇਤ 4 ਨਾਮਜ਼ਦ ਹਿਵਾਲਵਰ, ਹੋਂਦ ਤੋਂ ਥਾਰ ਸਟੇਂ ਦੇ ਗ੍ਰਿਫਤਾਰ

ਸ਼੍ਰੀ ਫਤਹਿਗੜ੍ਹ ਸਾਹਿਬ (ਪ੍ਰਿੰਦ ਭਾਰਵਾਜ)-ਜ਼ਮੀਨ ਵਾਹੁਣ ਨੂੰ ਲੈ ਕੇ ਪਿੰਡ ਰਾਜਗੜ੍ਹ ਛੱਨਾ ਵਿਖੇ ਇੱਕ ਵਿਅਕਤੀ ਦੀ ਗੋਲੀ ਗਈ ਕੁੱਟਮਾਰ ਤੇ ਗੋਲੀ ਚੱਲਣ ਦੇ ਮਾਲਮ 'ਚ ਅਮਲੋਹ ਪੁਲਸ ਵੱਲੋਂ ਦੋ ਔਰਤਾਂ ਸਮੇਤ 4 ਵਿਅਕਤੀਆਂ ਨੂੰ ਅ/ਪ 506,341,323,34 ਆਈ.ਪੀ.ਸੀ. ਤੇ ਅਲਾ ਐਕਟ ਦੀ ਧਾਰਾ 25, 27 ਐਕਟ ਤਹਿਤ ਮੁਕੱਦਮੇ 'ਚ ਨਾਮਜ਼ਦ ਕਰਕੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਥਾਰ ਜੱਥੇ ਤੇ ਇੱਕ ਹਿਵਾਲਵਰ ਕਬਜ਼ੇ 'ਚ ਲੈਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿੰਦਰ ਸਿੰਘ ਵਾਸੀ ਰਾਜਗੜ੍ਹ ਛੱਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਦੋਵੇਂ ਭਰਾ ਅਲੋਹ-ਅਲੋਹ ਰਹਿ ਕੇ ਖੇਤੀਬਾੜੀ ਕਰਦੇ ਹਨ, ਜਦੋਂਕਿ ਉਨ੍ਹਾਂ ਦੇ ਮਾਤਾ-ਪਿਤਾ ਅਲੋਹ ਰੋਟੀ ਬਣਾਉਂਦੇ ਹਨ, ਜਿਨ੍ਹਾਂ ਨੂੰ 4 ਕਿੱਲੋ ਜ਼ਮੀਨ ਆਪਣੇ ਕੋਲ ਰੱਖੀ ਹੋਈ ਹੈ, ਜਿਸ ਨੂੰ ਵਾਹੁਣ ਨੂੰ ਲੈ ਕੇ ਉਸ ਦੀ ਭਰਜਾਈ ਬਲਵਿੰਦਰ ਕੌਰ ਉਨ੍ਹਾਂ ਨਾਲ ਝਗੜਾ ਕਰਨ ਲੱਗੀ, ਜਿਸ ਨੂੰ ਜਦੋਂ ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਭਾਠੇ ਫੜਦਾ ਸਿੱਧ, ਖੁੱਧ ਸਿੱਧ ਤੇ ਡੇਠਾ ਨਜੀਤ ਕੋਰ ਉਚਰ ਬੋਨੀ ਨੂੰ ਬੁਲਾ ਲਿਆ, ਜਿਸ ਉਪਰੰਤ ਥਾਰ ਜੱਥੇ ਤੇ ਜ਼ਿਜ਼ਾਇਰ ਕਾਰ 'ਚ ਸਵਾਰ ਹੋ ਕੇ ਆਏ ਉਕਤ ਵਿਅਕਤੀਆਂ ਨੇ ਸ਼ਿਕਾਇਤਕਰਤਾ ਦੀ ਕੁੱਟਮਾਰ ਕਰ ਦਿੱਤੀ ਤੇ ਖੁੱਧ ਸਿੱਧ ਤੇ ਹਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਕਿ ਧਰਤੀ 'ਤੇ ਲੱਗਣ ਕਾਰਨ ਉਸ ਦਾ ਬਚਾਅ ਹੋ ਗਿਆ। ਅਮਲੋਹ ਪੁਲਸ ਵੱਲੋਂ ਸ਼ਿਕਾਇਤਕਰਤਾ ਦੀ ਭਰਜਾਈ ਬਲਵਿੰਦਰ ਕੌਰ, ਖੁੱਧ ਸਿੱਧ ਵਾਸੀ ਪਿੰਡ ਰੋਟੀ ਖਾਸ (ਪਟਿਆਲਾ), ਰਣਜ ਸਿੰਘ ਉਚਰ ਜੱਥੇ ਤੇ ਮਨਜੀਤ ਕੋਰ ਉਚਰ ਬੋਨੀ ਵਾਸੀਆਨ ਪਿੰਡ ਬਹਿਲ (ਪਟਿਆਲਾ) ਵਿੱਚੋਂ ਮਾਮਲਾ ਦਰਜ ਕਰਕੇ ਤਤਤੀਭ ਕੀਤੀ ਜਾ ਰਹੀ ਹੈ।

ਜਾਮ ਲਗਾ ਕੇ ਬੈਠੇ ਪਰਨਾਕਾਰੀਆਂ ਤੇ ਪੁਲਸ 'ਚ ਹੱਥੋਪਾਈ

ਮਹਿੰਦਰਾ ਪਿੱਕਅਪ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਗੱਲ ਹੋਈ ਟੁੱਟੀ



ਜ਼ੀਰਾ (ਨਰਿੰਦਰ ਅਨੇਸ਼ਾ)-ਬੀੜ ਦਿਨੀਂ ਜੀਰਾ ਵਿਖੇ ਇੱਕ ਕੋਠੇਡੀਆਨ ਪੰਜਾ ਚਲਾਉਣ ਵਾਲੇ ਮਹਿੰਦਰਾ ਪਿੱਕਅਪ ਗੋਡੀ ਤੇ ਮੋਟਰਸਾਈਕਲ ਦਰਮਿਆਨ ਟੱਕਰ ਹੋ ਗਈ ਸੀ, ਜਿਸ ਦੇ ਚੱਲਦਿਆਂ ਨੌਜਵਾਨ ਸਿੱਧੇ ਪੁੱਤਰ ਲਵਲੀ ਗੰਗੀ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਤੇ ਉਸ ਦੀ ਗੱਲ ਹੋਈ ਟੁੱਟ ਗਈ ਸੀ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਨੌਜਵਾਨ ਨੂੰ ਜੀਰਾ ਤੋਂ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਇੱਥੇ ਮੌਜੂਦ ਡਾਕਟਰਾਂ ਵੱਲੋਂ ਉਸ ਨੂੰ ਮੌਤ ਸਹੀ ਲੁਧਿਆਣਾ ਵਿਖੇ ਫੇਰ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਗੋਡੀ ਚਾਲਕ ਤੇ ਜ਼ਖਮੀ ਨੌਜਵਾਨਾਂ ਦੇ ਪਰਿਵਾਰ ਦਰਮਿਆਨ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਕੋਠੇਡੀਆਨ ਪੰਜਾ ਦੇ ਮਾਲਕ ਵੱਲੋਂ ਇਲਾਜ ਕਰਵਾਇਆ ਦਾ ਸਾਰਾ ਖਰਚਾ ਚੁੱਕੇ ਜਾਣ ਦੀ ਗੱਲ ਹੋਈ ਸੀ, ਪਰ ਬਾਅਦ ਵਿੱਚ ਇਹ ਸਮਝੋਤਾ ਸਿਰੇ ਨਹੀਂ ਚੜ੍ਹ ਸਕਿਆ, ਜਿਸ ਦੇ ਚਲਦਿਆਂ ਅੱਜ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੋਡੀ ਵਿੱਚ ਇਕੱਠੇ ਹੋ ਕੇ ਜੀਰਾ-ਰਿਰੋਪੁਰ ਰੋਡ 'ਤੇ ਧਨਾ ਲਗਾ ਦਿੱਤਾ ਗਿਆ ਸੀ ਤੇ ਰੋਡ ਜਾਮ ਕਰ ਦਿੱਤਾ ਗਿਆ ਸੀ। ਜਾਮ ਸ਼੍ਰੀ ਲੁਧਿਆਣਾ ਵਿਖੇ ਫੇਰ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਗੋਡੀ ਚਾਲਕ ਤੇ ਜ਼ਖਮੀ ਨੌਜਵਾਨਾਂ ਦੇ ਪਰਿਵਾਰ ਦਰਮਿਆਨ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਕੋਠੇਡੀਆਨ ਪੰਜਾ ਦੇ ਮਾਲਕ ਵੱਲੋਂ ਇਲਾਜ ਕਰਵਾਇਆ ਦਾ ਸਾਰਾ ਖਰਚਾ ਚੁੱਕੇ ਜਾਣ ਦੀ ਗੱਲ ਹੋਈ ਸੀ, ਪਰ ਬਾਅਦ ਵਿੱਚ ਇਹ ਸਮਝੋਤਾ ਸਿਰੇ ਨਹੀਂ ਚੜ੍ਹ ਸਕਿਆ, ਜਿਸ ਦੇ ਚਲਦਿਆਂ ਅੱਜ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੋਡੀ ਵਿੱਚ ਇਕੱਠੇ ਹੋ ਕੇ ਜੀਰਾ-ਰਿਰੋਪੁਰ ਰੋਡ 'ਤੇ ਧਨਾ ਲਗਾ ਦਿੱਤਾ ਗਿਆ ਸੀ ਤੇ ਰੋਡ ਜਾਮ ਕਰ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਗੋਡੀ ਚਾਲਕ ਤੇ ਜ਼ਖਮੀ ਨੌਜਵਾਨਾਂ ਦੇ ਪਰਿਵਾਰ ਦਰਮਿਆਨ ਨੌਜਵਾਨ ਦੇ ਇਲਾਜ ਦਾ ਸਾਰਾ ਖਰਚਾ ਕੋਠੇਡੀਆਨ ਪੰਜਾ ਦੇ ਮਾਲਕ ਵੱਲੋਂ ਇਲਾਜ ਕਰਵਾਇਆ ਦਾ ਸਾਰਾ ਖਰਚਾ ਚੁੱਕੇ ਜਾਣ ਦੀ ਗੱਲ ਹੋਈ ਸੀ, ਪਰ ਬਾਅਦ ਵਿੱਚ ਇਹ ਸਮਝੋਤਾ ਸਿਰੇ ਨਹੀਂ ਚੜ੍ਹ ਸਕਿਆ, ਜਿਸ ਦੇ

ਅਕਾਲੀ ਦਲ ਸੁਤੰਤਰ ਵੱਲੋਂ ਸ਼ੀਵਰੇਜ ਤੇ ਅਵਾਰਾ ਪ੍ਰਸ਼ਾਨ ਨੂੰ ਲੈ ਕੇ 22 ਨੂੰ ਚੱਕਾ ਜਾਮ

ਨਾਭਾ (ਵਰਿੰਦਰ ਵਰਮਾ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਰੋਲੀ ਦੀ ਅਗਵਾਈ ਵਿੱਚ ਦਰਦਰ ਮੰਤਰੀ ਬਾਗ ਵਿਖੇ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੰਧਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਸਰੋਲੀ ਨੇ ਕਿਹਾ ਕਿ ਮਾਨਯੋਗ ਐੱਸ ਡੀ ਐੱਮ. ਤਰਸੇਮ ਚੰਦ ਨਾਭਾ ਨੂੰ ਗੁਰਦੁਆਰਾ ਬਾਬਾ ਅਜਾਪਲ ਸਿੰਘ ਸਾਹਿਬ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਸਬੰਧੀ ਮੰਗ ਪੱਤਰ ਦੇ ਕੇ ਪਿਆਨ ਵਿੱਚ ਲਿਆਂਦਾ ਗਿਆ ਸੀ, ਪੰਤੂ ਉਨ੍ਹਾਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੀਕ ਸਿੱਧ ਬਾਬਾ ਅਜਾਪਲ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ, ਰੋਜ਼ਾਨਾ ਹੀ ਭਾਰੀ ਗਿਣਤੀ ਵਿੱਚ ਸੰਗਤਾਂ ਗੁ: ਸਾਹਿਬ ਵਿੱਚੋਂ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁ: ਸਾਹਿਬ ਦੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਬਹੁਤ ਮਾੜਾ ਹਾਲ ਹੈ, ਜੋ ਕਿ ਗੁ: ਸਾਹਿਬ ਦੇ ਕੰਪਲੈਕਸ ਵਿੱਚ ਸੀਵਰੇਜ ਦਾ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਇਥੇ ਆਉਂਦੀਆਂ ਹਨ, ਪੰਤੂ ਸਰਪਾਲੂਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ ਲਾਇਆਂ ਤੇ ਸਿਵਾਏ ਕੁਝ ਕੁਝ ਦਿੱਤਾ। ਸਰੋਲੀ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰ ਵਿੱਚ ਅਵਾਰਾ ਪ੍ਰਸ਼ਾਨ ਦੀ ਹਰਮਾਰ ਨਾਭਾ ਨੂੰ ਗੁਰਦੁਆਰਾ ਬਾਬਾ ਅਜਾਪਲ ਸਿੰਘ ਸਾਹਿਬ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਸਬੰਧੀ ਮੰਗ ਪੱਤਰ ਦੇ ਕੇ ਪਿਆਨ ਵਿੱਚ ਲਿਆਂਦਾ ਗਿਆ ਸੀ, ਪੰਤੂ ਉਨ੍ਹਾਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੀਕ ਸਿੱਧ ਬਾਬਾ ਅਜਾਪਲ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ, ਰੋਜ਼ਾਨਾ ਹੀ ਭਾਰੀ ਗਿਣਤੀ ਵਿੱਚ ਸੰਗਤਾਂ ਗੁ: ਸਾਹਿਬ ਵਿੱਚੋਂ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁ: ਸਾਹਿਬ ਦੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਬਹੁਤ ਮਾੜਾ ਹਾਲ ਹੈ, ਜੋ ਕਿ ਗੁ: ਸਾਹਿਬ ਦੇ ਕੰਪਲੈਕਸ ਵਿੱਚ ਸੀਵਰੇਜ ਦਾ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਸੰਗਤਾਂ ਦੂਰੋਂ ਦੂਰੋਂ ਨਤਮਸਤਕ

ਨਿਊ ਏਜ ਕਲੱਬ ਵੱਲੋਂ ਔਖਾਂ ਦੇ ਮੁਫਤ ਚੈਕਅੱਪ ਕੈਂਪ 'ਚ 150 ਬੱਚਿਆਂ ਦੀ ਜਾਂਚ

ਖੱਲਾ (ਸੁਖਵਿੰਦਰ ਸਿੰਘ ਭਾਲਣਾ, ਪਰਮਿੰਦਰ ਸਿੰਘ ਮੱਦੀ)- ਨਿਊ ਏਜ ਵੈਲਫੇਅਰ ਕਲੱਬ ਖੱਲਾ ਵੱਲੋਂ ਸਰਕਾਰੀ ਪ੍ਰਮਿਸ਼ਟ ਸਕੂਲ ਨੰਬਰ 4 ਖੱਲਾ 'ਚ ਔਖਾਂ ਦਾ ਮੁਫਤ ਚੈਕਅੱਪ ਕੈਂਪ ਲਾਇਆ ਗਿਆ। ਕੈਂਪ 'ਚ ਸੋਹਣਾ ਹਸਪਤਾਲ ਖੱਲਾ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਬੱਚਿਆਂ ਦੀਆਂ ਔਖਾਂ ਦਾ ਚੈਕਅੱਪ ਕੀਤਾ। ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਕੈਂਪ 'ਚ ਕੁੱਲ 150 ਬੱਚਿਆਂ ਦੀਆਂ ਔਖਾਂ ਦਾ ਚੈਕਅੱਪ ਕੀਤਾ ਗਿਆ, ਜਿਨ੍ਹਾਂ ਬੱਚਿਆਂ ਨੂੰ ਇਲਾਜ ਦੀ ਜ਼ਰੂਰਤ ਹੋਵੇਗੀ, ਉਨ੍ਹਾਂ ਦਾ ਹਸਪਤਾਲ 'ਚ ਬਰਾਇਦਾ ਇਲਾਜ ਕਰਵਾਇਆ ਜਾਵੇਗਾ। ਸੰਦੀਪ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ 'ਤੇ ਮਾਨਵਤਾ ਦੀ ਭਲਾਈ ਲਈ ਸਮਾਜ

ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵੱਲੋਂ ਐੱਚ ਓ ਡੀ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ

ਕਾਲਾ ਸੋਧਿਆਂ (ਮਨਜੀਤ ਮਾਨ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ.ਨੰ.26) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਸੀਰਾ, ਸੂਬਾ ਜੁਆਇੰਟ ਜਨਰਲ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਜਥੇਬੰਦੀ ਨਾਲ ਲਗਾਤਾਰ ਟੋਲ ਟਾਕ ਕਰਕੇ ਵਰਕਰਾਂ ਨੂੰ ਵਿਭਾਗ ਅਧੀਨ ਲਿਆ ਕੇ ਰੋਗੂਲਰ ਕਰਨ ਲਈ ਵੱਡੇ ਉਪਲਾਵ ਕਰ ਰਹੀ ਹੈ, ਦੂਜੇ ਪਾਸੇ ਨੌਕਰੀ ਤੋਂ ਵਾਂਗ ਕਰਕੇ ਪੰਦਰਾਂ-ਪੰਦਰਾਂ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਕਾਰਜਾਂ ਦੇ ਭਵਿੱਖ ਨਾਲ ਖਿਲਾਵਤ ਕੀਤਾ ਜਾ ਰਿਹਾ ਹੈ। (ਉਨ੍ਹਾਂ) ਕਿਹਾ ਕਿ ਕੱਲ੍ਹ ਕੱਚਾ ਤੇ ਅਊਟੋਮੈਟਿਕ ਸਾਬਾ ਮੁਲਾਜ਼ਮ ਫਰੰਟ ਦੇ ਬੇਨਰ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਥੇਬੰਦੀ ਦੀ ਮੀਟਿੰਗ ਵਿੱਚ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਹੋਈ, ਕਾਰਜਾਂ ਦੀਆਂ ਮੁੱਖ ਮੰਗਾਂ 'ਤੇ ਚਰਚਾ ਕਰਨ ਉਪਰੰਤ ਸਾਬੀ ਦਿਲਬਾਗ ਸਿੰਘ ਫਤਿਹਗੜ੍ਹ ਸਾਹਿਬ ਦਾ ਮਸਲਾ ਵੀ ਵਿਸ਼ਾਯਾਪੁਰਕ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਗਿਆ।



ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਟਾਈਮ ਸਾਬੀ ਨੂੰ ਬਹਾਲ ਨਹੀਂ ਕੀਤਾ ਜਾਵੇਗਾ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰਹੇਗਾ ਤੇ 24 ਮਈ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹੱਤ ਆਫਿਸ ਵਿਭਾਗੀ ਮੁਖੀ, ਐੱਚ ਓ ਡੀ. ਮੁਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਨ, ਸੂਬਾ ਸੀਨੀਅਰ ਮੀਤ ਪ੍ਰਧਾਨ ਹੰਸਾ ਸਿੰਘ ਮੌੜ ਨਾਭਾ, ਸੂਬਾ ਆਡਿਟਰ ਇੰਚਾਰਜ ਸਿੰਘ ਯੂਥਕਲਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਫੋਟਾ ਸਿੰਘ ਨੰਦਪੁਰ ਕੇਸੇ ਆਦਿ ਹਾਜ਼ਰ ਸਨ।

ਸਿੱਖ ਮਿਸ਼ਨ ਅਕੈਡਮੀ 'ਚ ਧੂਮਧਾਮ ਨਾਲ ਮਨਾਇਆ ਮਦਰ ਡੇ

ਸੁਲਤਾਨਪੁਰ ਲੋਧੀ, (ਹਨੀ) ਸਿੱਖ ਮਿਸ਼ਨ ਅਕੈਡਮੀ ਸੁਲਤਾਨਪੁਰ ਲੋਧੀ ਵਿੱਚ ਪ੍ਰਿੰਸੀਪਲ ਇੰਚਾਰਜ ਕੌਰ ਖਾਲਸਾ ਦੀ ਅਗਵਾਈ ਵਿੱਚ ਮਦਰ ਡੇ ਵਿਵਹਾਰਥੀਆਂ ਵੱਲੋਂ ਮਦਰ ਡੇ ਦੇ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਵਹਾਰਥੀਆਂ ਦੇ ਮਾਪਿਆਂ ਤੋਂ ਇਲਾਵਾ ਸਿੱਖ ਮਿਸ਼ਨ ਅਕੈਡਮੀ ਦੇ ਐਮ ਡੀ ਸੁਖਦੇਵ ਸਿੰਘ ਖਾਲਸਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਵਿਵਹਾਰਥੀਆਂ ਸੁੰਦਰ ਪੱਸਰ ਤੇ ਕਾਰਡ ਰਾਹੀਂ ਮਾਂ ਪੁੱਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਮਦਰਜ ਨੂੰ ਸਮਰਪਿਤ ਭਾਸ਼ਨ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਨੂੰ ਸੰਬੰਧ ਕਰਦਿਆਂ ਐਮ ਡੀ ਸੁਖਦੇਵ ਸਿੰਘ ਖਾਲਸਾ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਸਮਾਜਿਕ ਵਿਵਹਾਰਥੀਆਂ ਹੋਇਆ ਕਿਹਾ ਕਿ ਸਾਨੂੰ ਕਰਦੇ ਮਾਤਾ ਪਿਤਾ ਨਾਲ ਭਰਾਭਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਨ੍ਹਾਂ ਸਾਨੂੰ ਪਾਲ ਪੋਸ ਕੇ ਵੱਡਿਆਂ ਕੀਤਾ ਹੈ ਅਤੇ ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਪਾਸ ਬੇਨਤੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਸਮੂਹ ਸਟਾਫ ਮੈਂਬਰਾਂ, ਵਿਵਹਾਰਥੀਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਮੈਡਮ ਦਲਜੀਤ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਜਗਰੂਪ ਕੌਰ, ਸੁਮਨਪ੍ਰੀਤ ਕੌਰ, ਜਸਪ੍ਰੀਤ ਪਰਮਜੀਤ ਕੌਰ, ਦਲਜੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।



ਕੱਚਾ ਤੇ ਆਉਟਸੋਰਸਿੰਗ ਸਾਂਝਾ ਮੁਲਾਜ਼ਮ ਫਰੰਟ ਦੀ ਵਿੱਤ ਮੰਤਰੀ ਨਾਲ ਮੀਟਿੰਗ

ਖਰੜ (ਹਰਮਨ ਸਿੰਘ ਡੱਲਾ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਦੇ ਕੱਚੇ ਅਤੇ ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਆਧਾਰਿਤ ਕੱਚਾ ਅਤੇ ਆਉਟਸੋਰਸਿੰਗ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਪੈਸ ਨੂੰ ਜਾਰੀ ਕਰਦਿਆਂ ਫਰੰਟ ਦੇ ਕਨਵੀਨਰ ਸਰਬਜੀਤ ਸਿੰਘ ਭੁੱਲਾ, ਸ਼ਲਬੀਰ ਸਿੰਘ ਸਿਵਾਓ ਤੇ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਮੁਤਾਬਕ ਪ੍ਰਿੰਸੀਪਲ ਸਕੱਤਰ ਵੱਲੋਂ 5 ਮਈ ਨੂੰ ਪੱਤਰ ਜਾਰੀ ਕਰ ਕੇ ਵਿੱਤ ਮੰਤਰੀ ਨਾਲ ਮੀਟਿੰਗ ਤਹਿ ਕੀਤੀ ਗਈ ਸੀ। ਮੀਟਿੰਗ ਵਿੱਚ ਸਮੇਂ ਤੋਂ ਕਾਫੀ ਲੇਟ ਸ਼ੁਰੂ ਹੋਈ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦਿਹਾੜੀਦਾਰ ਮਸਟਰਲ ਆਉਟਸੋਰਸਿੰਗ, ਕੰਟਰੈਕਟ ਇਨਲਿਸਟਮੈਂਟ ਨੀਤੀਆਂ ਤਹਿਤ ਭਰਤੀ ਕੀਤੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੂਰੇ ਭਤਿਆਂ ਸਮੇਤ ਪੈਨਸ਼ਨਰੀ ਲਾਭਾਂ ਨਾਲ ਰੋਗੂਲਰ ਕਰਨ, ਅੰਕੜਾ ਤੇ ਟਰਾਂਸਪੈਰੈਂਟ ਵਿਭਾਗਾਂ ਵਾਂਗ ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ ਘੱਟ ਘੱਟ 40 ਪਰਸੈਂਟ ਵਾਧਾ ਕਰਨ, ਫਾਟੀ ਕੀਤੇ ਜਲ ਸਪਲਾਈ ਅਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ ਅਤੇ ਇਜ਼ਤਰੀ ਬਾਲ ਵਿਕਾਸ ਅਤੇ ਜ਼ਿਲਾ ਪ੍ਰਿੰਸਿਪਲ ਰੋਪੜ ਵੱਲੋਂ ਆਉਟਸੋਰਸਿੰਗ ਮੁਲਾਜ਼ਮ ਜੋ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਸਨ ਨੂੰ ਨੌਕਰੀ ਤੇ ਬਹਾਲ ਕਰਨ, ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਆਦਿ ਮਿਲੇ ਸਮੇਂ ਦੇ ਵਿੱਤ ਮੰਤਰੀ ਨਾਲ ਚਰਚਾ ਕੀਤੀ ਗਈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਮਾ ਦੇਵੀ ਦੇ ਸੁਧਾਰੀ ਕੌਰ ਦੇ ਸਿਧਾਂਤਕ ਫੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੱਚੇ ਕਾਰਜਾਂ ਨੂੰ ਰੋਗੂਲਰ ਕਰਨ ਲਈ 10 ਸਾਲਾਂ ਦੀ ਪਾਲਸੀ ਲਿਆਂਦੀ ਗਈ ਹੈ। ਫਰੰਟ ਵੱਲੋਂ 27 ਮਈ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਮੀਟਿੰਗ ਤੇਜ਼ ਕੀਤੀ ਗਈ ਹੈ ਜਿਸ ਵਿੱਚ ਆਉਟਸੋਰਸਿੰਗ ਮੁਲਾਜ਼ਮਾਂ ਦੀਆਂ ਉਜਰਤਾਂ, ਨਵੀਂ ਨੀਤੀ ਬਾਰੇ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿੱਚ ਹਰਪ੍ਰੀਤ ਸਿੰਘ ਰਾਜਿਆ, ਦਲਬੀਰ ਸਿੰਘ ਕਜ਼ਲੀ ਬਲਜਿੰਦਰ ਸਿੰਘ ਆਉਟਸੋਰਸਿੰਗ ਜਲ ਸਪਲਾਈ ਵਰਕਰਜ ਯੂਨੀਅਨ ਰਜਿੰ, ਬਲਬੀਰ ਸੀਬੀਆ ਹਰਜੀਤ ਕੌਰ ਸਮਾਲਾ ਡੇਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ, ਲਖਵੀਰ ਸਿੰਘ ਕਟਾਰੀਆ ਸਿਹਤ ਵਿਭਾਗ, ਸੰਦੀਪ ਸਿੰਘ, ਰਜਿੰਦਰ ਸਿੰਘ ਆਈ ਟੀ ਆਈ ਕੰਟਰੈਕਟ ਵਰਕਰਜ ਯੂਨੀਅਨ, ਗੁਰਦਿੰਦਰ ਸਿੰਘ ਹਰਮੀਤ ਸਿੰਘ ਸਮਾਜ ਭਲਾਈ ਵਿਭਾਗ, ਜਸਵੀਰ ਸਿੰਘ ਸੀਰਾ, ਗੁਰਦਿੰਦਰ ਸਿੰਘ ਮਾਨ, ਬਲਬੀਰ ਸਿੰਘ, ਹੰਸਾ ਸਿੰਘ ਬਰਨਾਲਾ ਦਿਵਰਜੀਤ ਸਿੰਘ ਕਪੂਰਥਲਾ ਜਲ ਸਪਲਾਈ ਵਰਕਰਜ ਯੂਨੀਅਨ ਦੀ ਰਜਿੰ ਨੰਬਰ 26 ਅਤੇ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਿੰਸਿਪਲ ਸਕੱਤਰ ਮਲਾਰਗ ਸਿੰਘ ਖਮਾਣੇ ਆਦਿ ਹਾਜ਼ਰ ਸਨ।

ਬਿਜਲੀ ਦਰਾਂ 'ਚ ਵਾਧਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ : ਖੁਲਾਖੂ

ਗੁਜ਼ਿਆਰਪੁਰ (ਓ ਪੀ ਰਾਣਾ) ਜਲੰਧਰ ਜ਼ਿਲ੍ਹੇ ਦੇ ਚੰਡ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦਰਾਂ 'ਚ ਵਾਧਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕਰਾ ਦਿੰਦਿਆਂ ਇਸ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਗੁਰਦੀਪ ਸਿੰਘ ਖੁਟ ਖੁਟ ਜ਼ਿਲ੍ਹਾ ਪ੍ਰਧਾਨ ਸੁਮੈਤੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਰੋਗੂਲਰੀ ਕਮਿਸ਼ਨ ਨੇ ਰਾਜ 'ਚ ਘਰੇਲੂ ਬਿਜਲੀ ਦੀਆਂ ਕੀਮਤਾਂ 'ਚ 25 ਪੈਸੇ ਤੋਂ ਲੈ ਕੇ 80 ਪੈਸੇ ਪ੍ਰਤੀ ਯੂਨਿਟ ਤੱਕ ਦੇ ਵਾਧੇ ਨੂੰ ਸਾਲ 2023-24 ਲਈ ਬਿਜਲੀ ਦੇ ਨਵੇਂ ਟੈਕਸ ਸਚਾਰਜ ਤੇਜ਼ ਕਰਨ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਨਵੇਂ ਟੈਰਿਫ ਵਿੱਚ ਘਰੇਲੂ, ਵਪਾਰਕ ਅਤੇ ਉਦਯੋਗਿਕ ਬਿਜਲੀ ਦੀਆਂ ਨਵੀਆਂ ਦਰਾਂ ਸਾਰੇ ਵਰਗਾਂ ਨੂੰ ਪ੍ਰਭਾਵਿਤ ਕਰਨਗੀਆਂ ਉਨ੍ਹਾਂ ਇਸ ਸਮੇਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਹਿਣਾ ਕੇ ਆਮ ਲੋਕਾਂ ਤੇ ਇਸ ਦਾ ਪ੍ਰਭਾਵ ਨਹੀਂ ਪਵੇਗਾ ਹਾਸਿੰਗਾ ਹੈ। ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਵਿਰੋਧਤਾ ਕਰਦਿਆਂ ਦੱਸਿਆ ਇਸ ਨੂੰ ਤੁਰੰਤ ਹਟਾਉਣ ਨਾਲੋਂ ਚਿੰਤਾਵਨੀ ਦਿੱਤੀ।

ਵਿਦਿਆਰਥੀਆਂ ਨੇ ਬਾਰੂਦੀ ਜਮਾਤ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

ਸ਼੍ਰੀ ਚਮਕੌਰ ਸਾਹਿਬ (ਗੁਰਦਿੰਦਰਪਾਲ ਸਿੰਘ ਬੋਬੀ)- ਪਿਛਲੇ ਦਿਨੀਂ ਸੀ ਐਸ ਐਸ ਟੀ ਦੀਆਂ ਦੁਆਰਾ ਬਾਰੂਦੀ ਜਮਾਤ ਦੇ ਆਏ ਨਤੀਜਿਆਂ ਵਿੱਚ ਗੁਨਿਵੇਸ਼ ਸਕੂਲ ਰੁੜਕੀ ਹੀਰਾਂ ਦੇ ਨੌ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਜਿਨ੍ਹਾਂ ਵਿੱਚ ਗੁਰਸਿਮਰ ਕੌਰ, ਬਲਰਾਜਬੀਰ ਸਿੰਘ, ਅਰਸ਼ਦੀਪ ਕੌਰ, ਜਸਨੀਤ ਕੌਰ, ਜਸਪ੍ਰੀਤ ਕੌਰ, ਅਮੋਕ ਸਿੰਘ, ਗੁਰਕਰਨ ਸਿੰਘ ਅਤੇ ਨਵਦੀਪ ਸਿੰਘ ਨੇ ਚੰਗੀ % ਨਾਲ ਪਹਿਲੇ ਦਰਜੇ ਪ੍ਰਾਪਤ ਕੀਤੇ। ਇਨ੍ਹਾਂ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦਾ ਧੰਨਵਾਦ ਕਰਦੇ ਹੋਏ ਬੱਚਿਆਂ ਦਾ ਸ਼ੁੱਧ ਮੰਨਿਆ ਕਰਵਾਇਆ ਗਿਆ। ਇਸ ਸਮੇਂ ਚੇਅਰਮੈਨ ਸਰਦਾਰ ਗੁਰਮੁਖ ਸਿੰਘ ਮੱਲ੍ਹੀ, ਮਨੋਜਿੰਗ ਡਾਇਰੈਕਟਰ ਸਦਾਰ ਹਰਜਿੰਦਰ ਸਿੰਘ ਮੱਲ੍ਹੀ, ਪ੍ਰਿੰਸੀਪਲ ਸ਼੍ਰੀ ਮੁਕੇਸ਼ ਕੁਮਾਰ ਅਗਰਵਾਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ।

ਨਸ਼ਿਆਂ ਵਿਰੁੱਧ ਕਾਰਵਾਈ ਜਾਰੀ

ਵਿਲੋਰ (ਨਿਰਮਲ) ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ਬਾਣਾ ਵਿਲੋਰ ਦੀ ਪੁਲਸ ਟੀਮ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 3 ਚੋਰੀ ਸੂਟਾ ਮੋਟਰਸਾਈਕਲ ਬਰਾਮਦ ਕੀਤੇ ਹਨ। ਜਗਦੀਸ਼ ਰਾਜ ਪੀ ਪੀ ਐਸ ਓਪ ਪੁਲਸ ਕਪਤਾਨ, ਸਬ ਡਵੀਜ਼ਨ ਵਿਲੋਰ ਨੇ ਦੱਸਿਆ ਕਿ ਚੋਰੀ ਅੰਦਰ ਦੇ ਏ ਐਸ ਆਈ ਦੇਸ਼ ਰਾਜ ਵੱਲੋਂ ਪੁਤਾ ਜਾਣਕਾਰੀ ਮਿਲੀ ਸੀ ਕਿ ਗੰਗੇਵ ਪੁੱਤਰ ਲਖਵੀਰ ਰਾਮ ਉਰੂਵ ਨੀ ਵੀ ਵੀ ਸਮਾਜਿਕੀ ਬਾਣਾ ਵਿਲੋਰ ਜੋ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਜੋ ਇਸ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਗੰਗੇਵ ਪੁੱਤਰ ਲਖਵੀਰ ਰਾਮ ਉਰੂਵ ਨੀ ਵੀ ਵੀ ਸਮਾਜਿਕੀ ਬਾਣਾ ਵਿਲੋਰ ਨੂੰ ਗ੍ਰਿਫ਼ਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਸਪਲੰਡਰ ਨੰਬਰ ਪੀ ਬੀ-10-ਐਚ-5810, ਮੋਟਰਸਾਈਕਲ ਸਪਲੰਡਰ ਪੀ ਬੀ-32-ਕੇ-5323 ਅਤੇ ਮੋਟਰਸਾਈਕਲ ਸਪਲੰਡਰ ਪੀ ਬੀ-24-ਕੇ-1149 ਨੂੰ ਬਰਾਮਦ ਕਰਕੇ ਮੁਕੱਦਮਾ ਨੰਬਰ 114 ਮਿਤੀ 16.05.2023 ਜੁਰਮ 379/411 ਆਈ ਪੀ ਸੀ ਬਾਣਾ ਵਿਲੋਰ ਜ਼ਿਲ੍ਹਾ ਜਲੰਧਰ ਦਿਹਾੜੀ ਦਰਜ ਕੀਤਾ ਗਿਆ। ਮੁੱਖਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੋਟਰਸਾਈਕਲ ਇਸ ਨੇ ਲੁੱਪਿਆ, ਵਿਲੋਰ ਅਤੇ ਗੁਰਮੁਖ ਦੇਵੀਆ ਤੋਂ ਚੋਰੀ ਕੀਤੇ ਹਨ। ਇਹ ਨੋਟ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਦਾ ਸੀ।

ਕਲਸੀ ਜਠੇਰਿਆਂ ਦਾ ਮੇਲਾ 21 ਨੂੰ

ਬਹਿਰਾਮ (ਅਵਤਾਰ ਕਲੇਰ) ਕਲਸੀ ਜਠੇਰਿਆਂ ਦਾ ਸਾਲਾਨਾ ਮੇਲਾ 21 ਮਈ ਨੂੰ ਨਸ਼ੀਵੀ ਪਿੰਡ ਲਵੇਂਡੀ ਜੱਟਾਂ ਵਿੱਚ ਮਨਾਇਆ ਜਾ ਰਿਹਾ ਹੈ। ਆਮਰਕੋਟ ਕਲਸੀ ਨੇ ਦੱਸਿਆ ਕਿ ਵੱਡੇ ਵਡੇਰਿਆਂ ਦੀ ਪੂਜਾ ਕੀਤੀ ਜਾਵੇਗੀ ਉਪਰੰਤ ਸਟੇਜ ਸਜਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਅਸਰੂਰ ਕਲਾਕਾਰ ਪ੍ਰਧਾਨਾ ਪੇਸ਼ ਕਰਨਗੇ। ਨੰਡੇ ਪਾਣੀ ਜਲ ਦੀਆਂ ਛਬੀਕਾਂ ਅਤੇ ਲੰਗਰ ਅਤੁੰ ਵਡਤੀਆਂ ਜਾਵੇਗਾ। ਇਸ ਮੌਕੇ ਮਨਦੀਪ ਕੁਮਾਰ, ਪਰਮਜੀਤ ਕਲਸੀ, ਸੁੱਚਾ ਰਾਮ, ਚੇਦਰ ਪਾਲ, ਜਸਵਿੰਦਰ ਰਾਮ, ਮੋਹਕ ਰਾਮ ਆਦਿ ਹਾਜ਼ਰ ਸਨ।

ਕਾਮਰੇਡ ਮਲਕੀਤ ਚੰਦ ਮੋਹਲੀ ਦੀ ਬਰਸੀ 23 ਨੂੰ

ਬਹਿਰਾਮ (ਅਵਤਾਰ ਕਲੇਰ) ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਨ ਸ਼ਹੀਦ ਦੇ ਪੰਜਾਬ ਖੇਤ ਮਜਦੂਰ ਸਭਾ ਪੰਜਾਬ ਦੇ ਸਾਬਕਾ ਮੀਤ ਸੁਖਦੇਵ ਅਤੇ ਸੀ ਪੀ ਆਈ ਦੇ ਸਾਬਕਾ ਸੂਬਾ ਕੌਂਸਲ ਮੈਂਬਰ ਸ਼ਹੀਦ ਕਾਮਰੇਡ ਮਲਕੀਤ ਚੰਦ ਮੋਹਲੀ ਦੀ ਸਾਲਾਨਾ ਬਰਸੀ 23 ਮਈ ਨੂੰ ਪਿੰਡ ਮੋਹਲੀ ਵਿੱਚ ਮਨਾਈ ਜਾ ਰਹੀ ਹੈ। ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਨਰਿੰਦਰ ਦਾਸ ਮੋਹਲੀ ਨੇ ਦੱਸਿਆ ਕਿ ਇਸ ਕਾਰਨਵਲ ਨੂੰ ਸੀ ਪੀ ਆਈ ਦੇ ਸੂਬਾਈ ਕਾਰਜਕਾਰੀ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਜੀ ਅਤੇ ਪੰਜਾਬ ਖੇਤ ਮਜਦੂਰ ਸਭਾ ਪੰਜਾਬ ਵਿਕਾਈ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਮਿਲੀ ਸੀ। ਕਾਮਰੇਡ ਸੁਤੰਤਰ ਕੁਮਾਰ ਸੰਬੰਧਤ ਕਰਨਗੇ। ਮੇਘ ਰਾਜ ਰੱਲਾ ਦੀ ਅਗਵਾਈ ਹੇਠ ਕੋਲ ਕਲਾ ਮੰਚ ਸੀਰਾ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਨਰਿੰਦਰ ਦਾਸ ਮੋਹਲੀ, ਭਾਈ ਬਲਵਿੰਦਰ ਸਿੰਘ, ਜਸਵੰਤ ਕੁਮਾਰ, ਪਵਨ ਕੁਮਾਰ, ਬਿੰਦਰ ਮੋਹਲੀ, ਸੰਦੀਪ ਆਦਿ ਹਾਜ਼ਰ ਸਨ।

ਪ੍ਰਿੰਸੀਪਲ ਰੂਬੀ ਭਗਤ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਕਰਵਾਏ

ਸੁਲਤਾਨਪੁਰ ਲੋਧੀ, (ਹਨੀ) ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿੱਚ ਯੋਗ ਵਰਸ਼ਾਧ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਯੋਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਯੋਗ ਆਸਣ ਕਰਵਾਏ ਗਏ। ਪ੍ਰਿੰਸੀਪਲ ਰੂਬੀ ਭਗਤ ਨੇ ਵਿਦਿਆਰਥੀਆਂ ਨੂੰ ਸੰਬੋਧ ਕਰਦਿਆਂ ਕਿਹਾ ਕਿ ਯੋਗ ਨਾ ਯੋਗ ਕਰਨ ਨਾਲ ਅਸੀਂ ਆਪਣੇ ਸਰੀਰ ਨੂੰ ਕਈ ਪ੍ਰਕਾਰ ਦੀ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਅਤੇ ਯੋਗ ਨਾ ਯੋਗ ਕਰਨ ਨਾਲ ਸਾਡਾ ਦਿਮਾਗ ਵੀ ਪੂਰਾ ਦਿਨ ਤਰੱਤਾਜ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਆਸਣ ਆਤਮਾ ਦਾ ਪਰਮਾਤਮਾ ਨਾਲ ਮਿਲ ਕਰਵਾਉਣ ਵਿੱਚ ਵੀ ਸਹਾਈ ਹੁੰਦੇ ਹਨ।

ਟਰਾਂਸਪੋਰਟ ਮੰਤਰੀ ਭੁੱਲਰ ਨੂੰ ਦਿੱਤਾ ਮੰਗ ਪੱਤਰ

ਵਿਲੋਰ, (ਨਿਰਮਲ) ਆਮ ਆਦਮੀ ਪਾਰਟੀ ਵੱਲੋਂ ਜਲੰਧਰ ਜ਼ਿਲ੍ਹੇ ਦੇ ਚੰਡ ਜਿੱਤ ਉਪਰੰਤ ਜਲੰਧਰ ਵਿੱਚ ਕੋਵਿਡ ਦੀ ਮੀਟਿੰਗ ਹੋਈ। ਜਿਸ ਦੌਰਾਨ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਸੁਝਾਅ ਮੰਗੇ ਗਏ ਸਨ। ਜਿਸ 'ਤੇ ਆਮ ਆਦਮੀ ਪਾਰਟੀ ਹਲਕਾ ਵਿਲੋਰ ਦੇ ਸੀਨੀਅਰ ਆਗੂ ਵੱਲੋਂ ਵਿਲੋਰ ਬੰਸ ਸਟੇਡ ਚਾਲੂ ਕਰਨ ਸਬੰਧੀ ਮੰਗ ਪੱਤਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਦਿੱਤਾ। ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਵਿਲੋਰ ਬੰਸ ਸਟੇਡ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਜਿਸ 'ਤੇ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮੰਗ ਜਲਦ ਪੂਰੀ ਕੀਤੀ ਜਾਵੇਗੀ। ਮੰਗ ਪੱਤਰ ਦੇਣ ਮੌਕੇ ਵਰਿੰਦਰ ਸਿੰਘ ਸੇਠੀ, ਹਰਜਿੰਦਰ ਸਿੰਘ ਮਾਹਲ, ਮਨਦੀਪ ਸ਼ਾਹਪੁਰ, ਜਗਤ ਰਾਮ ਭੱਟੀ, ਐਡਵੋਕੇਟ ਜਸਵਿੰਦਰ ਭੱਟੀ ਅਤੇ ਹੋਰ ਹਾਜ਼ਰ ਸਨ।

ਐੱਸ ਐੱਸ ਪੀ ਚਾਰਲ ਨੇ ਬਹਾਦਰ ਬੱਚੀਆਂ ਦਾ ਕੀਤਾ ਸਨਮਾਨ

ਗੁਜ਼ਿਆਰਪੁਰ, (ਬਲਵੀਰ ਸਿੰਘ ਸੈਠੀ, ਓ ਪੀ ਰਾਣਾ)-ਐੱਸ. ਐੱਸ. ਪੀ ਸਰਜਨ ਸਿੰਘ ਚਾਰਲ ਨੇ ਉਨ੍ਹਾਂ ਬਹਾਦਰ ਬੱਚੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਬੀਤੇ ਦਿਨੀਂ ਹਥਿਆਰ ਦਿਖਾ ਕੇ ਪੈਸੇ ਲੁੱਟ ਕੇ ਭੱਜ ਰਹੇ ਲੁਟੇਰਿਆਂ ਦਾ ਬੜੀ ਜਲੌਰੀ ਨਾਲ ਮੁਕਾਬਲਾ ਕਰਦਿਆਂ ਉਨ੍ਹਾਂ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਸੀ। ਗੁਜ਼ਿਆਰਪੁਰ ਦੇ ਮੁੱਖਲੀ ਤੁਲਸੀ ਨਗਰ ਦੇ ਰਹਿਣ ਵਾਲੇ ਜਗਦੀਸ਼ ਸਿੰਘ ਦੀਆਂ ਬੇਟੀਆਂ ਅਮੀਰਾ ਅਤੇ ਸਿਮਰਨ ਦਾ ਆਪਣੇ ਦਫ਼ਤਰ ਵਿੱਚ ਪ੍ਰਸ਼ੰਸਾ ਪੱਤਰਾਂ ਦਾ ਸਨਮਾਨ ਕਰਦਿਆਂ ਐੱਸ ਐੱਸ ਪੀ ਚਾਰਲ ਨੇ ਕਿਹਾ ਕਿ ਸਾਨੂੰ ਆਪਣੀਆਂ ਇਨ੍ਹਾਂ ਬਹਾਦਰ ਧੀਆਂ 'ਤੇ ਮਾਣ ਹੈ। ਉਨ੍ਹਾਂ ਦੱਸਿਆ ਦਿੱਲੀ ਤੋਂ ਆਈ ਆਪਣੀ ਮਾਂ ਦੀ ਲੜਕੀ ਈਸ਼ਾ ਨਾਲ ਬੀਤੇ 17 ਮਈ ਨੂੰ ਗੁਜ਼ਿਆਰਪੁਰ ਦੇ ਸਿੱਖ ਚੈਕ-ਪੋਸਟ ਫੌਜ ਸਥਿਤ ਏ.ਟੀ.ਐਮ ਤੋਂ ਪੈਸੇ ਕਢਵਾਉਣ ਆਈਆਂ ਇਨ੍ਹਾਂ ਬੱਚੀਆਂ ਨੂੰ ਦੋ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਇਨ੍ਹਾਂ ਕੋਲੋਂ 7500 ਰੁਪਏ ਲੁੱਟ ਲਏ ਸਨ, ਪਰੰਤੂ ਇਨ੍ਹਾਂ ਲੜਕੀਆਂ ਵੱਲੋਂ ਬੜੀ ਹਿੰਮਤ ਨੇ ਦਲੇਰੀ ਨਾਲ ਉਨ੍ਹਾਂ ਨੂੰ ਘੇਰ ਕੇ ਫੜ ਲਿਆ ਅਤੇ ਲੋਕਾਂ ਦੀ ਮਦਦ ਨਾਲ 7500 ਰੁਪਏ ਹਾਸਲ ਕਰ ਲਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਅਧਿਕਾਰੀ ਹਿਮਤੀ ਧੀਆਂ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਹਮੇਸ਼ਾ ਵਚਨਬੱਧ ਹੈ।

ਸਰਕਾਰੀ ਬੱਸਾਂ ਲਈ ਡੀਜ਼ਲ 'ਤੇ 2.29 ਰੁਪਏ ਪ੍ਰਤੀ ਲੀਟਰ ਦੀ ਵਿਵਾਧੀ ਫੋਟ

ਚੰਡੀਗੜ੍ਹ, (ਗੁਰਜੀਤ ਬਿੱਲਾ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਬੱਸ ਸੇਵਾ ਨੂੰ ਡੀਜ਼ਲ 'ਤੇ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਤਹਿਤ ਬਾਜ਼ਾਰੀ ਕੀਮਤ ਨਾਲੋਂ ਘੱਟ ਮੁੱਲ 'ਤੇ ਡੀਜ਼ਲ ਮਹੀਨਾ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨਾਲ ਸਮਝੌਤਾ ਸਹੀਬੰਧ ਕੀਤਾ ਹੈ ਜਿਸ ਤਹਿਤ ਸਰਕਾਰ ਨੂੰ 2.29 ਰੁਪਏ ਪ੍ਰਤੀ ਲੀਟਰ ਘੱਟ ਮੁੱਲ 'ਤੇ ਡੀਜ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਸਮਝੌਤੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੀ.ਆਰ.ਟੀ.ਸੀ. ਦੇ 9 ਡਿਪਾਰਟਮੈਂਟ ਅਤੇ ਪੰਜਾਬ ਰੋਡਵੇਜ਼/ਪਨਬੱਸ ਦੇ 18 ਡਿਪਾਰਟਮੈਂਟ ਵਿੱਚ ਲੱਗੇ ਆਪਣੇ ਡੀਜ਼ਲ ਸਪਲਿੰਗ ਯੂਨਿਟਾਂ ਰਾਹੀਂ 3 ਅਪ੍ਰੈਲ ਤੋਂ 15 ਮਈ, 2023 ਤੱਕ ਸਰਕਾਰੀ ਬੱਸਾਂ ਲਈ 78.77 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਅਤੇ ਘੱਟ ਕੀਮਤ 'ਤੇ ਤੇਲ ਲੈ ਕੇ ਟਰਾਂਸਪੋਰਟ ਵਿਭਾਗ ਵੱਲੋਂ ਮਹੀਨੇ ਦੇ ਇਸ ਅਰੇਸ਼ੇ ਦੌਰਾਨ ਹੀ। ਕਰੋੜ 80 ਲੱਖ 38 ਹਜ਼ਾਰ ਰੁਪਏ ਦਾ ਡਾਇਰੀ ਪਹੁੰਚਿਆ ਹੈ। ਸੂਬੇ ਵਿੱਚ ਪੰਜਾਬ ਰੋਡਵੇਜ਼/ਪਨਬੱਸ ਦੀਆਂ 1840 ਅਤੇ ਪੀ.ਆਰ.ਟੀ.ਸੀ ਦੀਆਂ 1230 ਬੱਸਾਂ ਚਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਬੱਸਾਂ ਦੀ ਗਿਣਤੀ ਅਤੇ ਤੇਲ ਦੀ ਬਾਜ਼ਾਰੀ ਕੀਮਤ ਮੁਤਾਬਕ ਹੀ ਰਹਿੰਦੀ ਹੈ ਤਾਂ ਪ੍ਰਤੀ ਮਹੀਨਾ 1 ਕਰੋੜ 25 ਲੱਖ ਰੁਪਏ ਦੀ ਬੱਚਤ ਮੁਤਾਬਕ ਟਰਾਂਸਪੋਰਟ ਵਿਭਾਗ ਨੂੰ ਇਸ ਵਿੱਤੀ ਵੱਧੇ ਦੌਰਾਨ ਅੰਦਾਜ਼ਨ 15 ਕਰੋੜ ਰੁਪਏ ਤੋਂ ਵੱਧ ਦਾ ਡਾਇਰੀ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਕੀਤੇ ਸਮਝੌਤੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ 30 ਨਵੰਬਰ, 2024 ਤੱਕ ਟਰਾਂਸਪੋਰਟ ਵਿਭਾਗ ਨੂੰ ਡੀਜ਼ਲ ਮੁਹੱਈਆ ਕਰਵਾਏਗੀ।

3 ਚੋਰੀ-ਸੂਟਾ ਮੋਟਰਸਾਈਕਲਾਂ ਸਮੇਤ ਕਾਬੂ ਡਾ: ਨਵਸ਼ਰਨ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਡੀ ਟੀ ਐੱਫ ਵੱਲੋਂ ਨਿਖੇਧੀ

ਵਿਲੋਰ, (ਨਿਰਮਲ) ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫ਼ਸਰ ਬਾਣਾ ਵਿਲੋਰ ਦੀ ਪੁਲਸ ਟੀਮ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 3 ਚੋਰੀ ਸੂਟਾ ਮੋਟਰਸਾਈਕਲ ਬਰਾਮਦ ਕੀਤੇ ਹਨ। ਜਗਦੀਸ਼ ਰਾਜ ਪੀ ਪੀ ਐਸ ਓਪ ਪੁਲਸ ਕਪਤਾਨ, ਸਬ ਡਵੀਜ਼ਨ ਵਿਲੋਰ ਨੇ ਦੱਸਿਆ ਕਿ ਚੋਰੀ ਅੰਦਰ ਦੇ ਏ ਐਸ ਆਈ ਦੇਸ਼ ਰਾਜ ਵੱਲੋਂ ਪੁਤਾ ਜਾਣਕਾਰੀ ਮਿਲੀ ਸੀ ਕਿ ਗੰਗੇਵ ਪੁੱਤਰ ਲਖਵੀਰ ਰਾਮ ਉਰੂਵ ਨੀ ਵੀ ਵੀ ਸਮਾਜਿਕੀ ਬਾਣਾ ਵਿਲੋਰ ਜੋ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਜੋ ਇਸ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਗੰਗੇਵ ਪੁੱਤਰ ਲਖਵੀਰ ਰਾਮ ਉਰੂਵ ਨੀ ਵੀ ਵੀ ਸਮਾਜਿਕੀ ਬਾਣਾ ਵਿਲੋਰ ਨੂੰ ਗ੍ਰਿਫ਼ਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ ਮੋਟਰਸਾਈਕਲ ਸਪਲੰਡਰ ਨੰਬਰ ਪੀ ਬੀ-10-ਐਚ-5810, ਮੋਟਰਸਾਈਕਲ ਸਪਲੰਡਰ ਪੀ ਬੀ-32-ਕੇ-5323 ਅਤੇ ਮੋਟਰਸਾਈਕਲ ਸਪਲੰਡਰ ਪੀ ਬੀ-24-ਕੇ-1149 ਨੂੰ ਬਰਾਮਦ ਕਰਕੇ ਮੁਕੱਦਮਾ ਨੰਬਰ 114 ਮਿਤੀ 16.05.2023 ਜੁਰਮ 379/411 ਆਈ ਪੀ ਸੀ ਬਾਣਾ ਵਿਲੋਰ ਜ਼ਿਲ੍ਹਾ ਜਲੰਧਰ ਦਿਹਾੜੀ ਦਰਜ ਕੀਤਾ ਗਿਆ। ਮੁੱਖਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੋਟਰਸਾਈਕਲ ਇਸ ਨੇ ਲੁੱਪਿਆ, ਵਿਲੋਰ ਅਤੇ ਗੁਰਮੁਖ ਦੇਵੀਆ ਤੋਂ ਚੋਰੀ ਕੀਤੇ ਹਨ। ਇਹ ਨੋਟ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਦਾ ਸੀ।

ਪਹਿਲੇ ਮੁੱਖ ਗ੍ਰੰਥੀ ਗਿਆਨੀ ਬਲਵੰਤ ਸਿੰਘ ਦੀ 38ਵੀਂ ਬਰਸੀ ਸ਼ਰਧਾ ਨਾਲ ਮਨਾਈ

ਸਾਲ ਗੁ: ਸਾਹਿਬ ਜੀ ਦੇ ਮੁੱਖ ਗ੍ਰੰਥੀ ਵਜੋਂ ਅਣਬੱਧ ਸੇਵਾ ਨਿਭਾਉਣ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ। ਭਾਈ ਦਲਜੀਤ ਸਿੰਘ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲਿਆਂ ਦੇ ਗਾਗੀ ਜੱਥੇ ਨੇ ਆਪਣੇ ਰਸ ਭਿੰਨ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨ ਦਾ ਉਪਲਾ ਕੀਤਾ। ਭਾਈ ਕੁਲਵੰਤ ਸਿੰਘ ਗੁਰੂਦੀ ਰਾਗੀ ਗੁਰਦੁਆਰਾ ਕੋਟਵਾਲੀ ਸਾਹਿਬ ਮੋਰਿੰਡਾ, ਪੰਨ ਪੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਵੀਬਰੀ ਜੱਥਾ, ਭਾਈ ਜਸਵਿੰਦਰ ਸਿੰਘ ਜਵਦੀ ਟਕਸਾਲ, ਭਾਈ ਮਨਜਿੰਦਰ ਸਿੰਘ ਦਮਦਮੀ ਟਕਸਾਲ, ਭਾਈ ਜੋਗਿੰਦਰ ਸਿੰਘ ਸੰਗੀ, ਹਰਜੀਤ ਰਤਨੀ ਜੱਥਾ, ਭਾਈ ਮਹਿੰਦਰ ਸਿੰਘ, ਭਾਈ ਕਰਨੈਲ ਸਿੰਘ, ਸ਼ੇਰ ਦੇ ਪੰਜਾਬ ਕਵੀਬਰੀ ਜੱਥਾ, ਭਾਈ ਬਹਾਦਰ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਾਵੰਤ ਸਿੰਘ, ਭਾ. ਸੁਖਮਨੀ ਸਿੰਘ ਅਤੇ ਭਾਈ ਦਿਵਰਜੀਤ ਸਿੰਘ ਨੇ ਕਥਾ ਕੀਰਤਨ, ਕਵੀਬਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਬੁਲਾਰੇ ਨੇ ਦੱਸਿਆ ਕਿ ਮਿਤੀ 23 ਮਈ ਨੂੰ ਪੰਚਮ ਪਾਤਸ਼ਾਹ ਪੰਨ ਪੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ : ਡਾ: ਜੱਸਲ

ਫਗਵਾੜਾ (ਡਾ. ਰਮਨ) ਨਗਰ ਨਿਗਮ ਕਮਿਸ਼ਨਰ ਡਾ: ਨਮਨ ਜੱਸਲ ਵੱਲੋਂ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਦੁਰਵਿਵਹਾਰ ਕਰਨ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਧਾਲੀਵਾਲ ਦੀ ਅਗਵਾਈ ਹੇਠ ਨਿਗਮ ਦਫ਼ਤਰ ਅੱਗੇ ਦਿੱਤੇ ਪਰਨੇ ਦੌਰਾਨ ਫਗਵਾੜਾ ਵਿਧਾਨ ਸਭਾ ਹਲਕੇ ਦੇ ਸੈਕਟੋਰ ਕਾਂਗਰਸੀ ਵਰਕਰ ਤੇ ਸਮਰਥਕ ਪਹੁੰਚੇ। ਪਰਨੇ ਨੂੰ ਮਿਲ ਰਹੇ ਭਾਰੀ ਸਮਰਥਨ ਨੂੰ ਦੱਖਵਿਆਂ ਨਿਗਮ ਕਮਿਸ਼ਨਰ ਡਾ.ਨਮਨ ਜੱਸਲ ਅਤੇ ਫਗਵਾੜਾ ਦੇ ਤਹਿਸੀਲਦਾਰ ਵਿਧਾਇਕ ਧਾਲੀਵਾਲ ਨਾਲ ਗੱਲਬਾਤ ਕਰਨ ਲਈ ਪਰਨੇ

ਨਵਾਂ ਜ਼ਮਾਨਾ, ਜਲੰਧਰ

ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆ ਸਿੰਘਾਂ ਦਾ ਵਿਵਾਦ ਸੁਲਝਾਇ ਦੇਵੇਂ ਧਿਰਾਂ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਦਾ ਕੀਤਾ ਪੰਨਵਾਰ



ਤਲਵੰਡੀ ਸਾਬੋ/ਠੰਡੀਆ (ਜਗਦੀਪ ਗਿੱਲ/ਪਰਵਿੰਦਰ ਜੀਤ ਸਿੰਘ) ਬੀਤੇ ਕਈ ਦਿਨਾਂ ਤੋਂ ਜ਼ਿਲ੍ਹੇ ਅਧੀਨ ਪੈਂਦੀ ਸਬ-ਡਵੀਜ਼ਨ ਤਲਵੰਡੀ ਸਾਬੋ ਵਿਖੇ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਨੇੜੇ ਬਣੇ ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆ ਸਿੰਘਾਂ ਦੀ ਜ਼ਮੀਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਦਲਿਤ ਭਾਈਚਾਰੇ ਵਿਚਾਲੇ ਭਧੇ ਵਿਵਾਦ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਬੇਗਮ ਅਹਿਮਦ ਪਰ ਤੋਂ ਜ਼ਿਲ੍ਹਾ ਪੁਲਸ ਮੁਖੀ ਸ੍ਰ. ਗੁਲਨੀਤ ਸਿੰਘ ਖੁਰਾਣਾ ਦੀ ਸੂਝ-ਬੂਝ ਤੇ ਯਤਨਾਂ ਸਦਕਾ ਸੁਲਝਾ ਲਿਆ ਗਿਆ ਹੈ। ਇਸ ਮੌਕੇ ਦੋਵੇਂ ਧਿਰਾਂ ਵੱਲੋਂ

ਪ੍ਰਬੰਧਕ ਕਮੇਟੀ ਵੱਲੋਂ ਦਿਖਾਈ ਗਈ ਖੁੱਲ੍ਹਦਿਲੀ ਤੇ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕਤ ਅਹਿਮਦ ਪਰ ਤੋਂ ਜ਼ਿਲ੍ਹਾ ਪੁਲਸ ਮੁਖੀ ਸ੍ਰ. ਗੁਲਨੀਤ ਸਿੰਘ ਖੁਰਾਣਾ ਤੇ ਉੱਪ-ਮੰਡਲ ਮੈਜਿਸਟ੍ਰੇਟ ਸ਼੍ਰੀ ਗਗਨਦੀਪ ਸਿੰਘ ਨੇ ਦੋਵੇਂ ਧਿਰਾਂ ਨੂੰ ਮਿਲ ਬੈਠਣ ਲਈ ਪ੍ਰੇਰਿਤ ਕਰਨ ਲਈ ਦਿੱਤੇ ਗਏ ਵਿਸ਼ੇਸ਼ ਤੌਰ 'ਤੇ ਪੰਨਵਾਰ ਕੀਤਾ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਮੋਹਨ ਸਿੰਘ ਬੰਗੀ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਵੱਲੋਂ ਨਿਭਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਅੱਜ ਦੇ ਇਸ ਦਿਨ ਨੂੰ ਸੁਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ 23 ਸਾਲ ਤੋਂ ਚੱਲ ਰਹੇ ਖਰੜੇ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕਤ ਅਹਿਮਦ ਪਰ ਤੋਂ ਜ਼ਿਲ੍ਹਾ ਪੁਲਸ ਮੁਖੀ ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੋਵੇਂ ਧਿਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਮਸਲੇ ਨੂੰ ਸੁਲਝਾਇਆ। ਉਨ੍ਹਾਂ ਕਿਹਾ ਕਿ ਹੁਣ ਦੋਵੇਂ ਧਿਰਾਂ ਵੱਲੋਂ ਸ਼੍ਰੀ ਅਲਾਹ ਤਖਤ ਸਾਹਿਬ ਦੀ ਮਹਿਮਾਦਾ ਅਨੁਸਾਰ ਆਪਸੀ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਬਾਣੀ ਦਾ ਲਗਾਤਾਰ ਪ੍ਰਚਾਰ ਕੀਤਾ ਜਾਵੇਗਾ।

ਆੜ੍ਹਤੀਏ ਨੂੰ ਕਬਜ਼ਾ ਦਿਵਾਉਣ ਆਇਆ ਪ੍ਰਸ਼ਾਸਨ ਬੇਰੰਗ ਮੁੜਿਆ

ਵਿਰੋਧਪੂਰ (ਅੰਬੇਕ ਸ਼ਰਮਾ) ਨਜ਼ਦੀਕੀ ਪਿੰਡ ਨਿਆਜੀਆਂ ਵਿਖੇ ਆੜ੍ਹਤੀਏ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਆਦੇ ਪ੍ਰਸ਼ਾਸਨ ਨੂੰ ਕਿਸਾਨ ਯੂਨੀਅਨ ਦੇ ਵਿਰੋਧ ਕਾਰਨ ਬੇਰੰਗ ਮੁੜਿਆ ਗਿਆ। ਇਸ ਸਬੰਧੀ ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੇਠ ਮਮਦੇਂ ਤੇ ਪ੍ਰਧਾਨ ਨਰਿੰਦਰਪਾਲ ਸਿੰਘ ਤੇ ਸਕੱਤਰ ਮੰਗਲ ਸਿੰਘ ਸਦਾਈ ਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨਿਆਜੀਆਂ ਦੇ ਕਿਸਾਨ ਕੌਮੀ ਸਿੰਘ ਦੀ ਜ਼ਮੀਨ ਦੀ ਸਥਾਨਕ ਆੜ੍ਹਤੀਏ ਵੱਲੋਂ ਪੱਕੇ ਨਾਲ ਆਪਣੇ ਨਾਅ ਡਿਗੀ ਕਰਵਾ ਲਈ ਸੀ, ਜਿਸ ਦੇ ਸਬੰਧ 'ਚ ਪ੍ਰਸ਼ਾਸਨ ਵੱਲੋਂ ਅੱਜ ਆੜ੍ਹਤੀਏ ਨੂੰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਵੱਡਾ ਇਕੱਠ ਕਰਕੇ ਜਦੋਂ ਵਿਰੋਧ ਕੀਤਾ ਤਾਂ ਸਬੰਧੀ ਦੇ ਦਬਾਅ ਕਾਰਨ ਪ੍ਰਸ਼ਾਸਨ ਨੂੰ ਵਾਪਸ ਮੁੜਨਾ ਪਿਆ। ਇਸ ਮੌਕੇ ਜੇਠ ਖ਼ਜ਼ਾਨਚੀ ਗੁਰਦਿਆਲ ਸਿੰਘ ਟਿੱਕੀ, ਰੰਗਾ ਸਿੰਘ ਭੁੱਲਰ, ਗੁਰਮੀਤ ਸਿੰਘ ਬੇਟੂ ਕਦੀਮ, ਸੁਖਦੇਵ ਸਿੰਘ ਨੱਲਾ, ਜੇਠ ਡਿੱਬਰਾਜ ਤੇ ਪ੍ਰਧਾਨ ਖਿਲਾਰਾ ਸਿੰਘ ਪੰਨੂ, ਜੇਠ ਬੋਕ ਤੇ ਪ੍ਰਧਾਨ ਬੂਟਾ ਸਿੰਘ ਕਰੀਆਂ, ਰਜਿੰਦਰ ਸਿੰਘ ਫੁੱਲਵੰਦੇ ਨੂੰ ਗੁਰੁਬੰਸ ਸਿੰਘ ਮੌਜੂਦ ਸਨ।

ਈ ਡੀ ਵੈੱਲੋਂ ਡਾਕਟਰ ਨਵਜ਼ਮ ਨੂੰ ਤਲਬ ਤੇ ਪ੍ਰਸ਼ਾਨ ਕੀਤੇ ਜਾਣ ਦੀ ਲਿਬਰੇਸ਼ਨ ਵੱਲੋਂ ਸਖਤ ਨਿੰਦਾ

ਮਾਨਸਾ (ਆਤਮਾ ਸਿੰਘ ਪਮਾਰ)-ਪੰਜਾਬ ਦੇ ਉਘੇ ਇਨਕਲਾਬੀ ਨਾਟਕਕਾਰ ਤੇ ਚਿੰਤਕ ਮਰੂਮ ਗੁਰਬੰਸ ਸਿੰਘ ਦੀ ਬੇਟੀ ਡਾਕਟਰ ਨਵਜ਼ਮ ਨੂੰ ਈ ਡੀ ਵੈੱਲੋਂ ਪੁੱਛਗਿੱਛ ਲਈ ਬੁਲਾਉਣ ਅਤੇ ਪ੍ਰਸ਼ਾਨ ਕਰਨ ਦੀ ਸੀ ਪੀ ਆਈ (ਐਮ ਐਨ) ਲਿਬਰੇਸ਼ਨ ਨੇ ਸਖਤ ਨਿੰਦਾ ਕੀਤੀ ਹੈ। ਲਿਬਰੇਸ਼ਨ ਦੇ ਸੁਬਾਈ ਬੁਲਾਰੇ ਕਾਮਰੇਸ਼ ਸੁਖਦਰਸ਼ਨ ਸਿੰਘ ਨਾਤ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਦਿੱਲੀ ਵਿਖੇ ਰਹਿ ਰਹੀ ਡਾਕਟਰ ਨਵਜ਼ਮ ਇਕ ਜਾਣੇ ਪਛਾਣੇ ਸਰਗਰਮ ਸਮਾਜਕ ਕਾਰਕੁੰਨ ਤੇ ਗੈਰਸਰਕਾਰੀ ਕਾਰਕੁੰਨ। ਉਹ ਅਕਸਰ ਵੱਖ ਵੱਖ ਸੁਆਲਾਂ 'ਤੇ ਮੌਜੂਦ ਸਰਕਾਰ ਦੇ ਵਿਵਾਦ ਤੇ ਫੈਸਲਿਆਂ 'ਪਿਲਾਏ ਖੁੱਲ੍ਹ ਕੇ ਬੋਲਦੇ ਹਨ। ਉਹ ਲਿਖਣ ਤੇ ਬੋਲਣ ਰਾਹੀਂ ਸੰਘ-ਬੀਜੇਪੀ ਦੀਆਂ ਫੈਸਲਿਆਂ ਨੂੰ ਖੁੱਲ੍ਹ ਕੇ ਚੁਣੌਤੀ ਦਿੰਦੀਆਂ ਰਹੀਆਂ ਹਨ। ਇਸ ਲਈ ਮੌਜੂਦ ਸਰਕਾਰ ਕੋਲੋਂ ਏਜੰਸੀਆਂ ਰਾਹੀਂ ਉਨ੍ਹਾਂ ਨੂੰ ਬੁਠੇ ਕੋਸ਼ਾਂ ਵਿਚ ਉਲਝਾ ਕੇ ਖਾਮੋਸ਼ ਕਰਵਾਉਣਾ ਚਾਹੁੰਦੀ ਹੈ। ਪਰ ਪੰਜਾਬ ਤੇ ਦੇਸ਼ ਦੀਆਂ ਤਾਮਿਲ ਸੰਘਰਸ਼ਸ਼ੀਲ ਪਾਰਟੀਆਂ ਤੇ ਜਥੇਬੰਦੀਆਂ ਸਰਕਾਰ ਅਤੇ ਏਜੰਸੀਆਂ ਦੇ ਅਧਿਕਾਰ ਹੱਥੋਂ ਡਿੱਗਦੀਆਂ ਤਾਂ ਮੁੜਤੜ ਜਵਾਬ ਦੇਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਪੰਥੀ ਖੁੱਲ੍ਹੀਆਂ ਦੀ ਅਫ਼ਸਰ ਬੰਦ ਕਰਨ ਦੇ ਕੋਝੇ ਹੱਥੋਂ ਡਿੱਗਦੀਆਂ ਤੋਂ ਬਾਝ ਆਵੇ। ਜੇਕਰ ਏਜੰਸੀਆਂ ਵੱਲੋਂ ਡਾਕਟਰ ਨਵਜ਼ਮ ਨੂੰ ਸਿੱਧੇ ਤਰ੍ਹਾਂ ਹੀ ਤੰਗ ਪ੍ਰਸ਼ਾਨ ਕਰਨਾ ਜਾਰੀ ਰੱਖਿਆ ਜਾਵੇ, ਤਾਂ ਇਸ ਮੁੱਕੇ 'ਤੇ ਇਕ ਵਿਅਕਤੀ ਸਾਂਝਾ ਸੰਘਰਸ਼ ਫੋਰਸ਼ ਤੋਂ ਵੀ ਗੁਰੁਬੰਸ ਨੂੰ ਕੀਤਾ ਜਾਵੇਗਾ।

ਬੀ ਕੇ ਯੂ ਪੰਜਾਬ ਵੱਲੋਂ ਗੁਰਦੇਵ ਸਿੰਘ ਵਾਰਸਵਾਲਾ ਸਨਮਾਨਤ



ਮੁੱਖ (ਰਫ਼ਪਾਲ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸਰਪ੍ਰਸਤ ਗੁਰਦੇਵ ਸਿੰਘ ਵਾਰਸਵਾਲਾ ਦੇ ਗੁਰਿ ਵਿਖੇ ਹੋਈ। ਇਸ ਮੀਟਿੰਗ ਵਿਚ ਜਥੇਬੰਦੀ ਦੇ ਸੁਭਾ ਪ੍ਰਧਾਨ ਡੁਗਮਾ ਸਿੰਘ ਸੰਧੂ, ਅਹੁਦੇਦਾਰ ਅਤੇ ਮੈਂਬਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੁਭਾ ਪ੍ਰਧਾਨ ਡੁਗਮਾ ਸਿੰਘ ਸੰਧੂ ਵੱਲੋਂ ਜਥੇਬੰਦੀ ਦੇ ਸਰਪ੍ਰਸਤ ਗੁਰਦੇਵ ਸਿੰਘ ਵਾਰਸਵਾਲਾ ਨੂੰ ਜਥੇਬੰਦੀ ਪ੍ਰਤੀ ਕੀਤੀਆਂ ਕਰਮਾਂ ਨੂੰ ਮੁੱਖ ਰੱਖਦਿਆਂ ਹੋਇਆ ਸੀ। ਸਾਹਿਬ, ਲੋਈ ਅਤੇ ਸਿਰਪਾਇ ਤੇ ਕੇ ਸਨਮਾਨਤ ਕੀਤਾ। ਇਸ ਮੌਕੇ ਸੰਬੰਧਿਤ ਕਰਦਿਆਂ ਸੁਭਾ ਪ੍ਰਧਾਨ ਡੁਗਮਾ ਸਿੰਘ ਸੰਧੂ ਨੇ ਕਿਹਾ ਕਿ ਬਾਪੂ ਗੁਰਦੇਵ ਸਿੰਘ ਲੰਮੇ ਸਮੇਂ ਤੋਂ ਮੇਰੇ ਦਾਦਾ ਜੀ ਡੱਗਰ ਸਿੰਘ ਅਤੇ ਪਿਤਾ ਪਿੱਪਲ ਸਿੰਘ ਸੰਧੂ ਨਾਲ ਕਿਸਾਨ ਯੂਨੀਅਨ ਵਿਚ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਹਨ। ਬਾਪੂ ਗੁਰਦੇਵ ਸਿੰਘ ਜਥੇਬੰਦੀ ਦੇ ਨਾਲ ਦਿੱਲੀ 'ਚ ਸੰਯੁਕਤ ਕਿਸਾਨ ਮੋਰਚੇ ਵਿਚ ਵੀ ਡਰੇ ਰਹੇ ਅਤੇ ਦਿੱਲੀ ਮੋਰਚਾ ਫਤਿਹ ਕਰਕੇ ਵਾਪਸ ਆਏ। ਇਸ ਮੌਕੇ ਸੁਭਾ ਕਮੇਟੀ ਮੈਂਬਰ ਗੁਰਚਰਨ ਸਿੰਘ ਪੀਰ ਮੁਹੰਮਦ, ਜਗਾ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਵਾਰਸਵਾਲਾ, ਜਗਿੰਦਰ ਸਿੰਘ ਸਭਰਾ, ਗੁਰਚਰਨ ਸਿੰਘ ਪੀਰ ਮੁਹੰਮਦ, ਡਾ. ਬਲਵੰਤ ਸਿੰਘ ਸਿੰਧੂ ਮੀਤ ਪ੍ਰਧਾਨ ਤਹਿਸੀਲ ਜੀਰਾ, ਗੁਰਵਿੰਦਰ ਸਿੰਘ ਬਾਰਗਵਾਲੀ, ਦਵਿੰਦਰ ਸਿੰਘ ਬਾਰਾ, ਵਿਕਬਾਲ ਸਿੰਘ ਜੰਗੇਵਾਲਾ, ਬਲਵੀਰ ਸਿੰਘ, ਬਲਦੇਵ ਸਿੰਘ ਭੁੱਤਰਾਧੁਰ ਆਦਿ ਕਿਸਾਨ ਗੁਰਦਾਰ ਸਨ।

ਬੀ ਕੇ ਯੂ ਡਕੌਦਾ ਦਾ ਜਨੁਨੀ ਕਾਫਲਾ ਅੱਜ ਜੰਤਰ ਮੰਤਰ ਲਈ ਪਾਵੇਗਾ ਚਾਲੇ : ਬੁਰਜਗਿੱਲ


ਬਰਨਾਲਾ (ਰਜਿੰਦਰ ਸ਼ਰਮਾ, ਗੁਰਮੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੁਭਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹਿਰਾ ਕਿ 19 ਤਰੀਕ ਨੂੰ ਹਰ ਬਲਾਕ ਹਰ ਜਿਲ੍ਹੇ 'ਚ ਵੱਖ ਵੱਖ ਕਾਫਲੇ ਬੰਨ੍ਹ ਕਿਸਾਨ ਵੇਲੇ ਰਾਹੀਂ ਜੰਤਰ ਮੰਤਰ ਲਈ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਦੇ ਦੌਸਣ ਅਨੁਸਾਰ ਗੁਰੁਤੀ ਫੋਰਗੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਬਿਜੂ ਬੁਠਲ ਸਰਨ ਸਿੰਘ ਨੇ ਹੁਣ ਤੱਕ ਸੈਕੰਡ ਖਿਡਾਰੀ ਕੁੜੀਆਂ ਦਾ ਸਰੀਰਕ ਤੌਰ 'ਤੇ ਸ਼ੋਠ ਕੀਤਾ ਹੈ ਜੋ ਕਿ ਬਲਾਤਕਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਾਉਣ ਵਾਲੀ ਭਾਜਪਾ ਆਪਣੇ ਨੇਤਾਵਾਂ ਅਤੇ ਕਾਰਕੁੰਨਾਂ ਤੋਂ ਹੀ ਦੇਸ਼ ਦੀਆਂ ਬੇਟੀਆਂ ਦੇ ਹੁੰਦੇ ਔਰਤਾਂ ਦਾ ਚੁੱਪ ਹੈ ਅਤੇ ਉਲਟਾ ਇਹੋ ਜਿਹੇ ਦੁਸ਼ਟ ਲੋਕਾਂ ਨੂੰ ਸ਼ਹਿਦੇ ਕਰੇ ਹੀ। ਭਾਜਪਾ ਅਤੇ ਆਰ. ਐਸ. ਐਸ. ਦੀ ਅਗਵਾਈ ਹੇਠਲੀ ਸਰਕਾਰ ਨੇ ਮੱਧਕਾਲ ਦੇ ਜ਼ੁਲਮੀ ਸ਼ਾਸਕਾਂ ਦੇ ਜ਼ੁਲਮ ਦੀ ਮੀ ਮਾਤ ਪਾ ਦਿੱਤੀ ਹੈ। ਦੇਸ਼ ਵਿੱਚ ਕਿਸਾਨਾਂ ਨੂੰ ਦਰਝ ਦੇਣ, ਦਲਿਤਾਂ ਅਤੇ ਧਾਰਮਕ ਘੱਟ ਗਿਣਤੀਆਂ 'ਤੇ ਤਸੀਹੇ ਦਾਉਣੇ, ਔਰਤਾਂ ਨਾਲ ਘੋਰੀਆਂ, ਝੂਠੇ ਪੁਲਸ ਮੁਕਾਬਲੇ ਅਮ ਵਰਤਾਰਾ ਬਣ ਕੇ ਰਹਿ ਗਏ। ਜੇ ਇਨ੍ਹਾਂ ਹਲਾਤ ਵਿੱਚ ਦੇਸ਼ ਵਾਸੀਆਂ ਨੂੰ ਇਕੱਠੇ ਕੀਤੇ ਤਾਂ ਹਕੂਮਤੀ ਸ਼ਕਤ ਦਾ ਕਰੜੇ ਹੱਥੀ ਮੁਕਾਬਲਾ ਕਰਨਾ ਚਾਹੀਦਾ। ਸੁਭਾ ਜਨਰਲ ਸਕੱਤਰ ਜਗਮੋਹਨ ਪਟਿਆਲਾ ਨੇ ਕਿਹਾ ਕਿ ਬੇਬੰਕ ਸੁਪਰੀਮ ਕੋਰਟ ਦੇ ਦਖਲ ਨਾਲ ਪਰਚਾ ਦਰਜ ਹੋ ਗਿਆ ਹੈ ਪਰ ਸੈਂਟਰ ਦੀ ਹਕੂਮਤ ਵੱਲੋਂ ਨਾ ਤਾਂ ਦੇਸ਼ੀ ਦੀ ਗਿਫਤਾਰੀ ਹੋਈ ਹੈ ਨਾ ਹੀ ਉਸ ਤੋਂ ਹੋਰ ਸਹੂਲਤਾਂ ਵਾਲਾ ਲਈਆਂ ਹਨ। ਜਥੇਬੰਦੀ ਉਸ ਨੂੰ ਤਰੋਤ ਗਿਫਤਾਰਾ ਕਰਨ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਇਨਸਾਫ਼ ਮਿਲਣ ਤੱਕ ਸਮਰਥਨ ਜਾਰੀ ਰਹੇਗਾ। ਬੀ ਕੇ ਯੂ ਡਕੌਦਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੱਛ ਪਿੱਛ ਇਸ ਵਰਤਾਰੇ ਪਿਲਾਵ ਰਿਜ਼ ਬੁਠਲ ਤੇ ਨਰਿੰਦਰ ਮੌਕੇ ਦੇ ਪੁੱਲੋਂ ਫੁਕੇ ਜਾ ਰਹੇ ਹਨ।

ਕਰਨਾਟਕ ਦੀ ਜਿੱਤ ਨੇ ਕਾਂਗਰਸ 'ਚ ਭਰਿਆ ਨਵਾਂ ਜੋਸ਼ : ਮਸਤੇਵਾਲਾ



ਕੋਟ ਏਸ਼ੀ ਖਾਂ (ਅੰਬੇਕਾ)-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਨਾਲ ਕਾਂਗਰਸ ਪਾਰਟੀ ਆਪਣਾ ਆਪਾਰ ਬਣਾਉਣ ਵਿੱਚ ਸਫਲ ਰਹੀ ਅਤੇ ਇਸ ਤੋਂ ਜਲਦੀ ਹੀ ਮਹਾਂ ਗੋਲੀ ਮਿਲਾ ਨਗਰ ਨਿਯਮ ਦੀਆਂ ਚੋਣਾਂ ਵਿੱਚ ਦੋ ਤਹਾਈ ਹੁਕਮਤ ਹਾਸਲ ਕਰਕੇ ਜਿਤ ਦੀ ਲੜੀ ਜਾਰੀ ਰੱਖੇ ਹੀ। ਆਪਣੀ ਇਸ ਜਿੱਤ ਨੂੰ ਬਰਕਰਾਰ ਰੱਖਦਿਆਂ ਹੋਇਆ ਉਸ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ 224 ਸੀਟਾਂ ਵਿੱਚੋਂ 136 ਸੀਟਾਂ ਹਾਸਲ ਕਰਕੇ ਸਰਕਾਰ ਬਣਾਉਣ ਦੇ ਝੰਡੇ ਗੱਡਦਿਆਂ ਹੋਰਿਕ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸ਼ਿਵਾਜ ਸਿੰਘ ਭਲਾ ਅਤੇ ਪੀਪੀਐਸੀ ਮੈਂਬਰ ਕਿਸ਼ਨ ਦਿਵਾਜੀ ਵੱਲੋਂ ਇੱਥੇ ਮੰਗਾ ਡੋਡ 'ਤੇ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ ਕੀਤੇ ਗਈ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਵੱਡਾ ਅਸਰ ਹੋਇਆ ਹੈ ਕਿ ਕਾਂਗਰਸ ਪਾਰਟੀ ਪ੍ਰਤੀ ਉਤਸ਼ਾਹਿਤ ਹੁੰਦੇ ਹੋਏ ਲੋਕਾਂ ਵੱਲੋਂ ਕਾਂਗਰਸ ਪਾਰਟੀ ਪ੍ਰਤੀ ਮੁੜ ਤੋਂ ਪੂਰਨ ਭਰੋਸਾ ਪ੍ਰਗਟ ਕਰਦਿਆਂ ਹਿਮਾਚਲ ਪ੍ਰਦੇਸ਼ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕਾਂ ਵੱਲੋਂ ਵੱਡੀ ਪੱਧਰ ਤੇ ਵੋਟਾਂ ਪਾ ਕੇ ਪਾਰਟੀ ਨੂੰ ਜਤਾਇਆ ਹੈ। ਉਨ੍ਹਾਂ ਅੱਜ ਕਿਹਾ ਕਿ ਇਹ ਜੇਤੂ ਘਰ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਿੱਧੇ ਤਰ੍ਹਾਂ ਲਗਾਤਾਰ ਅੱਗੇ ਵਧਦਾ ਰਹੇਗਾ ਅਤੇ ਸਾਡੀ ਇਹ ਟੀਮ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਮੰਗਾ ਦੇ ਪ੍ਰਧਾਨ ਸੁਖਜੀਤ ਸਿੰਘ ਲਗਯੁ ਦੀ ਯੋਗ ਅਗਵਾਈ 'ਚ ਇਕੱਠੇ ਹੋ ਕੇ ਕੰਮ ਕਰਦੀ ਰਹੇਗੀ।

ਵੈੱਟਲੈਂਡ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ




ਮੁੱਖ (ਰਫ਼ਪਾਲ ਸਿੰਘ ਸੰਧੂ)-ਸੀ ਐਸ ਸੀ ਬੋਰਡ ਵੱਲੋਂ ਐਲਾਨੇ ਨਤੀਜੇ ਵਿੱਚ ਵੈੱਟਲੈਂਡ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਕਲਾਸ ਦੇ ਨਤੀਜਾ ਸ਼ਾਨਦਾਰ ਰਿਹਾ। ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ, ਪ੍ਰਿੰ. ਵੀਨਾ ਕਟਾਰੀਆ, ਅੰਮ ਡੀ ਜਸਵੀਰ ਸਿੰਘ ਕਟਾਰੀਆ, ਪਰਮਿੰਦਰ ਕੌਰ ਅਤੇ ਮਨੀਸ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥੀਆਂ ਹਰਮਨਪ੍ਰੀਤ ਕੌਰ ਨੇ 92.4% ਨੰਬਰ ਲੈ ਕੇ ਸਕੂਲ ਵਿੱਚ ਪਹਿਲਾ, ਸਾਮਲੀ ਨੇ 92.4% ਨੰਬਰ ਲੈ ਕੇ ਦੂਜਾ, ਖੁਸ਼ਪਿੰਦਰ ਕੌਰ ਨੇ 92% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਅਰਧਨਦੀਪ ਕੌਰ ਨੇ 88.8% ਨੰਬਰ, ਨੈਨਾ ਸ਼ਰਮਾ ਨੇ 89.6% ਅੰਕ ਅਤੇ ਗੁਨਗੁਨ ਨੇ 87.2% ਅੰਕ ਪ੍ਰਾਪਤ ਕੀਤੇ ਹਨ। ਬਾਕੀ ਸਾਰੇ ਵਿਦਿਆਰਥੀਆਂ ਨੇ ਵੀ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਚੇਅਰਮੈਨ ਦਰਸ਼ਨ ਸਿੰਘ, ਪ੍ਰਿੰ. ਵੀਨਾ ਕਟਾਰੀਆ, ਅੰਮ ਡੀ ਜਸਵੀਰ ਸਿੰਘ, ਪਰਮਿੰਦਰ ਕੌਰ ਅਤੇ ਮਨੀਸ਼ਾ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਕੀਤਾ ਅਤੇ ਵਧਾਈਆਂ ਦਿੱਤੀਆਂ ਅਤੇ ਸ਼ੁਰੂ ਕਮੇਟੀ ਮੈਂਬਰਾਂ ਨੇ ਸਕੂਲ ਦਾ 100 ਡੀਸਟੀ ਨਤੀਜਾ ਆਉਣ 'ਤੇ ਸਕੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ।

ਬੇਨਾੜ ਵੱਲੋਂ ਹੱਲਥ ਅੰਡ ਵੈਲੈਨ ਸੈਂਟਰ ਦੀ ਇਮਾਰਤ ਦੀ ਉਦਘਾਟਨ



ਬੀ ਐਸ ਐਸ ਈ ਪ੍ਰੀਖਿਆ 'ਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਤ ਸਮੇਂ ਸਮੇਂ ਤੋਂ ਪਿੱਛ ਪਧਨੀ ਕਲਾਂ ਦੀ ਡਿਸਪੈਂਸਰੀ ਦੀ ਇਮਾਰਤ ਖਸਤਾ ਹਾਲਤ ਵਿਚ ਸੀ ਜੋ ਕਿ ਕਿਸੇ ਵੀ ਸਮੇਂ ਡਿਗ ਸਕਦੀ ਸੀ। ਕਾਰਜ ਪੰਚਾਇਤ ਪਧਨੀ ਕਲਾਂ ਦੀ ਜ਼ੋਰਦਾਰ ਮੰਗ ਤੇ ਬਲਾਕ ਸੰਮਤੀ ਦੀ ਚੇਅਰਪਰਸਨ ਬੀਬੀ ਰਣਦੀਪ ਕੌਰ ਨੇ ਪੰਚਾਇਤ ਦੀ ਮੰਗ 'ਤੇ 13 ਲੱਖ ਰੁਪਏ ਸੀਵਰੇਜ ਵਾਸਤੇ ਅਤੇ ਗਲੀਆਂ ਨਾਲੀਆਂ ਵਾਸਤੇ 6 ਲੱਖ ਅਤੇ ਡਿਸਪੈਂਸਰੀ ਦੀ ਇਮਾਰਤ ਵਾਸਤੇ 6 ਲੱਖ ਰੁਪਏ ਦੀ ਗੁੱਟ ਆਪਣੇ ਅਭਿਵਿਧਾਨੀ ਕੋਠੇ ਵਿਚੋਂ ਦੇ ਕੇ ਪਿੱਛ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ। ਨਵੀਂ ਕਲਾਂ ਡਿਸਪੈਂਸਰੀ ਦੀ ਇਮਾਰਤ ਦਾ ਅੰਜ ਉਦਘਾਟਨ ਬਲਾਕ ਸੰਮਤੀ ਪ੍ਰਧਾਨੀ ਦੀ ਚੇਅਰਪਰਸਨ ਬੀਬੀ ਰਣਦੀਪ ਕੌਰ ਦੇ ਪਤੀ ਉੱਘੇ ਕਾਂਗਰਸੀ ਆਗੂ ਜਗਤਾਰ ਸਿੰਘ ਨਾਠ ਨੇ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਡੋਗ ਪਾਏ ਗਏ ਅਤੇ ਪਿੱਛ ਪਧਨੀ ਕਲਾਂ ਦੀ ਨਗਰ ਪੰਚਾਇਤ ਵੱਲੋਂ ਜਗਤਾਰ ਸਿੰਘ ਤਾਰਾ, ਹਰਬੰਸ ਸਿੰਘ ਖੰਗੂੜਾ ਮੈਂਬਰ ਬਲਾਕ ਸੰਮਤੀ ਅਤੇ ਡਿਸਪੈਂਸਰੀ ਦੇ ਸਟਾਫ਼ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਅਸੀਂ ਬੀਬੀ ਰਣਦੀਪ ਕੌਰ ਚੇਅਰਪਰਸਨ ਦਾ ਪੰਨਵਾਰ ਕਰਦੇ ਹਾਂ, ਜਿਨ੍ਹਾਂ ਨੇ ਗੁੱਟਾਂ ਦੇ ਗਏ ਦੇ ਕੇ ਸਾਡੇ ਪਿੱਛ ਦਾ ਵਿਕਾਸ ਕਰਵਾਇਆ ਹੈ। ਇਸ ਮੌਕੇ ਸਰਪੰਚ ਮਨਜੀਤ ਸਿੰਘ ਸੰਧੂ, ਗਗਨਦੀਪ ਸਿੰਘ ਪੰਚ, ਰਮੇਸ਼ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਸੀਵਰ, ਬਾਬੂ ਸਿੰਘ ਸਾਬਕਾ ਸਰਪੰਚ, ਕਿਰਨਜੀਤ ਕੌਰ ਮਾਧੀ, ਹਰਪਾਲ ਸਿੰਘ ਨਗਰਾ ਸੈਕਟਰੀ, ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਘੁਰ ਦੇ ਹੋਝੇ ਥਾਈ ਬਾਬਾ ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਬੇਨਾੜਾ ਅਤੇ ਮੰਜਰ ਸਿੰਘ ਪੰਚ ਉਪਹਿੱਟਰ ਆਦਿ ਹਾਜ਼ਰ ਸਨ।

ਸੀ ਐਸ ਐਸ ਈ ਪ੍ਰੀਖਿਆ 'ਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਤ



ਬੀ ਐਸ ਐਸ ਈ ਪ੍ਰੀਖਿਆ 'ਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਤ ਸਮੇਂ ਸਮੇਂ ਤੋਂ ਪਿੱਛ ਪਧਨੀ ਕਲਾਂ ਦੀ ਡਿਸਪੈਂਸਰੀ ਦੀ ਇਮਾਰਤ ਖਸਤਾ ਹਾਲਤ ਵਿਚ ਸੀ ਜੋ ਕਿ ਕਿਸੇ ਵੀ ਸਮੇਂ ਡਿਗ ਸਕਦੀ ਸੀ। ਕਾਰਜ ਪੰਚਾਇਤ ਪਧਨੀ ਕਲਾਂ ਦੀ ਜ਼ੋਰਦਾਰ ਮੰਗ ਤੇ ਬਲਾਕ ਸੰਮਤੀ ਦੀ ਚੇਅਰਪਰਸਨ ਬੀਬੀ ਰਣਦੀਪ ਕੌਰ ਦੇ ਪਤੀ ਉੱਘੇ ਕਾਂਗਰਸੀ ਆਗੂ ਜਗਤਾਰ ਸਿੰਘ ਨਾਠ ਨੇ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਡੋਗ ਪਾਏ ਗਏ ਅਤੇ ਪਿੱਛ ਪਧਨੀ ਕਲਾਂ ਦੀ ਨਗਰ ਪੰਚਾਇਤ ਵੱਲੋਂ ਜਗਤਾਰ ਸਿੰਘ ਤਾਰਾ, ਹਰਬੰਸ ਸਿੰਘ ਖੰਗੂੜਾ ਮੈਂਬਰ ਬਲਾਕ ਸੰਮਤੀ ਅਤੇ ਡਿਸਪੈਂਸਰੀ ਦੇ ਸਟਾਫ਼ ਦਾ ਵਿਸ਼ੇਸ਼ ਸਨਮਾਨ ਕਰਦਿਆਂ ਕਿਹਾ ਕਿ ਅਸੀਂ ਬੀਬੀ ਰਣਦੀਪ ਕੌਰ ਚੇਅਰਪਰਸਨ ਦਾ ਪੰਨਵਾਰ ਕਰਦੇ ਹਾਂ, ਜਿਨ੍ਹਾਂ ਨੇ ਗੁੱਟਾਂ ਦੇ ਗਏ ਦੇ ਕੇ ਸਾਡੇ ਪਿੱਛ ਦਾ ਵਿਕਾਸ ਕਰਵਾਇਆ ਹੈ। ਇਸ ਮੌਕੇ ਸਰਪੰਚ ਮਨਜੀਤ ਸਿੰਘ ਸੰਧੂ, ਗਗਨਦੀਪ ਸਿੰਘ ਪੰਚ, ਰਮੇਸ਼ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਸੀਵਰ, ਬਾਬੂ ਸਿੰਘ ਸਾਬਕਾ ਸਰਪੰਚ, ਕਿਰਨਜੀਤ ਕੌਰ ਮਾਧੀ, ਹਰਪਾਲ ਸਿੰਘ ਨਗਰਾ ਸੈਕਟਰੀ, ਬਲਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਘੁਰ ਦੇ ਹੋਝੇ ਥਾਈ ਬਾਬਾ ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਬੇਨਾੜਾ ਅਤੇ ਮੰਜਰ ਸਿੰਘ ਪੰਚ ਉਪਹਿੱਟਰ ਆਦਿ ਹਾਜ਼ਰ ਸਨ।

ਕਾਤਰਾਂ

ਡੀ ਐਮ ਗਰੁੱਪ ਕਰਾੜਵਾਲਾ ਦੇ ਨਤੀਜੇ ਸ਼ਾਨਦਾਰ

ਰਾਮਪੁਰਾ ਫੂਲ (ਦਰਬਨ ਜਿਲਦਾ)-ਡੀ ਐਮ ਗਰੁੱਪ ਕਰਾੜਵਾਲਾ (ਬਠਿੰਡਾ) ਦੇ ਦਸਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਹੋਏ। ਸੀ ਐਸ ਐਸ ਈ. ਵੱਲੋਂ ਐਲਾਨੇ ਗਏ ਵਿਦਿਆਰਥੀ ਸਾਲ 2022-23 ਦੇ ਦਸਵੀਂ ਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਨਾਮਵਰ ਸ਼ਾਬਕਾ ਡੀ. ਐਮ. ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਗੋਲੀਆਂ ਪ੍ਰਬੰਧਨਾਂ ਹਾਸਲ ਕੀਤੀਆਂ। ਵਿਦਿਆਰਥਣ ਗਰਿਮਾ ਨੇ (ਨਾਨ ਮੈਡੀਕਲ) ਗਰੁੱਪ 96 ਪ੍ਰਤੀਬਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਉਨਜਿਤ ਸਿੰਘ ਨੇ (ਮੈਡੀਕਲ) ਗਰੁੱਪ ਵਿੱਚੋਂ 95 ਡੀਸਟੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਦਸਵੀਂ ਕਲਾਸ ਵਿੱਚੋਂ ਵਿਦਿਆਰਥਣ ਜਸਦੀਪ ਕੌਰ ਨੇ 96 ਡੀਸਟੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਵਿਦਿਆਰਥੀ ਪਰਮਜੀਤ ਸਿੰਘ 95 ਡੀਸਟੀ ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਨਤੀਜਾ 100 ਡੀਸਟੀ ਅੰਕ ਹੈ। ਸੋਸ਼ਾ ਦੇ ਚੇਅਰਮੈਨ ਇੰਦਰਜੀਤ ਅਵਤਾਰ ਸਿੰਘ ਵਿੱਚੋਂ ਨੇ ਸ਼ਾਨਦਾਰ ਨਤੀਜਿਆਂ ਲਈ ਅਧਿਆਪਕ ਤੇ ਵਿਦਿਆਰਥੀਆਂ ਮਾਪਿਆਂ ਨੂੰ ਵਧਾਈ ਦਿੱਤੀ।

ਰੋਹਿੰਦਨ ਸਮੇਤ ਅੰਤਰ ਕਾਬੂ

ਭੀਖੀ (ਪਰਮਵਾਰ ਸ਼ਰਮਾ)-ਭੀਖੀ ਪੁਲਸ ਨੇ ਰੋਹਿੰਦਨ ਸਮੇਤ ਇੱਕ ਅੰਤਰ ਨੂੰ ਕਾਬੂ ਕੀਤਾ ਹੈ, ਜਦੋਂ ਕਿ ਇਸ ਕੇਸ 'ਚ ਨਾਮਵਰ ਉਕਤ ਅੰਤਰ ਦਾ ਬੇਟਾ ਅਜੈ ਪੁਲਸ ਗ੍ਰਿਫਤਾਰ ਤੋਂ ਬਾਹਰ ਹੈ। ਅੱਜ ਅੱਚ ਓ ਭੀਖੀ ਇੰਸਪੈਕਟਰ ਰੁਪਿੰਦਰ ਕੌਰ ਸਿੰਘ ਨੇ ਦੱਸਿਆ ਕਿ ਸਹਾਇਕ ਖਾਣਦਾਰ ਨਵੰਤਰ ਸਿੰਘ ਨੂੰ ਗੁਸ਼ਤ ਦੋਰਾਨ ਮਿਲੀ ਇਤਲਾਹ 'ਤੇ ਉਨ੍ਹਾਂ ਕਾਲੀ ਮਾਤਾ ਮੰਦਰ ਨੇੜਿਉਂ ਆ ਰਹੀ ਅੰਤਰ ਮਲਕੀਤ ਕੌਰ ਪਤਨੀ ਲੰਘਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਰੋਹਿੰਦਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਕੇਸ ਵਿੱਚ ਰੋਹਿੰਦਨ ਲਿਆਉਣ ਵਾਲੇ ਉਕਤ ਅੰਤਰ ਦੇ ਲਕੜੇ ਜੁੱਸਾ ਸਿੰਘ ਨੂੰ ਵੀ ਨਾਮਵਰ ਕੀਤਾ ਹੈ, ਜੋ ਅਜੇ ਤੱਕ ਫਰਾਰ ਹੈ।

ਡਾ. ਰਵਿੰਦਰ ਰਵੀ ਸ਼ਹੀਦੀ ਯਾਦਗਾਰੀ ਸਮਾਗਮ 21 ਨੂੰ

ਲੁਧਿਆਣਾ (ਪ. ਪ.)-ਪੰਜਾਬੀ ਲੋਕ ਸਭਾ ਵਿਕਾਈ ਲੁਧਿਆਣਾ ਵੱਲੋਂ ਪ੍ਰਸਾਰੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਰਵਿੰਦਰ ਸਿੰਘ ਰਵੀ ਦੀ 34ਵੀਂ ਬਰਸੀ 'ਤੇ ਸ਼ਹੀਦੀ ਯਾਦਗਾਰੀ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ 21 ਮਈ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਬਾਰੇ ਵਿਕਾਈ ਪ੍ਰਧਾਨ ਸੁਰਿੰਦਰ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧਰ, ਸਮਾਜ ਕਨਵੈਨਸ਼ਨ ਜਸਵੀਰ ਬੱਸ, ਮਲਵੀ ਸੰਘ ਭੋਮਰਾ, ਭਗਵਾਨ ਚਿੱਲੇ, ਦਿਦਰਜੀਤਪਾਲ ਕੌਰ, ਕੁਲਵਿੰਦਰ ਸਿੰਘ, ਹਰਬੰਸ ਮਾਲਵਾ, ਅਵਤਾਰ ਸਿੰਘ ਮੱਠ, ਗੁਰਮੁਖਕ ਸਿੰਘ ਚਿੱਲੇ, ਮਨਜੀਤ ਘਣਗਰ, ਪ੍ਰ. ਨਿਰਮਲਾ ਸਿੰਘ ਖਬਰਾ, ਮਨੁੱ ਬੁਆਟੀ, ਤਰਲੋਤਨ ਝਾਂਡੇ ਆਦਿ ਨੇ ਦੱਸਿਆ ਕਿ ਡਾ. ਲਖਵਿੰਦਰ ਸਿੰਘ ਜੋਲਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪ੍ਰਧਾਨਗੀ ਕਰਨਗੇ। ਡਾ. ਰਵਿੰਦਰ ਸਿੰਘ ਰਵੀ ਦੇ ਛੋਟੇ ਭਰਾ ਡਾ. ਰਫ਼ਪਾਲ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਪ੍ਰਗਤੀਸ਼ੀਲ ਲੋਕ ਸਭਾ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਰਵੀ ਚਿੰਤਨ ਬਾਰੇ ਸੰਵਾਦ ਕਰਨਗੇ। ਡਾ. ਰਵੀ ਦੇ ਚਿੰਤਨ ਕਾਰਜ ਬਾਰੇ, ਕੇਂਦਰੀ ਪੰਜਾਬੀ ਲੋਕ ਸਭਾ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ ਦੇ ਡਾ. ਰਵਿੰਦਰ ਸੰਧੂ ਤੇ ਸੰਘ ਦੇ ਸੁਝਾ ਪ੍ਰਧਾਨ ਸੁਰਜੀਤ ਜੱਜ ਵਿਸ਼ੇਸ਼ ਜਗਤਾਰ ਕਰਨਗੇ।

ਰੋਹਿੰਦਨ ਤੇ ਪਿਸਟਲ ਬਰਾਮਦ

ਜਲਾਲਾਬਾਦ (ਜੀਤ ਕੁਮਾਰ)-ਬਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ 2 ਕਿੱਲੋ 120 ਗ੍ਰਾਮ ਰੋਹਿੰਦਨ (ਚਿੱਟਾ) ਸਮੇਤ 1 ਪਿਸਟਲ ਬਰਾਮਦ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗੁਸ਼ਤ ਦੋਰਾਨ ਭੇਝਾ ਵੱਟ ਹਿਠਾੜ ਕੇਲ ਪੁੱਜੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੱਛ ਭੇਝਾ ਵੱਟ ਹਿਠਾੜ ਦੇ ਉਤਰ ਵੱਲ ਖੇਤਾਂ ਵਿੱਚ ਕੋਈ ਰੋਹਿੰਦਨ ਤੇ ਪਿਸਟਲ ਵਰਗੀ ਚੀਜ਼ ਪਈ ਹੈ, ਜਿਸ 'ਤੇ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਖੇਤਾਂ ਵਿੱਚ ਸਰਚ ਕੀਤਾ ਤਾਂ 2 ਕਿੱਲੋ 120 ਗ੍ਰਾਮ ਰੋਹਿੰਦਨ (ਚਿੱਟਾ) ਤੇ 1 ਪਿਸਟਲ ਬਿਨਾਂ ਮੋਗਲੀਨ ਬਰਾਮਦ ਕੀਤਾ, ਜਿਸ 'ਤੇ ਬਾਣਾ ਸਦਰ ਵਿੱਚ ਆਟੋਫਾੜੇ ਵਿਚਕਾਰੀਆਂ ਪਿਲਾਵ ਪਰਚਾ ਦਰਜ ਕੀਤਾ ਗਿਆ ਹੈ।

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਭੀਖੀ (ਪਰਮਵਾਰ ਸ਼ਰਮਾ)-ਸ਼ਹੀਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਸਮਾਨ ਨੂੰ ਕਾਬੂ ਕੀਤਾ ਹੈ। ਐੱਸ.ਐੱਚ.ਓ. ਡੀ ਐਮ ਗਰੁੱਪ ਕਰਾੜਵਾਲਾ ਦੇ ਨਤੀਜੇ ਸ਼ਾਨਦਾਰ ਹੋਏ। ਸੀ ਐਸ ਐਸ ਈ. ਵੱਲੋਂ ਐਲਾਨੇ ਗਏ ਵਿਦਿਆਰਥੀ ਸਾਲ 2022-23 ਦੇ ਦਸਵੀਂ ਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਨਾਮਵਰ ਸ਼ਾਬਕਾ ਡੀ. ਐਮ. ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਗੋਲੀਆਂ ਪ੍ਰਬੰਧਨਾਂ ਹਾਸਲ ਕੀਤੀਆਂ। ਵਿਦਿਆਰਥਣ ਗਰਿਮਾ ਨੇ (ਨਾਨ ਮੈਡੀਕਲ) ਗਰੁੱਪ 96 ਪ੍ਰਤੀਬਤ ਅੰਕ ਪ੍ਰਾਪਤ ਕਰਕੇ ਪਹ

ਲੱਖਾਂ ਦੀ ਚੋਰੀ ਮਾਮਲੇ ਦੀ ਜਾਂਚ ਲਈ ਡੀ ਐੱਸ ਪੀ ਨੂੰ ਮੁੜ ਸੀ ਸੀ ਟੀ ਵੀ ਕੈਮਰੇ ਖੰਘਾਲੇ

ਪੱਟੀ, (ਜਸਬੀਰ ਸਿੰਘ ਬਲਦੇਵ ਸਿੰਘ ਕਿਰਤੋਵਾਲ) - ਬੀਤੇ ਦਿਨ ਕਸਬਾ ਹਰੀਕੇ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਘਰ ਵਿਚ ਹੋਈ ਚੋਰੀ ਨੂੰ ਲੈ ਕੇ ਡੀ ਐੱਸ ਪੀ ਪੱਟੀ ਸਤਨਾਮ ਸਿੰਘ ਨੇ ਸੀਨ ਰਿਕਿਊਟ ਕੀਤਾ। ਘਟਨਾ ਸਥਾਨ ਦੇ ਕੈਮਰੇ ਮੁੜ ਖੰਘਾਲੇ ਗਏ ਅਤੇ ਨਾਲ ਹੀ ਸਮੁੱਚੇ ਬਾਜ਼ਾਰ ਦੇ ਕੈਮਰੇ ਚੈੱਕ ਕਰਨ ਲਈ ਸਪੈਸ਼ਲ ਟੀਮ ਭੇਜਣ ਦੀ ਗੱਲ ਕਹੀ। ਇਸ ਤੋਂ ਇਲਾਵਾ ਜ਼ਿਲ੍ਹਾ ਸਾਈਬਰ ਟੀਮ ਪੰਚਾਂ ਭਾਰ ਦਿਖਾਈ ਦਿੱਤੀ। ਡੀ ਐੱਸ ਪੀ ਪੱਟੀ ਦੀ ਅੱਜ ਦੀ ਤਰਫਤੀ ਅਤੇ ਸਵਾਲਾਂ ਦੇ ਜਵਾਬ ਪ੍ਰਦਾਨ ਤੋਂ ਇਨਸਾਫ ਮਿਲਣ ਦੀ ਵੱਡੀ ਉਮੀਦ ਜ਼ਾਹਿਦ।



ਕਸਬੇ ਸਹਾਯਾ ਕਾਰੋਬਾਰ ਅਤੇ ਡੇਅਰੀ ਧੰਦੇ ਨਾਲ ਜੁੜੇ ਤਿੰਨ ਦਿਨ ਸਿੱਖ ਪੁੱਤਰ ਲਖਬੀਰ ਸਿੰਘ ਦੇ ਘਰ ਤੋਂ 14 ਮਈ ਨੂੰ ਅਣਪਛਾਤੇ ਨਾਂ 85 ਤੋਲੇ ਜੋਨਾ, 13 ਲੱਖ ਨਕਦੀ ਅਤੇ ਲਾਇਸੈਂਸ ਪਿਸਟਲ ਚੋਰੀ ਕਰ ਲਿਆ। ਬੇਬੇ ਸਾਰੀ ਘਟਨਾ ਸੀ ਸੀ ਟੀ ਵੀ 'ਚ ਕੈਚ ਹੋ ਗਈ ਪਰ ਅੱਜ ਮਾਮਲੇ ਦੇ ਅਣਠੱਕੇ ਪਹਿਲੂਆਂ ਸੰਬੰਧੀ ਵਿਚਾਰ ਵਟਾਂਦਰਾ ਕਰਦਿਆਂ ਡੀ ਐੱਸ ਪੀ ਪੱਟੀ ਨੇ ਪੀੜਤਾਂ ਨੂੰ ਜਲਦੀ ਇਨਸਾਫ ਦੇਣ ਦੀ ਵਚਨਬੱਧਤਾ ਦੁਹਰਾਈ।

ਪੱਟੀ ਹਲਕੇ ਦੇ ਸੁਇਆਂ ਦੀ ਅਜੇ ਤੱਕ ਨਹੀਂ ਹੋ ਸਕੀ ਖਲਾਈ

ਪੱਟੀ (ਬਲਦੇਵ ਸਿੰਘ ਕਿਰਤੋਵਾਲ /ਸਮਰਿੰਦਰ ਸਿੰਘ ਯੋਧਾ) - ਸੂਬਾ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੇਣ ਲਈ ਪੰਚਾਂ ਭਾਰ ਦਿਖਾਈ ਦੇ ਰਹੀ ਪਰ ਬੜੀ ਹੌਰਾਨੀ ਦੀ ਗੱਲ ਪੱਟੀ ਹਲਕੇ ਦੇ ਸੁਇਆਂ ਦੀ ਬੀਤੇ ਲੱਖ ਸੌ ਤੋਂ ਖਲਾਈ ਨਹੀਂ ਹੋ ਸਕੀ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਸਿੰਜਾਈ 'ਚ ਰਾਹਤ ਦੇਣ ਦੇ ਸਮਰੱਥ ਜ਼ਮਾਨਾ ਰਾਹੀਂ ਆਂਸ ਵੀ ਖਲਾਈ ਦਾ ਇਤਜ਼ਾਹ ਕਰ ਰਿਹਾ ਹੈ। ਬੇਬੇ ਵਿਭਾਗ ਵੱਲੋਂ ਕਾਫੀ ਹਿੱਸਾ ਖਾਲਿਆ ਜਾ ਚੁੱਕਾ ਹੈ ਪਰ ਤਰਨ ਤਾਰਨ ਰੋਡ 'ਤੇ ਲਹਿੰਦੇ ਪਾਸੇ ਝਾੜ ਮਾਰੀਏ ਤਾਂ ਸੁੱਧੇ ਦੀ ਖਲਾਈ ਨੂੰ ਮੁੱਢਤਾਂ ਬੀੜ ਜਾਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸੰਬੰਧੀ ਕਿਸਾਨ ਮਜ਼ਦੂਰ ਸੰਘਭਵ ਕਮੇਟੀ ਪੰਜਾਬ ਜ਼ੋਨ ਪੱਟੀ ਦੇ ਸੀਨੀਅਰ ਆਗੂ ਜਥੇਦਾਰ ਸਰਵਨ ਸਿੰਘ ਖਹਿਰਾ ਕਾ ਹਿੱਸਾ ਹੈ ਕਿ ਬਹੁ ਭੋਠੀ ਜੋਨ ਵਿਨੂੰ ਕੁੜੀ ਦੇ ਕੰਨ ਵਰਗੀ ਕਹਾਵਤ ਨੂੰ ਸੱਚ ਕਰਨ ਦੀ ਬਜਾਏ ਸਰਕਾਰ ਹੁਣ ਤੋਂ ਨਹਿਰਾਂ ਸੁਇਆਂ ਦੀ ਯੋਗ ਮੁਹੱਠ, ਖਲਾਈ ਅਤੇ ਪਾਣੀ ਟੋਲਾਂ ਤੱਕ ਪੁਜਦਾ ਹੋਣ 'ਚ ਪੈਣ ਵਾਲੀਆਂ ਕੁਝਵਾਂ ਨੂੰ ਸਮਾਂ ਲਹਿੰਦੇ ਹੀ ਜਾਂਚ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ



ਲਈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਤਵੱਜੋਂ ਦੇਣਾ ਸ਼ਲਾਘਾਯੋਗ ਹੈ ਪਰ ਹਰ ਛੋਟੇ ਵੱਡੇ ਕਿਸਾਨ ਤੱਕ ਪਾਣੀ ਪੁੱਜਦਾ ਹੋਣ ਤੋਂ ਬਾਅਦ ਹੀ ਇਸ ਉਪਹਾਲ ਦੇ ਸਾਰਥਕ ਨਤੀਜੇ ਸਾਹਮਣੇ ਆ ਸਕਦੇ ਹਨ। ਜਿਸ ਨਾਲ ਬਿਜਲੀ ਦੀ ਖਪਤ ਘਟਣਾ ਵੀ ਯਕੀਨੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੁੱਧੇ ਖਾਲੇ ਜਾ ਚੁੱਕੇ ਹਨ ਉਨ੍ਹਾਂ ਵਿੱਚ ਪਾਣੀ ਛੱਡ ਕੇ ਵੱਖਣਾ ਚਾਹੀਦਾ ਹੈ ਜਿਸ ਨਾਲ ਚੋਰ ਮੋਰੀਆਂ ਬੰਦ ਕਰਨ ਵਿੱਚ ਆਸਾਨੀ ਹੋਵੇਗੀ।

ਸਬ ਤਹਿਸੀਲ ਦਾ ਸਰਕਾਰ ਵੱਲੋਂ ਬਿਜਲੀ ਦਾ ਬਿੱਲ ਨਾ ਤਾਰਨ ਕਾਰਨ ਬਿਜਲੀ ਕੱਟੀ

ਝਬਾਲ (ਹਰਜਿੰਦਰ ਸਿੰਘ ਸੋਨੀ/ਰੋਹਿਤ ਸਿੰਘ ਸੋਨੀ) - ਸਬ ਤਹਿਸੀਲ ਝਬਾਲ ਪਟਵਾਰਾਨਾਂ ਦੀ ਬਿਜਲੀ ਦਾ ਬਿੱਲ ਨਾ ਤਾਰਨ ਕਰਕੇ ਬਿਜਲੀ ਕੱਟੀ ਨੂੰ ਤਕਰੀਬਨ ਦੋ ਸਾਲ ਹੋ ਚੁੱਕੇ ਹਨ। ਪਟਵਾਰੀ ਕਿਸੇ ਦੇ ਮੀਟਰ ਤੋਂ ਬਿਜਲੀ ਲੈ ਕੇ ਕੰਮ ਚਲਾ ਰਹੇ ਹਨ। ਪਰ ਕਾਲ਼ ਝਬਾਲ ਸਰਕਾਰ ਦੇ ਸਮੂਹ ਪਟਵਾਰੀ ਸਹਿਬਾਨ ਵੱਲੋਂ ਸਬ ਤਹਿਸੀਲ ਝਬਾਲ ਵਿੱਚ ਪਰਨਾ ਦੂਜੇ ਦਿਨ ਵੀ ਜਾਰੀ ਰਿਹਾ ਜਿਸ ਵਿੱਚ ਉਨ੍ਹਾਂ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਖਿਲਾਫ ਜੱਮ ਦੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਜਤਾਇਆ ਕਿ ਦੇ ਸਾਲ ਬੀੜ ਜਾਣ ਦੇ ਬਾਵਜੂਦ ਕਿਸੇ ਉੱਚ ਅਧਿਕਾਰੀ ਨੇ ਬਿਜਲੀ ਬਹਾਲ ਨਹੀਂ ਕਰਵਾਈ।



ਮਜ਼ਬੂਤ ਉਨ੍ਹਾਂ ਨੂੰ ਅੱਜ ਪਰਨਾ ਦੂਜੇ ਦਿਨ ਲਗਾਉਣ ਵਿੱਚ ਉਨ੍ਹਾਂ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਖਿਲਾਫ ਜੱਮ ਦੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਜਤਾਇਆ ਕਿ ਦੇ ਸਾਲ ਬੀੜ ਜਾਣ ਦੇ ਬਾਵਜੂਦ ਕਿਸੇ ਉੱਚ ਅਧਿਕਾਰੀ ਨੇ ਬਿਜਲੀ ਬਹਾਲ ਨਹੀਂ ਕਰਵਾਈ। ਮਜ਼ਬੂਤ ਹੋਣਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋਕੀ ਵਾਰ ਮਹਿਕਮੇ ਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਰਿਸ਼ੀਪਾਲ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ। ਇਸ

ਮਾਨ ਸਰਕਾਰ ਨੇ ਬਿਜਲੀ ਦੀਆਂ ਦਰਾਂ 'ਚ ਵਧਾ ਕਰਕੇ ਪੰਜਾਬੀਆਂ ਨਾਲ ਕੀਤਾ ਧੋਖਾ: ਲਾਲੀ

ਤਰਨ ਤਾਰਨ (ਸਾਗਰਦੀਪ ਸਿੰਘ ਅਰੋੜਾ)-ਪੰਜਾਬ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਏ ਦਿਨ ਹੀ ਲੋਕ ਵਿਰੋਧੀ ਫੈਸਲੇ ਲੈ ਕੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਸੂਬੇ ਦੇ ਲੋਕ ਇੱਕ ਸਾਲ 'ਚ ਹੀ ਸਰਕਾਰ ਤੋਂ ਤੰਗ ਆ ਚੁੱਕੇ ਹਨ, ਹੁਣ ਬਿਜਲੀ ਦੀਆਂ ਦਰਾਂ 'ਚ ਵਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨੂੰ ਮੁੜ ਬਿਜਲੀ ਦੇਣ ਦਾ ਵਾਧੂ ਕੀਤਾ ਸੀ ਤੇ ਹੁਣ ਆਪਣੇ ਵਾਅਦੇ ਤੋਂ ਮੁੜਗੱਦੀ ਸਰਕਾਰ ਨੇ ਸ਼ਰਤਾਂ ਅਧੀਨ ਕੁਝ ਹੀ ਯੂਨਿਟਾਂ ਤੱਕ ਲੋਕਾਂ ਨੂੰ ਬਿਜਲੀ ਮੁੜ ਦਿੱਤੀ ਜਿਸ ਦਾ ਬਹੁਤੇ ਲੋਕਾਂ ਨੂੰ ਵਾਇਨਾ ਨਹੀਂ ਹੋਇਆ, ਜਿਸ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਆਕਾਲੀ ਆਗੂ ਅਤੇ ਸਾਬਕਾ ਕੌਂਸਲ ਸਰਬਜੀਤ ਸਿੰਘ ਲਾਲੀ ਨੇ ਪੱਟੀ ਹਲਕੇ 'ਚ ਨਾਲ ਗੱਲਬਾਤ ਕਰਦਿਆਂ ਕੀਤਾ। ਲਾਲੀ ਨੇ ਕਿਹਾ ਕਿ ਮਾਨ ਸਰਕਾਰ ਦੀਆਂ ਗੱਦੀਆਂ ਵਿੱਚੋਂ ਬਿਜਲੀ ਮੁੜ ਦੇਣ ਵੀ ਮੁੜਲੀ ਗੱਦੀ ਸੀ ਪਰ ਹੁਣ ਬਿਜਲੀ ਦਰਾਂ 'ਚ ਵਧਾ ਕਰਕੇ ਸਰਕਾਰ ਨੇ ਆਮ ਜਨਤਾ ਨਾਲ ਧੋਖਾ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ ਉਦਾਗਰਪਤੀ ਆਪਣੀਆਂ ਫੈਕਟਰੀਆਂ ਅਤੇ ਇੰਡਸਟਰੀਆਂ ਪੰਜਾਬ ਤੋਂ ਬਾਹਰ ਦੁਆਰੇ ਰਾਜਾਂ ਵਿੱਚ ਲਿਜਾਣ ਲਈ ਮਜ਼ਬੂਰ ਹੋ ਰਹੇ ਹਨ। ਜਿਸ ਨਾਲ ਪੰਜਾਬ ਦੇ ਲੋਕ ਹੋਰ ਬੋਰੁਜ਼ਵਾਰ ਹੋ ਜਾਣਗੇ। ਇਸ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕ ਵਿਰੋਧੀ ਫੈਸਲੇ ਲੈਣੇ ਬੰਦ ਕਰਨ।

ਵਿਧਾਇਕ ਸੋਹਲ ਦੀ ਅਗਵਾਈ 'ਚ ਹੋ ਰਿਹਾ ਹਲਕੇ ਦਾ ਵਿਕਾਸ : ਸੰਧੂ

ਤਰਨ ਤਾਰਨ (ਸਾਗਰਦੀਪ ਸਿੰਘ ਅਰੋੜਾ) - ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਰੁਪਿੰਦਰ ਕੌਰ ਸੰਧੂ ਨੇ ਪੱਟੀ ਹਲਕੇ 'ਚ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਹਲਕੇ ਦਾ ਵਿਕਾਸ ਬਹੁਤ ਹੀ ਇਮਨਦਾਰੀ ਤੇ ਜੋਗੀ ਪੱਧਰ 'ਤੇ ਹੋ ਰਿਹਾ ਹੈ ਜਿਸ ਕਾਰਨ ਹਲਕੇ ਦੇ ਲੋਕ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਤਰਨ ਤਾਰਨ ਸ਼ਹਿਰ ਦੀ ਸਭ ਤੋਂ ਵੱਡੀ ਮੁਸ਼ਕਲ ਟ੍ਰੈਫਿਕ ਸਮੱਸਿਆ ਸੀ ਕਿਉਂਕਿ ਲੋਕਾਂ ਵੱਲੋਂ ਸ਼ਹਿਰ ਦੇ ਬਜ਼ਾਰਾਂ ਤੇ ਮੁੱਖ ਸੜਕਾਂ 'ਤੇ ਨਜਾਇਦ ਸ਼ਬਦ ਕੀਤੇ ਹੋਏ ਸਨ। ਜਿਸ ਨੂੰ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਬੱਚੇ ਹੀ ਸੁਚੱਜੇ ਢੰਗ ਨਾਲ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਵਾਇਆ। ਜਿਸ ਕਾਰਨ ਇਲਾਕੇ ਦੇ ਲੋਕ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਹਲਕੇ ਦਾ ਵਿਕਾਸ ਹੋਰ ਵੀ ਵਧਾਇਆ ਢੰਗ ਨਾਲ ਹੋਵੇਗਾ ਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਸੰਧੂ, ਹਰਜੀਤ ਸਿੰਘ ਜੋਹਲ, ਕੁਲਜੀਤ ਕੌਰ ਆਦਿ ਹਾਜ਼ਰ ਸਨ।

ਜ਼ਿਮਨੀ ਚੋਣ ਜਿੱਤਣ 'ਤੇ ਸਰਪੰਚ ਵੱਲੋਂ ਕੈਬਨਿਟ ਮੰਤਰੀ ਨੂੰ ਵਧਾਈ

ਪੱਟੀ, (ਬਲਦੇਵ ਸਿੰਘ ਸੰਧੂ ਕਿਰਤੋਵਾਲ/ਸਮਰਿੰਦਰ ਸਿੰਘ ਯੋਧਾ)- ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿਕੂ ਵੱਲੋਂ ਵੱਡੇ ਫਰਕ ਨਾਲ ਜਿੱਤ ਕੇ ਆਪ ਸਰਕਾਰ ਨੇ ਕਾਂਗਰਸ ਦੇ ਗੜ੍ਹ 'ਚ ਵੱਡੀ ਸਨੁ ਲਗਾਈ। ਲੋਕਾਂ ਕਰਵਾਈ ਪਾਣੀਆਂ ਨੂੰ ਨਕਾਰਦੇ ਹੋਏ ਆਪ 'ਤੇ ਭਰੋਸਾ ਜਤਾਇਆ। ਪਿੰਡ ਪਰਿਸ਼ਦ ਦੇ ਸਾਬਕਾ ਸਰਪੰਚ ਵਾਤਾਰਵਰ ਪੁੰਮੀ ਤੇ ਅਗਾਂਢਵਾਪੂ ਕਿਸਾਨ ਆਗੂ ਹਰਜਿੰਦਰ ਸਿੰਘ ਨੇ ਪੱਟੀ ਹਲਕੇ 'ਚ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਲੰਧਰ ਜ਼ਿਮਨੀ ਚੋਣ ਜਿੱਤ ਦੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵਧਾਈ ਦਿੱਤੀ। ਹਰਜਿੰਦਰ ਸਿੰਘ ਨੇ ਆਖਿਆ ਕਿ ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਦਾ ਗੜ੍ਹ ਮੰਨੀ ਗਈ ਬੀਤੇ ਕਈ ਸਾਲਾਂ ਤੋਂ ਕਾਂਗਰਸ ਇਸ ਸੀਟ ਤੇ ਲਗਾਤਾਰ ਕਾਬਜ਼ ਰਹੀ। ਜਲੰਧਰ ਵਾਸੀਆਂ ਨੇ ਮਾਨ ਸਰਕਾਰ 'ਤੇ ਭਰੋਸਾ ਕਰਦੇ ਹੋਏ ਸੁਸ਼ੀਲ ਕੁਮਾਰ ਰਿਕੂ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ। ਸਰਪੰਚ ਨੇ ਨੌਸ਼ਕਲ ਕਨਵੈਂਸ਼ਨ ਅਰਵਿੰਦ ਕੌਰੀਵਾਲ, ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ।

ਸਾਲਾਨਾ ਲੰਗਰ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅਜਨਾਲਾ (ਸੁਖਦੇਵ ਸਿੰਘ ਰਾਜੂ)- ਅੱਜ ਇੱਥੇ ਸ੍ਰੀ ਹੇਮੁੰਦਰ ਸਾਹਿਬ ਸੇਵਾ ਸਮਾਜਿਟੀ ਅਜਨਾਲਾ ਵੱਲੋਂ ਉਤਰਾਖੰਡ 'ਚ ਸ਼ਿਵਰਾਜ ਸਿੰਘ ਗੁਰਮਾ ਸ੍ਰੀ ਹੇਮੁੰਦਰ ਸਾਹਿਬ ਨੇੜੇ ਲਾਏ ਜਾਣ ਵਾਲੇ ਲੰਗਰ ਦੀਆਂ ਕੀਤੀਆਂ ਤਿਆਰੀਆਂ ਦਾ ਉਪ ਸਰਪ੍ਰਸਤ ਡਾਈ ਜਸਬੀਰ ਸਿੰਘ ਵਿੱਲੋਂ ਨੇ ਸੁਸਾਇਟੀ ਦੇ ਪ੍ਰਧਾਨ ਸਰਵਣ ਸਿੰਘ ਨੇਪਾਲ, ਸਰਪ੍ਰਸਤ ਅਮਰਜੀਤ ਸਿੰਘ ਬਾਬਰ, ਭਗਵੰਤ ਸਿੰਘ ਗੁੱਜਰਪੁਰ, ਸੁਖਦੇਵ ਸਿੰਘ ਰਾਜੂ, ਵਿਜੇ ਕੁਮਾਰ ਅਰੋੜਾ, ਸ਼ਿਵਦੀਪ ਸਿੰਘ ਚਾਹਲ, ਪਰਮਜੀਤ ਸਿੰਘ ਪੰਮਾ, ਤੇਜਿੰਦਰ ਸਿੰਘ ਸੇਠੀ, ਰਛਪਾਲ ਸਿੰਘ ਕੋਟਲਾ ਨਾਲ ਮਿਲ ਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਸ੍ਰੀ ਹੇਮੁੰਦਰ ਸਾਹਿਬ ਸਿੰਘ ਗੁਰਮਾ ਦੇ ਦਰਸ਼ਨ ਦੀਆਂ ਯਾਦਾਂ ਲਈ ਆਉਣ ਜਾਣ ਵਾਲੀਆਂ ਸੰਗਤਾਂ ਲਈ ਗੁਰੂ ਦਾ ਅਤੁੰਟ 10ਵਾਂ ਸਾਲਾਨਾ ਲੰਗਰ ਰਿਸ਼ੀਕੋਸ਼ ਤੋਂ 80 ਕਿਲੋਮੀਟਰ ਅੱਗੇ ਮੁੱਲਾ ਗਿੱਠ ਵਿੱਚ ਲਗਾਇਆ ਜਾਵੇਗਾ। ਲੰਗਰ ਦੀ ਆਰੰਭਤਾ 22 ਮਈ ਤੋਂ ਹੋਵੇਗੀ, ਜਦੋਂਕਿ ਅਜਨਾਲਾ ਸ਼ਹਿਰ ਤੋਂ ਗਸਦਾਂ ਦੇ ਭਰੇ ਟਰੱਕਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਭਾਜਪਾ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਬੰਨੀ ਅਮਰਪਾਲ ਸਿੰਘ ਅਜਨਾਲਾ ਸਾਥੋਂ ਤੋਂ 20 ਮਈ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਡੀ ਐੱਸ ਜੀ ਸੰਜੀਵ ਰਾਮਪਾਲ ਦੇ ਪੀ ਐੱਸ ਓ ਕਰਮਜੀਤ ਸਿੰਘ ਆਦਿ ਉਚੇਚੇ ਤੋਂ ਹਾਜ਼ਰੀ ਭਰਨਗੇ। ਰਵਾਨਗੀ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਸਿੰਘ ਸਭਾ ਡੱਬਾ ਤਾਰਾ ਸਿੰਘ ਵਿੱਚੋਂ

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

ਟਾਂਗਰਾ (ਲਾਡੀ ਮੱਲੀ)-ਨਿਹੰਗ ਜਥੇਬੰਦੀ ਤਰਨਾ ਦਲ ਦੀ ਚੱਲ ਰਹੀ ਸੀ ਬੀ ਐੱਸ ਈ ਸੇਸ਼ਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆਂ ਦਾ ਦਸਵੀਂ ਤੇ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਬੱਚਿਆਂ ਦੇ ਚੰਗੇ ਨੰਬਰ ਆਉਣ 'ਤੇ ਸਕੂਲ ਦੇ ਪ੍ਰਿੰ. ਡਾਕਟਰ ਪਲਿੰਦਰ ਪਾਲ ਸਿੰਘ ਵੱਲੋਂ ਬੱਚਿਆਂ 'ਤੇ ਸਟਾਫ ਦਾ ਮੁੱਗ ਮਿੱਠਾ ਕਰਵਾਇਆ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਸਾਝੇ ਜੀਵਨ ਦਾ ਇਕ ਹਿੱਸਾ ਹੈ ਜੋ ਸਾਨੂੰ ਪੂਰੀ ਲਗਨ ਨਾਲ ਕਰਨੀ ਚਾਹੀਦੀ ਹੈ ਤੇ ਪੜ੍ਹਾਈ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਸੰਤ ਬਾਬਾ ਖੜਕ ਸਿੰਘ, ਬਾਬਾ ਦਰਸ਼ਨ ਸਿੰਘ ਦੀ ਬਰਸੀ ਸੰਬੰਧੀ ਇਲਾਕਾ ਵਾਸੀਆਂ ਦੀ ਮੀਟਿੰਗ 21 ਨੂੰ

ਝਬਾਲ (ਮੱਖਣ ਮਨੋਜ)-ਸੇਵਾ ਦੇ ਪੁੱਜ, ਉਦਯੋਗ ਦਿਵਾ, ਨਿਰਮਲ ਆਚਾਰ ਬ੍ਰਹਮ ਗਿਆਨੀ ਸੰਤ ਬਾਬਾ ਖੜਕ ਸਿੰਘ, ਬਾਬਾ ਦਰਸ਼ਨ ਸਿੰਘ ਦੀ ਬਰਸੀ ਸੰਬੰਧੀ ਇਲਾਕਾ ਵਾਸੀਆਂ ਦੀ ਮੀਟਿੰਗ ਕੀਤੀ ਜਾ ਰਹੀ ਹੈ। ਬਾਬਾ ਭੋਲਾ ਸਿੰਘ ਵੱਲੋਂ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਮੀਟਿੰਗ ਵਿੱਚ ਹਾਜ਼ਰ ਹੋ ਕੇ ਬਰਸੀ ਮਨਾਉਣ ਸੰਬੰਧੀ ਆਪਣੇ ਵਿਚਾਰ ਸਾਝੇ ਕਰਨ।

ਵਾਹਿਗੁਰੂ ਇੰਟਰਪ੍ਰਾਈਜ਼ ਨੇ ਗਮਨਦੀਪ ਕੌਰ ਦਾ ਯੂ ਕੇ ਦਾ ਸਪਾਉਸ ਵੀਜ਼ਾ ਲਗਵਾਇਆ

ਗੋਇੰਦਵਾਲ ਸਹਿਬ ਕਾਬਲ ਸਿੰਘ ਮੱਲੀ-ਵਾਹਿਗੁਰੂ ਇੰਟਰਪ੍ਰਾਈਜ਼ ਨੇ ਇਲਾਕੇ ਵਿੱਚ ਵੀਜ਼ੇ ਲਗਵਾਉਣ ਵਿੱਚ ਪਹਿਲੀ ਕਤਾਰ ਵਿੱਚ ਨਜ਼ਰ ਆਉਣ ਦੀ ਅਤੇ ਅਭਰੰਗ ਦੇ ਸਟੱਡੀ ਵੀਜ਼ੇ ਲਗਵਾਉਣ ਵਿੱਚ ਸਮਾਜ ਵਿੱਚ ਨਾਮਣਾ ਖੱਟ ਚੁੱਕੀ ਹੈ ਤੇ ਇਕ ਹੋਰ ਮਾਮਲਾਕ ਮਾਰਦਿਆਂ ਗਮਨਦੀਪ ਕੌਰ ਵਾਸੀ ਵੈਲਟੋਰਾ ਦਾ ਯੂ ਕੇ ਦਾ ਸਪਾਉਸ ਵੀਜ਼ਾ ਲਗਵਾ ਕੇ ਨਵਾਂ ਮੁਕਾਮ ਹਾਸਲ ਕੀਤਾ ਹੈ। ਵਾਹਿਗੁਰੂ ਇੰਟਰਪ੍ਰਾਈਜ਼ ਦੇ ਐਮ ਡੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕੀਤੀ ਸੇਸ਼ਾ ਵੱਲੋਂ ਗਮਨਦੀਪ ਕੌਰ ਦਾ ਯੂ ਕੇ ਦਾ ਸਪਾਉਸ ਵੀਜ਼ਾ ਹਾਸਲ ਕੀਤਾ ਹੈ ਜਿਸ 'ਤੇ ਵਿਦਿਆਰਥੀ ਅਤੇ ਉਸ ਦੇ ਮਾਪੇ ਬਹੁਤ ਖੁਸ਼ ਹਨ। ਸੇਸ਼ਾ ਦੇ ਐਮ ਡੀ ਨੇ ਦੱਸਿਆ ਕਿ ਵਿਦਿਆਰਥੀ ਵਿਦੇਸ਼ ਵਿੱਚ ਚੱਲੇ ਵਿਦਿਆਰਥੀ ਜਿੱਥੇ ਵੱਖ ਵੱਖ ਯੂਨੀਵਰਸਿਟੀਆਂ, ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਹਨ ਅਤੇ ਬਣਦੇ ਸਮੇਂ ਅੰਦਰ ਕੰਮ ਵੀ ਕਰ ਰਹੇ ਹਨ ਅਤੇ ਲੋੜ ਮੁਤਾਬਕ ਉਨ੍ਹਾਂ ਨੂੰ ਸੇਸ਼ਾ ਵੱਲੋਂ ਗਾਈਡ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਾਈ ਇੰਟਰ ਲਈ ਸੇਸ਼ਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗਮਨਦੀਪ ਕੌਰ, ਗੁਰਦਿੱਤ ਸਿੰਘ ਅਤੇ ਉਸ ਦੇ ਪਰਵਾਰ ਨੇ ਵਾਹਿਗੁਰੂ ਇੰਟਰਪ੍ਰਾਈਜ਼ ਅਤੇ ਉਸ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਅਧਿਕਾਰੀਆਂ ਨਾਲ ਗੀਵਿਊ ਮੀਟਿੰਗ

ਗੁਰਦਾਸਪੁਰ (ਜਨਕ ਮਹਾਸਨ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿੱਚ ਮੁੱਢਲੀ ਪੱਤਣ ਤੋਂ ਪਾਰ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਅਧਿਕਾਰੀਆਂ ਨਾਲ ਗੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖਬਜ ਏਗੋਰੇ ਦੇ ਵੱਖ-ਵੱਖ ਵਿਕਾਸ ਕਾਰਜਾਂ ਸੰਬੰਧੀ ਸੰਬੰਧ ਵਿਭਾਗਾਂ ਕੋਲੋਂ ਰਿਪੋਰਟ ਲਈ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਢਲੀ ਪੱਤਣ ਤੋਂ ਪਾਰ ਪਿੰਡਾਂ ਦੇ ਵਾਸਤਵਾਂ ਦੀ ਸੁਲੂਤ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਰਾਵੀ ਦਰਿਆ ਉੱਪਰ ਪੁਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਵੀ ਮਨਜ਼ੂਰੀਆਂ ਲਗਭਗ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੁਲ ਲਈ ਸ਼ੀਮੀ ਨੂੰ ਐਕਵਾਇਰ ਕਰਨ ਦਾ ਕੰਮ ਬਾਕੀ ਰਹਿ ਗਿਆ ਹੈ ਜੋ ਕਿ ਨਿਯਮਾਂ ਅਨੁਸਾਰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੀਮੀ ਅਨੁਸਾਰ ਇਸ ਵਿਭਾਗ ਦੇ ਟੋਟਲ ਲਗਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵੱਲੋਂ ਹਰ ਰੋਜ਼ ਇਸ ਪੁਲ ਦੇ ਨਿਰਮਾਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਢਲੀ ਪੱਤਣ ਤੋਂ ਪਾਰ ਪਾਕਿਸਤਾਨ ਸਰਹੱਦ ਨਾਲ ਲਗਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ 100 ਫੀਸਦੀ ਮੋਬਾਇਲ ਨੈੱਟਵਰਕ ਪਹੁੰਚਾਉਣ ਲਈ ਵੀ ਜ਼ਿਲ੍ਹਾ ਪ੍ਰਧਾਨ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਨਿਰਮਾਣ ਕੰਪਨੀ ਵੱਲੋਂ ਖਬਜ ਏਗੋਰੇ ਵਿੱਚ ਸਰਵੇ ਕੀਤਾ ਜਾ ਰਿਹਾ ਹੈ ਜੋ 26 ਮਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸਟੱਡੀ ਰਿਪੋਰਟਾਂ ਵੱਲੋਂ ਮੁੱਢਲੀ ਪੱਤਣ ਤੋਂ ਪਾਰ ਮੋਬਾਇਲ ਟਾਵਰ ਲਗਾਏ ਜਾਣਗੇ ਜਿਸ ਨਾਲ ਇਸ ਇਲਾਕੇ ਦੀ ਮੋਬਾਇਲ ਨੈੱਟਵਰਕ ਦੀ ਸਮੱਸਿਆ ਖਤਮ ਹੋ ਜਾਵੇਗੀ। ਮੁੱਢਲੀ ਪੱਤਣ ਵੱਲੋਂ ਖਬਜ ਏਗੋਰੇ ਵਿੱਚ ਸੰਪਰਕ ਸੜਕਾਂ ਬਣਾਉਣ ਦਾ ਕੰਮ ਜਾਰੀ ਹੈ ਅਤੇ 40 ਫੀਸਦੀ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 30 ਨੂਨ ਤੱਕ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੰਚਾਇਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਗੀਵਿਊ ਵੀ ਕੀਤਾ। ਮੀਟਿੰਗ ਦੌਰਾਨ ਸਟੱਡੀ ਰਿਪੋਰਟਾਂ (ਜਨਕਲ) ਡਾ. ਨਿੱਧੀ ਕੁਮਰ ਬਾਮਬਾ, ਵਾਹਿਗੋ ਡਿਪਟੀ ਕਮਿਸ਼ਨਰ (ਵਿਕਾਸ) ਮਨਮੋਹਨ ਸਿੰਘ, ਐੱਸ ਡੀ ਐੱਮ. ਚਿਨਾਨਗਰ ਪਰਮਪ੍ਰੀਤ ਸਿੰਘ ਗੁਰਦਾਇਆ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ ਬਾਬਰ, ਡਿਪਟੀ ਡੀ ਡੀ ਐ. ਲਕਵਿੰਦਰ ਸਿੰਘ, ਐੱਸ ਡੀ ਐ. ਲੋਕ ਨਿਰਮਾਣ ਵਿਭਾਗ ਲਵਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਵਿਦਿਆਰਥੀਆਂ ਦਾ ਸੋਸ਼ਲ ਸਾਇੰਸ ਵਿਸ਼ੇ ਵੱਲ ਵਧਦਾ ਸੁਝਾਨ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਸਥਾਨਕ ਪੰਚਾਇਤ ਭਵਨ ਵਿੱਚ ਮੁੱਢਲੀ ਪੱਤਣ ਤੋਂ ਪਾਰ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਅਧਿਕਾਰੀਆਂ ਨਾਲ ਗੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਖਬਜ ਏਗੋਰੇ ਦੇ ਵੱਖ-ਵੱਖ ਵਿਕਾਸ ਕਾਰਜਾਂ ਸੰਬੰਧੀ ਸੰਬੰਧ ਵਿਭਾਗਾਂ ਕੋਲੋਂ ਰਿਪੋਰਟ ਲਈ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਢਲੀ ਪੱਤਣ ਤੋਂ ਪਾਰ ਪਿੰਡਾਂ ਦੇ ਵਾਸਤਵਾਂ ਦੀ ਸੁਲੂਤ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਰਾਵੀ ਦਰਿਆ ਉੱਪਰ ਪੁਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵੱਲੋਂ ਵੀ ਮਨਜ਼ੂਰੀਆਂ ਲਗਭਗ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੁਲ ਲਈ ਸ਼ੀਮੀ ਨੂੰ ਐਕਵਾਇਰ ਕਰਨ ਦਾ ਕੰਮ ਬਾਕੀ ਰਹਿ ਗਿਆ ਹੈ ਜੋ ਕਿ ਨਿਯਮਾਂ ਅਨੁਸਾਰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੀਮੀ ਅਨੁਸਾਰ ਇਸ ਵਿਭਾਗ ਦੇ ਟੋਟਲ ਲਗਾ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਵੱਲੋਂ ਹਰ ਰੋਜ਼ ਇਸ ਪੁਲ ਦੇ ਨਿਰਮਾਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਢਲੀ ਪੱਤਣ ਤੋਂ ਪਾਰ ਪਾਕਿਸਤਾਨ ਸਰਹੱਦ ਨਾਲ ਲਗਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ 100 ਫੀਸਦੀ ਮੋਬਾਇਲ ਨੈੱਟਵਰਕ ਪਹੁੰਚਾਉਣ ਲਈ ਵੀ ਜ਼ਿਲ੍ਹਾ ਪ੍ਰਧਾਨ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਨਿਰਮਾਣ ਕੰਪਨੀ ਵੱਲੋਂ ਖਬਜ ਏਗੋਰੇ ਵਿੱਚ ਸਰਵੇ ਕੀਤਾ ਜਾ ਰਿਹਾ ਹੈ ਜੋ 26 ਮਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸਟੱਡੀ ਰਿਪੋਰਟਾਂ ਵੱਲੋਂ ਮੁੱਢਲੀ ਪੱਤਣ ਤੋਂ ਪਾਰ ਮੋਬਾਇਲ ਟਾਵਰ ਲਗਾਏ ਜਾਣਗੇ ਜਿਸ ਨਾਲ ਇਸ ਇਲਾਕੇ ਦੀ ਮੋਬਾਇਲ ਨੈੱਟਵਰਕ ਦੀ ਸਮੱਸਿਆ ਖਤਮ ਹੋ ਜਾਵੇਗੀ। ਮੁੱਢਲੀ ਪੱਤਣ ਵੱਲੋਂ ਖਬਜ ਏਗੋਰੇ ਵਿੱਚ ਸੰਪਰਕ ਸੜਕਾਂ ਬਣਾਉਣ ਦਾ ਕੰਮ ਜਾਰੀ ਹੈ ਅਤੇ 40 ਫੀਸਦੀ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ 30 ਨੂਨ ਤੱਕ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੰਚਾਇਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਗੀਵਿਊ ਵੀ ਕੀਤਾ। ਮੀਟਿੰਗ ਦੌਰਾਨ ਸਟੱਡੀ ਰਿਪੋਰਟਾਂ (ਜਨਕਲ) ਡਾ. ਨਿੱਧੀ ਕੁਮਰ ਬਾਮਬਾ, ਵਾਹਿਗੋ ਡਿਪਟੀ ਕਮਿਸ਼ਨਰ (ਵਿਕਾਸ) ਮਨਮੋਹਨ ਸਿੰਘ, ਐੱਸ ਡੀ ਐੱਮ. ਚਿਨਾਨਗਰ ਪਰਮਪ੍ਰੀਤ ਸਿੰਘ ਗੁਰਦਾਇਆ, ਐਕਸੀਅਨ ਮੰਡੀ ਬੋਰਡ ਬਲਦੇਵ ਸਿੰਘ ਬਾਬਰ, ਡਿਪਟੀ ਡੀ ਡੀ ਐ. ਲਕਵਿੰਦਰ ਸਿੰਘ, ਐੱਸ ਡੀ ਐ. ਲੋਕ ਨਿਰਮਾਣ ਵਿਭਾਗ ਲਵਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪੰਜ ਕਿਸਾਨ ਜਥੇਬੰਦੀਆਂ ਪਹਿਲਵਾਨਾਂ ਦੇ ਹੱਕ 'ਚ ਨਿੱਤਰੀਆਂ

ਪੱਟੀ, (ਬਲਦੇਵ ਸਿੰਘ ਕਿਰਤੋਵਾਲ /ਸਮਰਿੰਦਰ ਸਿੰਘ ਯੋਧਾ) - ਬੀਤੇ ਦਿਨਾਂ ਤੋਂ ਦਿੱਲੀ ਅੰਦਰ ਪਹਿਲਵਾਨਾਂ ਨਾਲ ਹੋਏ ਮਾਮਲੇ ਸਲੂਕ ਨੂੰ ਲੈ ਕੇ ਇਨਸਾਫ ਦੀ ਮੰਗ ਲਈ ਜੱਠ-ਮੱਠ ਵਿੱਚ ਲਗਾਤਾਰ ਇਨਸਾਫ ਲਈ ਪਰਨਾ ਚੱਲ ਰਿਹਾ ਹੈ। ਪਰਨੇ ਨੂੰ ਸਮਾਜ ਦੇ ਦਰਦਮੋਹ ਲੋਕਾਂ ਤੇ ਜਥੇਬੰਦੀਆਂ ਵੱਲੋਂ ਵੱਡੀ ਹਮਾਇਤ ਕੀਤੀ ਜਾ ਰਹੀ ਹੈ। ਪਰਨੇ ਨੂੰ ਹੋਰ ਬਲ ਦੇਣ ਪਹਿਲਵਾਨਾਂ ਲਈ ਇਨਸਾਫ ਦੀ ਚਾਰਜਸ਼ੇਰੀ ਸੁਝੇ ਅੰਦਰੋਂ ਪੰਜ ਕਿਸਾਨ ਜਥੇਬੰਦੀਆਂ 22 ਮਈ ਵੱਡੇ ਜਥਿਆਂ ਸਮੇਤ ਦਿੱਲੀ ਨੂੰ ਚਾਲੇ ਪਾਉਣਗੀਆਂ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੁੰਨੂ ਅਤੇ ਸੂਬਾ ਜ. ਸਕੱਤਰ ਹਰਵਿੰਦਰ ਸਿੰਘ ਮਿੱਠੀ ਨੇ ਪੰਜ ਜਾਣਕਾਰੀ ਸਾਝੇ ਕਰਦਿਆਂ ਦੱਸਿਆ ਕਿ ਜਿਨਸੀ ਸ਼ੋਸ਼ਣ ਦਾ ਨਿਕਾਰ ਅੰਤਰ ਪਹਿਲਵਾਨਾਂ ਵੱਲੋਂ ਇਨਸਾਫ ਲੈਣ ਲਈ ਦਿੱਲੀ ਸੈਂਟਰ ਨਜ਼ਦੀਕ ਜੰਗ ਮੰਡਰ ਰੋਡ ਉੱਪਰ ਲਗਾਤਾਰ ਪਰਨਾ ਚਲਾਇਆ ਹੋਇਆ ਹੈ। ਦਿੱਲੀ ਪਰਨੇ ਦੀ ਦੇਸ਼ ਦੇ ਇਨਸਾਫ ਪੰਜੇ ਲੋਕ ਹਮਾਇਤ ਕਰ ਰਹੇ ਹਨ। ਪਰ ਮੰਡੀ ਸਰਕਾਰ ਖਿੱਜ

ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਪਾਲ ਨੂੰ ਪ੍ਰੋਗਰਾਮ ਸੌਪਣ ਦਾ ਪ੍ਰੋਗਰਾਮ ਫਿਰ ਹੋਇਆ ਮੁਲਤਵੀ

ਅੰਮ੍ਰਿਤਸਰ 17 ਮਈ (ਜਸਬੀਰ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਤਹਿਤ ਭਰੇ ਗਏ ਪ੍ਰੋਗਰਾਮੇ ਪੰਜਾਬ ਦੇ ਰਾਜਪਾਲ ਨੂੰ ਸੌਪਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਪ੍ਰੋਗਰਾਮ 18 ਮਈ ਨੂੰ ਰਾਜਪਾਲ ਪੰਜਾਬ ਦੇ ਸਕੱਤਰ ਕੀਤੇ ਜਾਣੇ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਭਵਨ ਚੰਗੀਦਰ ਦੇ ਅਧਿਕਾਰੀਆਂ ਵੱਲੋਂ ਅੱਜ ਸ਼ਾਮ ਲੋਕਾਂ ਪੁੱਛ ਹੋਈ ਸੁਝਨਾ ਅਨੁਸਾਰ ਰਾਜਪਾਲ ਬਨਵਾਰੀ ਲਾਲ ਪ੍ਰਗੋਰਿਤ ਦੇ ਜ਼ਰੂਰੀ ਡੁੱਬਿਆਂ ਕਾਰਨ ਉਨ੍ਹਾਂ ਨੂੰ ਤੁਰੰਤ ਦਿੱਲੀ ਜਾਣਾ ਪਿਆ ਹੈ, ਜਿਸ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪ੍ਰੋਗਰਾਮੇ ਭਰਕੇ 18 ਮਈ ਨੂੰ ਨਹੀਂ ਪੈਂਦੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਇਸ ਸੰਬੰਧੀ ਚਿੰਤਾਕਾਰੀਆਂ ਮੁਕੰਮਲ ਸਨ, ਪਰ ਹੁਣ ਇਹ ਕਾਰਜ 18 ਮਈ ਦੀ ਥਾਂ ਬਾਅਦ ਵਿੱਚ ਮਿਲੇ ਸਮੇਂ ਅਨੁਸਾਰ ਕੀਤਾ ਜਾਵੇਗਾ।

12 ਨਵਾਂ ਜ਼ਮਾਨਾ, ਜਲੰਧਰ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐੱਸ ਡੀ ਐੱਮ ਨੂੰ ਸੌਂਪਿਆ ਮੰਗ ਪੱਤਰ

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ ਰਾਜਵੀਰ ਸਿੰਘ) ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੇ ਗਏ ਸੱਚੇ 'ਤੇ ਸੁਲਤਾਨਪੁਰ ਲੋਧੀ ਦੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਚੰਦਰਸ਼ੇਖਰੀ ਸਿੰਘ ਨੂੰ ਰਾਸ਼ਟਰਪਤੀ ਸਮੇਤੀ ਦੇਵਦੀ ਮੁਹੰਮਦ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂ ਰਫ਼ਪਾਲ ਸਿੰਘ, ਐਡਵੋਕੇਟ ਗਜ਼ਿਦਰ ਸਿੰਘ ਰਾਣਾ, ਯਮਿੰਦਰ ਸਿੰਘ, ਮਾਸਟਰ ਚਰਨ ਸਿੰਘ ਆਦਿ ਨੇ ਸਾਝੇ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਰਮੀਜ਼ਿੱਤ ਦੇ ਦੋਸ਼ ਦਾ ਨਾਂਅ ਰੋਸ਼ਨ ਕਰਨ ਵਾਲੀਆਂ ਕਈ ਔਰਤਾਂ (ਦਿੱਕ ਨਾਬਾਲਗ ਸਮੇਤ) ਪਹਿਲਵਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸ਼ੇਸ਼ ਮੈਂਬਰ ਬਿਸ਼ੂ ਬੁਸ਼ਨ ਸਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ, ਜੋ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸੰਸਥਾ, ਰੋਸ਼ਿਨਿਕ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਵੀ ਹੈ। ਅੱਜ ਅਸੀਂ ਉਸ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਅੱਜ ਸਾਰੇ ਕਿਸਾਨ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਰਾਹੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਸ਼ਟਰਪਤੀ



ਦੇ ਦਫਤਰ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਭਾਰਤ ਦੀਆਂ ਪੀਠਾਂ ਦੀ ਇਜ਼ਤ ਦੀ ਰਾਖੀ ਲਈ ਜਲਦੀ ਕਾਰਵਾਈ ਕਰੇ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਕੁਪਰਥਲਾ ਦੇ ਪ੍ਰਧਾਨ ਮਾਸਟਰ ਚਰਨ ਸਿੰਘ ਬੋਹੜਪੁਰ, ਐਡਵੋਕੇਟ ਗਜ਼ਿਦਰ ਸਿੰਘ ਰਾਣਾ, ਮੁਕਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਟਾ ਤੋਂ ਯਮਿੰਦਰ ਸਿੰਘ, ਭਾਰਤੀ ਨਿਰਮਾਣ ਮਿਸ਼ਨਰੀ ਮਜਦੂਰ ਯੂਨੀਅਨ ਤੋਂ ਬਲਵੇਂਦ ਸਿੰਘ, ਭਾਰ ਐਗਰੀਕੋਲੋਜੀ ਸੁਲਤਾਨਪੁਰ ਲੋਧੀ ਤੋਂ ਸਤਨਾਮ ਸਿੰਘ ਮੋਖੀ, ਐਡਵੋਕੇਟ ਜਲਪਾਲ ਸਿੰਘ ਧੰਜੂ, ਐਡਵੋਕੇਟ ਗਜ਼ਿਦਰ ਕੌਰ ਸੰਧਾ, ਸੀਮਾ

ਖੇਤ ਮਜ਼ਦੂਰਾਂ ਦੇ ਹਰਮਨ-ਪਿਆਰੇ ਆਗੂ ਸਨ ਮੰਗਤ ਸਿੰਘ ਬੁੱਟਰ

ਸ਼੍ਰੀ ਨਾਨਕ ਸਿੰਘ ਤੇ ਮਾਤਾ ਚੰਦ ਕੌਰ ਸੱਚੇਵਾਲੀਏ (ਲੁਧਿਆਣਾ) ਦੇ ਘਰ ਕਾਮਰੇਡ ਮੰਗਤ ਸਿੰਘ ਬੁੱਟਰ ਦਾ ਜਨਮ 1953 ਵਿੱਚ ਹੋਇਆ। ਸੱਚੇਵਾਲੀਏ ਦਾ ਜ਼ਿਕਰ ਇਸ ਕਰਕੇ ਆਇਆ ਕਿ ਕਾਮਰੇਡ ਦੇ ਪਿਤਾ ਨਾਨਕ ਸਿੰਘ ਬੁੱਟਰ ਕਲਾਂ ਵਿੱਚ ਆਪਣੇ ਨਾਨਕੇ ਢੇਰੀ 'ਤੇ ਸਨ। ਨਾਨਕ ਸਿੰਘ ਦੇ ਘਰ ਦੇ ਪੁੱਤਰਾਂ ਨੇ ਜਨਮ ਲਿਆ। ਕਾਮਰੇਡ ਮੰਗਤ ਸਿੰਘ ਵੱਡੇ ਬੇਟੇ ਸਨ। ਜਦੋਂ ਪਿਛਲੇ ਸਮੇਂ ਵੱਲ ਝਾੜ ਮਾਰਦੇ ਹਾਂ ਤਾਂ ਤੁਸ਼ਹਾਰ ਦੇ ਬਹੁਤੇ ਸਾਧਨ ਨਾ ਹੋਣ ਕਰਕੇ ਖੇਤ ਮਜ਼ਦੂਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਹੀ ਚਲਦਾ ਸੀ। ਇਹਨਾਂ ਦੇ ਪਿਤਾ ਦੀ ਮੌਤ ਇਹਨਾਂ ਦੀ 12 ਸਾਲ ਉਮਰ ਮੌਕੇ ਹੀ ਹੋ ਗਈ ਸੀ, ਜਿਸ ਕਾਰਨ ਉਹ ਜਲਦੀ ਜ਼ਿੰਮੇਵਾਰੀਆਂ ਦੇ ਘੇਰੇ ਵਿੱਚ ਆਉਣ ਕਰਕੇ ਪੜ੍ਹਾਈ ਤੋਂ ਵੀ ਸੱਖਣੇ ਰਹੇ। ਇਸੇ ਅਰਸੇ ਦੌਰਾਨ ਉਹ ਕਾਮਰੇਡ ਅਮਰ ਸਿੰਘ ਸਰਪੰਚ ਦੇ ਸੰਪਰਕ ਵਿੱਚ ਆਏ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਵਿੱਚ ਉਹਨਾਂ ਲੈਣਾ ਲੱਗੇ। ਭਾਰਤੀ ਕਮਿਊਨਿਸਟ ਪਾਰਟੀ ਨੂੰ ਹਿੰਦ ਨੂੰ ਤਕਰੀਬਨ 19 ਸਾਲ ਦੀ ਉਮਰ ਵਿੱਚ (1972) ਪਾਰਟੀ ਦੀ ਕਾਰਡ ਹੇਲਡਰ ਬਣਾਇਆ। ਪਾਰਟੀ ਨੇਮ ਅਨੁਸਾਰ ਉਹਨਾਂ ਖੇਤ ਮਜ਼ਦੂਰ ਸਭਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਪੰਜਾਬ ਖੇਤ ਮਜ਼ਦੂਰ ਸਭਾ ਦੀਆਂ ਲੱਗਭੱਗ ਹਰ ਤਰ੍ਹਾਂ ਦੀਆਂ ਸਰਗਰਮੀਆਂ ਤੋਂ ਲੋਕ ਪੱਖੀ ਮੰਗਾਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਇਹਨਾਂ ਕਰ ਕੇ ਨੌਂ ਨਹੀਂ ਸੀ ਟਾਲਿਆ। ਉਥੋਂ ਖੇਤ ਮਜ਼ਦੂਰ ਆਗੂ ਮਹੰਮੂਦ ਕਾਮਰੇਡ ਸਰਵਣ ਸਿੰਘ ਚੜਿੱਕ ਦੀ ਅਗਵਾਈ ਵਿੱਚ ਕੰਮ ਕਰਦੇ ਆਉਂਦੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੰਗਾਂ-ਵੱਲੋਂ ਦੇ ਪ੍ਰਧਾਨ ਬਣਨ ਨਾ ਸੁਭਾਗ ਪ੍ਰਾਪਤ ਹੋਇਆ। ਪਾਰਟੀ ਵੱਲੋਂ ਸੱਚਦੇ ਸੱਤਿਆਗ੍ਰਿਹ (ਯਾਦ ਅਨੁਸਾਰ 1983) ਵਿੱਚ ਇਹਨਾਂ ਸਾਥੀਆਂ ਸਮੇਤ ਚੰਡੀਗੜ੍ਹ ਜਾ ਕੇ ਗ੍ਰਿਫਤਾਰੀ ਵੀ ਦਿੱਤੀ, ਪਰ ਲੋਕਾਂ ਦੇ ਰੋਹ ਨੂੰ ਖੱਬੇ ਕੇ ਸਰਕਾਰ ਨੂੰ ਇਹਨਾਂ ਨੂੰ ਰਿਹਾਅ ਕਰਨ ਪਿਆ। ਫਲਸੀ ਚੱਕਰ ਦੀ ਤਬਦੀਲੀ ਕਾਰਨ ਘਰਾਂ ਵਿੱਚ ਪਥਾਨਿਆਂ ਦੀ ਸੁਰੱਖੀ ਅਗਵਾਈ ਹੇਠ ਹੋਣ ਲਈ ਹੋਮਰ ਪੈਲੇਸ ਰਗਵਾੜਾ ਵਿਖੇ ਡੇਰੂ ਅਤੇ ਚਿਕਨਗੁਨੀਆ ਦੇ ਲੱਛਣਾਂ, ਬਚਾਅ ਅਤੇ ਇਲਾਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਸਰਕਾਰ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਵਲ ਸਰਜਨ ਕੁਪਰਥਲਾ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਨਦਿਕਾ ਖੁੱਲਰ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਹੋਲਡ ਇੰਸਪੈਕਟਰ ਕੰਵਲਜੀਤ ਸਿੰਘ, ਹੋਲਡ ਇੰਸਪੈਕਟ ਬਲਿਹਾਰ ਚੰਦ, ਹੋਲਡ ਇੰਸਪੈਕਟਰ ਗੁਰਮੇਜ ਸਿੰਘ, ਐਮ ਪੀ ਐਚ ਡਬਲਯੂ ਮਨਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਆਦਿ ਸ਼ਾਮਲ ਹੋਏ। ਡਾ.



ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੱਚੇ 'ਤੇ 1979 ਵਿੱਚ ਉਹ ਸਰਬਪੰਥੀ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਆਪ ਚੱਲੇ ਦੀ ਅਗਵਾਈ ਕਰਕੇ ਦਿੱਲੀ ਲੈ ਕੇ ਗਏ। ਉਹਨਾਂ ਦਾ ਵਿਆਹ ਪਿੰਡ ਹਰਾਜ (ਫਿਰੋਜ਼ਪੁਰ) ਵਿਖੇ ਚੰਨਣ ਸਿੰਘ ਤੇ ਮਾਤਾ ਗੁਰਦਿਆਲ ਕੌਰ ਦੀ ਪੀ ਬੀਬੀ ਹਰਬੰਸ ਕੌਰ ਨਾਲ ਹੋਇਆ। ਜਿਨ੍ਹਾਂ ਦੀ ਕੁੱਝ ਤਿੰਨ ਬੱਚਿਆਂ 1 ਬੇਟੀ ਤੇ 2 ਬੇਟੀਆਂ ਨੇ ਜਨਮ ਲਿਆ। ਕਾਮਰੇਡ ਮੰਗਤ ਸਿੰਘ ਆਰਥਕ ਕਾਰਨਾਂ ਕਰਕੇ ਸਾਝੇ ਪੜ੍ਹਾਈ ਹਾਸਲ ਨਹੀਂ ਸੀ ਕਰ ਸਕੇ, ਪਰ ਪਾਰਟੀ ਤੋਂ ਲਏ ਸਿਧਾਂਤ ਸਕੂਲਾਂ ਕਾਰਨ ਉਹ ਹਰ ਤਰ੍ਹਾਂ ਦੀਆਂ ਹਾਲਤਾਂ ਨੂੰ ਦੂਜਿਆਂ ਨਾਲੋਂ ਜਲਦੀ ਸਮਝਣ ਦੇ ਕਾਰਣ ਹੋ ਗਏ ਅਤੇ ਸਮਾਜਕ ਬਣਤਰ ਬਾਰੇ ਜਮਾਤੀ ਸਮਝ ਰੱਖਦੇ ਸਨ।

ਆਪਸੀ ਸਹਿਯੋਗ ਦੇ ਚੱਲਦਿਆਂ ਮਾਤਾ ਜੀ ਨੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਪਰਵਾਕ ਸ਼ਿੱਮੋਵਾਰੀਆਂ ਨਿਭਾਈਆਂ ਅਤੇ ਕਾਮਰੇਡ ਜੀ ਨੇ ਸਮਾਜਕ ਅਤੇ ਸਬੋਧਕ ਸ਼ਿੱਮੋਵਾਰੀਆਂ ਨਿਭਾਈਆਂ। ਉਹਨਾਂ ਆਪਣੇ ਬੇਟਿਆਂ ਨੂੰ ਵੀ ਪਾਰਟੀ ਸਰਗਰਮੀਆਂ ਵਿੱਚ ਆਪਣੇ ਨਾਲ ਤੋਲਿਆ, ਜੋ ਅੱਜ ਸਰਬ ਭਾਰਤ ਨੈਸ਼ਨਲ ਸਭਾ ਅਤੇ ਨੇੜੇਗੇ ਹੁਜ਼ਾਰਾ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। 1995 ਵਿੱਚ ਸਰਕਾਰ ਨੇ ਦਾਖਲਾ, ਵਿਧਾ ਯੋਜਨਾ ਪੜ੍ਹਾਉਣ ਦੇ ਬਹਾਨੇ ਵੱਲ ਕਰ ਦਿੱਤੀਆਂ ਤਾਂ ਕਾਮਰੇਡ ਮੰਗਤ ਸਿੰਘ ਨੇ ਬਲਾਕ ਦੇ ਲੋਕਾਂ ਨਾਲ ਸੰਪਰਕ ਬਣਾ ਕੇ ਚੰਨਣਦਾਰ ਧਰਨੇ, ਮੁਜ਼ਾਹਰਿਆਂ ਦੀ ਮੁਹਿੰਮ ਵਿੱਚੀ ਅਤੇ ਸਰਕਾਰ ਨੂੰ ਪੜ੍ਹਨਾਂ ਬਹਾਲ ਕਰਨ ਲਈ ਮਜ਼ਦੂਰ ਕੀਤਾ। ਉਹ 1994 ਤੋਂ 1999 ਤੱਕ ਪੰਜਾਬ ਵਿੱਚ ਮੰਗ ਰਹੇ। ਜਿਸ ਕਾਮਰੇਡ ਅਮਰ ਸਿੰਘ ਸਰਪੰਚ ਦੀ ਪੜ੍ਹਨਾ ਨਾਲ ਇਹ ਪਾਰਟੀ ਵਿੱਚ ਆਏ ਸਨ, ਨੂੰ ਕਾਲੀਆਂ ਤਾਕਤਾਂ ਨੇ ਪਿੱਛੇ ਵਿੱਚ ਸੋਧਿਆ ਗੋਲੀਆਂ ਪਾਰ ਕੇ ਸ਼ਹੀਦ ਕਰ ਦਿੱਤਾ ਅਤੇ ਇੱਕ ਸੁਨੇਹਾ ਪਾਰਟੀ ਕੰਮ ਤੋਂ ਪਿੱਛੇ ਹਟਣ ਦਾ ਕਾਮਰੇਡ ਮੰਗਤ ਸਿੰਘ ਤੱਕ ਵੀ ਪਹੁੰਚਿਆ, ਪਰ ਇਹ ਭੱਜਣ/ਲੁਕਣ ਦੀ ਬਜਾਏ ਪਾਰਟੀ ਦਾ ਕੰਮ ਕਰਦੇ ਰਹੇ। 2005 ਵਿੱਚ ਲਾਲ ਚੰਦੇ ਦੀਆਂ ਪਾਰਟੀਆਂ ਦੇ ਸਹਿਯੋਗ ਨਾਲ ਬਣੀ ਕੇਂਦਰ ਸਰਕਾਰ ਨੇ ਕਮਿਊਨਿਸਟਾਂ ਦੀ ਪਿੱਛ ਤੋਂ ਉਨ੍ਹੀ ਇਸ ਚੁਕਵੀਂ ਮੰਗ ਨੇ ਸਰਕਾਰ ਨੂੰ ਪ੍ਰਭਾਵਤ ਕੀਤਾ, ਜੋ ਬਾਅਦ ਵਿੱਚ ਸਾਰੇ ਦੋਸ਼ ਵਿੱਚ ਲਾਗੂ ਹੋਈ।

ਨੂੰ ਲਾਗੂ ਕਰਨ ਤੋਂ ਮੁਨਕਰ ਹੋਈਆਂ ਬੈਨੀਆਂ ਅਕਾਲੀ, ਕਾਂਗਰਸੀ ਸਰਕਾਰਾਂ ਵਿਰੁੱਧ ਕਾਮਰੇਡ ਮੰਗਤ ਸਿੰਘ ਤੇ ਸਾਥੀਆਂ ਨੇ ਫਿਰ ਝੰਡਾ ਚੁੱਕਿਆ, ਹੱਕਦਾਰ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਲੋਕ ਤਾਕਤ ਨਾਲ ਕੰਮ ਦੀ ਗਰੰਟੀ ਦਾ ਕਾਨੂੰਨ ਲਾਗੂ ਕਰਵਾਇਆ। ਉਹ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੇ ਮੈਂਬਰ ਚਲੇ ਆ ਰਹੇ ਸਨ। ਜਿਹਰ ਦੀ ਬਿਮਾਰੀ ਦਾ ਸ਼ਿਕਾਰ ਕਾਮਰੇਡ ਮੰਗਤ ਸਿੰਘ

ਬੀਤੀ 10 ਮਈ ਦੀ ਸ਼ਾਮ ਨੂੰ ਆਪਣੇ ਪਰਵਾਰ ਅਤੇ ਪਾਰਟੀ ਸਾਥੀਆਂ ਨੂੰ ਵਿਡੋਡਾ ਦੇ ਗਿਆ। ਉੱਥੇ ਦੀ ਗੱਲ ਹੈ ਕਿ ਕਾਮਰੇਡ ਦੇ ਤਿੰਨੋਂ ਬੱਚੇ ਹਾਲੇ ਕੁਝ ਹਰਾ ਹਨ ਅਤੇ ਪਤਨੀ ਅਰੁੰਗ ਦੀ ਬਿਮਾਰੀ ਦਾ ਸ਼ਿਕਾਰ ਮੌਜੂਦਾ ਉਹ ਹੈ।
—ਗੁਰਦਿੱਤ ਦੀਨਾ, ਸਾਹਿਬ ਵਿਲ੍ਹਾ ਸਕੱਤਰ
ਭਾਰਤੀ ਕਮਿਊਨਿਸਟ ਪਾਰਟੀ (ਮੰਗਾ)
ਸੰਪਰਕ 81463-80649

ਬਿਊਟੀ ਪਾਰਲਰ 'ਚ ਔਰਤਾਂ ਦੀ ਕੁੱਟਮਾਰ ਕਰਨ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

ਟਾਂਡਾ ਉਕਮੁੜ, (ਉੱਕਰ ਸਿੰਘ ਜਸਵਿੰਦਰ ਸੰਧੂ ਮੁਗੱਲਾ ਮੁਗੱਲਾ ਉਕਮੁੜ ਵਿੱਚ ਇੱਕ ਬਿਊਟੀ ਪਾਰਲਰ ਦੀ ਦੁਕਾਨ ਵਿੱਚ ਜਬਰੀ ਦਾਖਲ ਹੋ ਕੇ ਔਰਤ ਨਾਲ ਕੁੱਟ ਮਾਰ ਕਰਨ ਦੇ ਦੋਸ਼ ਵਿੱਚ ਉਸਦੇ ਡਾਢੇ, ਡਾਢੀ ਅਤੇ ਡਾਢਾ ਦੇ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਣ ਤੇ ਸਤਨਾਮ ਕੌਰ ਪੁੱਤਰੀ ਨਿਰਮਲ ਚੰਦ ਦੇ

ਬਿਆਨ ਦੇ ਅਧਾਰ 'ਤੇ ਡਾਢੇ ਬੁਧਮ ਦਾਸ ਪੁੱਤਰ ਦਲੀਪ ਚੰਦ, ਡਾਢੀ ਸੋਢਾ ਕੌਰ, ਡਾਢੇ ਦੇ ਲੜਕੇ ਬਾਲ ਕ੍ਰਿਸ਼ਨ ਦੇ ਖਿਲਾਫ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ਵਿੱਚ ਸਤਨਾਮ ਕੌਰ ਨੇ ਦੱਸਿਆ ਕਿ ਉਕਤ ਮੁਲਜ਼ਮ ਉਸਦੀ ਦੁਕਾਨ ਅਤੇ ਮਕਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਇਸੇ ਰੰਜਿਸ਼ ਦੇ ਹਦਾਇਤ ਉਨ੍ਹਾਂ ਨੇ ਉਸਦੀ ਦੁਕਾਨ ਵਿੱਚ

ਜਬਰੀ ਦਾਖਲ ਹੋ ਕੇ ਉਸਦੀ ਕੁੱਟਮਾਰ ਕਰਦੇ ਹੋਏ ਕਮੀਜ ਪਾੜ ਕੇ ਉਸਦੀ ਲੱਜਿਆ ਭੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੋੜ ਭੇੜ ਕਰਦੇ ਹੋਏ ਉਸਦਾ ਮੁਲਜ਼ਮ ਦੀ ਦੁਕਾਨ ਵਿੱਚੋਂ ਬਾਹਰ ਸੁੱਟ ਦਿੱਤਾ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ ਮਨਿੰਦਰ ਕੌਰ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਿਸ਼ੂ ਬੁਸ਼ਨ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ

ਫਿਲੋਰ (ਨਿਰਮਲ, ਹਰਜਿੰਦਰ ਕੌਰ ਚਾਹਲ) ਸੰਯੁਕਤ ਕਿਸਾਨ ਮੋਰਚੇ ਦੇ ਸੱਚੇ 'ਤੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਭੇਜ ਕੇ ਡਾਕਪਾ ਸ਼ੇਸ਼ ਮੈਂਬਰ ਬਿਸ਼ੂ ਬੁਸ਼ਨ ਸਰਨ ਸਿੰਘ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਔਰਤ ਪਹਿਲਵਾਨਾਂ ਨੇ ਉਸ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਛਾਗੀ ਆਪਣੇ ਰੋਸ ਦਾ ਪ੍ਰਗਟਾਵਾ ਵੀ ਕਰ ਰਹੇ ਹਨ। ਐੱਸ ਡੀ ਐੱਮ ਫਿਲੋਰ ਦੀ ਗੰਗਾਸਰੀ 'ਚ ਤਹਿਸੀਲਦਾਰ ਫਿਲੋਰ ਬਲਜਿੰਦਰ ਸਿੰਘ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇਣ ਉਪਰੰਤ ਜ਼ਮ੍ਹੂਰੀ ਕਿਸਾਨ ਸਭਾ ਤਹਿਸੀਲ ਪ੍ਰਧਾਨ ਕੁਲਦੀਪ ਫਿਲੋਰ, ਜਸਬੀਰ ਸਿੰਘ ਭੋਲੀ, ਬਲਰਾਜ ਸਿੰਘ, ਬੀਕੇਓ ਦੋਆਬਾ ਦੇ ਸਰਕਲ ਪ੍ਰਧਾਨ ਰਫ਼ਪਾਲ ਸਿੰਘ, ਸ਼ਿਕਰਮਜੀਤ ਸਿੰਘ, ਹਰਦੀਪ ਸਿੰਘ ਉਪਲ, ਬਖਸ਼ੀ ਰਾਮ, ਵਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਹੰਗਵਾ ਨੇ ਕਿਹਾ ਕਿ ਜੇ ਸੁਣਵਾਈ ਨਾ ਕੀਤੀ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਮੁਹਿੰਮ ਆਰੰਭ ਕੇ ਇਛਾਗੀਆਂ ਨੂੰ ਇਨਸਾਫ ਦਵਾਇਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਸਿੰਘ, ਨਿਰਮਲ ਦਾਸ, ਬਲਜੀਤ ਸਿੰਘ, ਅਮਿੱਤ ਨੰਗਲ, ਮੇਜਰ ਫਿਲੋਰ, ਮਨਜੀਤ ਸੁਰਜਾ, ਕੁਲਦੀਪ ਕੁਮਾਰ, ਹਨਦੀਪ ਸਿੰਘ, ਗੁਰਬਿੰਦਰ ਸਿੰਘ, ਜਸਪਿੰਦਰ ਸਿੰਘ, ਤਨਵੀਰ ਸਿੰਘ, ਮਨਵੀਰ ਸਿੰਘ, ਗਗਨਦੀਪ ਸਿੰਘ, ਗੁਰਮੁਖ ਸਿੰਘ, ਗੁਰਬਿੰਦਰ ਸਿੰਘ, ਪਰਵਿੰਦਰ ਸਿੰਘ, ਸਿਮਰਨ ਸਿੰਘ, ਜਤਿੰਦਰ ਸਿੰਘ ਜਿਮੀ ਆਦਿ ਵੀ ਹਾਜਰ ਸਨ।

ਡੇਰੂ ਤੇ ਚਿਕਨਗੁਨੀਆ ਦੀ ਰੋਕਥਾਮ ਸਬੰਧੀ ਕੀਤਾ ਜਾਗਰੂਕ ਸੇਵਾ ਮੁਕਤੀ 'ਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਸਕੂਲ ਲਈ ਟਿਊਬ ਲਾਈਨਾਂ ਭੇਟ



ਫਗਵਾੜਾ (ਰਮਨ ਸ਼ਰਮਾ) ਮੌਡੀਕਲ ਪ੍ਰੋਟੀਕਸ਼ਨਰਜ ਐਸੋਸੀਏਸ਼ਨ ਰਜਿ ਫਗਵਾੜਾ ਵੱਲੋਂ ਪ੍ਰਧਾਨ ਡਾ. ਕੁਲਦੀਪ ਸਿੰਘ ਧਰਮਗੌਰ ਦੀ ਸੁਰੱਖੀ ਅਗਵਾਈ ਹੇਠ ਹੋਣ ਲਈ ਹੋਮਰ ਪੈਲੇਸ ਫਗਵਾੜਾ ਵਿਖੇ ਡੇਰੂ ਅਤੇ ਚਿਕਨਗੁਨੀਆ ਦੇ ਲੱਛਣਾਂ, ਬਚਾਅ ਅਤੇ ਇਲਾਜ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਸਰਕਾਰ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਵਲ ਸਰਜਨ ਕੁਪਰਥਲਾ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾ. ਨਦਿਕਾ ਖੁੱਲਰ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਹੋਲਡ ਇੰਸਪੈਕਟਰ ਕੰਵਲਜੀਤ ਸਿੰਘ, ਹੋਲਡ ਇੰਸਪੈਕਟ ਬਲਿਹਾਰ ਚੰਦ, ਹੋਲਡ ਇੰਸਪੈਕਟਰ ਗੁਰਮੇਜ ਸਿੰਘ, ਐਮ ਪੀ ਐਚ ਡਬਲਯੂ ਮਨਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਆਦਿ ਸ਼ਾਮਲ ਹੋਏ। ਡਾ.

ਸੇਵਾ ਮੁਕਤੀ 'ਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਸਕੂਲ ਲਈ ਟਿਊਬ ਲਾਈਨਾਂ ਭੇਟ

ਸ਼੍ਰੀ ਚਮਕੌਰ ਸਾਹਿਬ (ਗੁਰਵਿੰਦਰਪਾਲ ਸਿੰਘ ਬੋਝੀ)-ਨਜਦੀਦੀ ਸਕੂਲ ਸ.ਸ.ਸ.ਭੱਕ ਮਾਜਰਾ ਤੋਂ ਸੇਵਾ ਮੁਕਤੀ ਹੋਏ ਅਧਿਆਪਕ ਸਵਰਨ ਸਿੰਘ ਭੋਜੇ ਮਾਜਰਾ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਸਕੂਲ ਲਈ ਟਿਊਬ ਲਾਈਨਾਂ ਭੇਟ ਕੀਤੀਆਂ।

ਸਕੂਲ ਦੇ ਲੈਕਚਰਾਰ ਹਰਜਿੰਦਰ ਸਿੰਘ ਨੇ ਦੱਸਿਆ ਕੀ ਸੇਵਾ ਮੁਕਤੀ 'ਤੇ ਸਕੂਲ ਦੇ ਲਈ 21000/- ਰੁਪਏ ਦੀ ਮਾਇਕ ਮਦਦ ਦੇ ਦਾਅਵੇ ਅਨੁਸਾਰ ਸਵਰਨ ਸਿੰਘ ਭੋਜੇ ਮਾਜਰਾ ਵੱਲੋਂ 6ਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਰਜਿਸਟਰ ਵੰਡੇ ਗਏ। ਇਸ ਤੋਂ ਇਲਾਵਾ ਸਕੂਲ ਦੇ ਕਲਾਸ ਰੂਮ ਦੇ ਲਈ ਦਸ ਐਲ.ਈ.ਡੀ ਟਿਊਬ ਲਾਈਨਾਂ ਭੇਟ ਕੀਤੀਆਂ ਗਈਆਂ ਅਤੇ ਭਵਿੱਖ ਵਿੱਚ ਵੀ ਸਕੂਲ ਦੇ ਲਈ ਸਹਾਇਤਾ ਦੇਣ ਦਾ ਵਾਅਦਾ ਕੀਤਾ। ਪ੍ਰਿੰਸੀਪਲ ਸੁਨੀਤਾ ਛਾਬੜਾ ਨੇ ਸਵਰਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸ.ਐਮ.ਸੀ ਕਮੇਟੀ ਦੇ ਚੇਅਰਮੈਨ ਸਰਪੰਚ ਅਜਮੇਰ ਸਿੰਘ, ਖੇਤ ਕੁਲਜੀਤ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਵਿਦਾਲ ਗੁਪਤਾ, ਗੁਰਗਰਾਲ ਸਿੰਘ, ਬੀਨਾ ਕੁਮਾਰੀ, ਬਲਜੀਤ ਕੌਰ, ਹਰਜਿੰਦਰ ਕੌਰ, ਬਲਵਿੰਦਰ ਕੌਰ, ਨਵਲਜੀਤ ਕੌਰ, ਵਰਿੰਦਰ ਸਿੰਘ ਪੀ.ਟੀ.ਆਈ. ਵਰਿੰਦਰ ਸਿੰਘ ਕਲਰਕ ਅਤੇ ਮੰਗ ਸਿੰਘ ਤੋਂ ਇਲਾਵਾ ਵਿਦਿਆਰਥੀ ਹਾਜਰ ਸਨ।



26 ਦੀ ਮੋਗਾ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ



ਨਵਾਂਸ਼ਹਿਰ (ਕੁਲਵਿੰਦਰ ਸਿੰਘ ਦੁਰਗਪੁਰੀਆ) ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੁਰਿੰਦਰ ਸਿੰਘ ਬੋਸ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੋਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖੋ ਵੱਖਰੇ ਪਿੰਡਾਂ ਤੋਂ 10 ਬਸਾਂ ਭੇਜਣ ਦੀ ਤਿਆਰੀ ਹੋ ਚੁੱਕੀ ਹੈ ਅਤੇ ਬਾਕੀ ਆਉਣ ਵਾਲੇ ਦਿਨਾਂ ਦੌਰਾਨ ਇਨੀਆਂ ਹੋਰ ਬਸਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਲਈ ਜ਼ਿਲ੍ਹੇ ਅੰਦਰ ਪਿੰਡਾਂ ਵਿੱਚ 26 ਮਈ ਨੂੰ ਮੋਗਾ ਵਿੱਚ ਕਿਸਾਨ ਰੈਲੀ 'ਚ ਸ਼ਾਮਲ ਹੋਣ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੀਟਿੰਗ ਨੂੰ ਸੂਬਾ ਆਗੂ ਭੁਪਿੰਦਰ ਸਿੰਘ ਵੜੇਚ ਨੇ ਸੰਬੋਧਨ ਕੀਤਾ ਅਤੇ ਕਿਹਾ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਖਾਸ ਪੂਰਾ ਕਰਵਾਉਣ ਲਈ ਸੁਰਿੰਦਰ ਯਤਨ ਨਹੀਂ ਕਰਦੀ ਹੈ। ਇਸੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਜ਼ੋਰ ਲਾ ਕੇ ਰੈਲੀ 'ਚ ਸ਼ਾਮਲ ਹੋਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿਰੋਧੀ ਕੇਂਦਰ ਸਰਕਾਰ ਤੋਂ ਪੰਜਾਬ ਦੇ ਪਾਣੀਆਂ ਦਾ ਹੱਕ ਹਾਸਲ ਕਰਨ ਲਈ, ਸਾਰੀਆਂ ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਸਮੇਤ ਖਰੀਦ ਗਰੰਟੀ, ਪਾਕਿਸਤਾਨ ਨਾਲ ਅਟਾਰੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੋਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖੋ ਵੱਖਰੇ ਪਿੰਡਾਂ ਤੋਂ 10 ਬਸਾਂ ਭੇਜਣ ਦੀ ਤਿਆਰੀ ਹੋ ਚੁੱਕੀ ਹੈ ਅਤੇ ਬਾਕੀ ਆਉਣ ਵਾਲੇ ਦਿਨਾਂ ਦੌਰਾਨ ਇਨੀਆਂ ਹੋਰ ਬਸਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਲਈ ਜ਼ਿਲ੍ਹੇ ਅੰਦਰ ਪਿੰਡਾਂ ਵਿੱਚ 26 ਮਈ ਨੂੰ ਮੋਗਾ ਵਿੱਚ ਕਿਸਾਨ ਰੈਲੀ 'ਚ ਸ਼ਾਮਲ ਹੋਣ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੀਟਿੰਗ ਨੂੰ ਸੂਬਾ ਆਗੂ ਭੁਪਿੰਦਰ ਸਿੰਘ ਵੜੇਚ ਨੇ ਸੰਬੋਧਨ ਕੀਤਾ ਅਤੇ ਕਿਹਾ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਖਾਸ ਪੂਰਾ ਕਰਵਾਉਣ ਲਈ ਸੁਰਿੰਦਰ ਯਤਨ ਨਹੀਂ ਕਰਦੀ ਹੈ। ਇਸੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਜ਼ੋਰ ਲਾ ਕੇ ਰੈਲੀ 'ਚ ਸ਼ਾਮਲ ਹੋਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿਰੋਧੀ ਕੇਂਦਰ ਸਰਕਾਰ ਤੋਂ ਪੰਜਾਬ ਦੇ ਪਾਣੀਆਂ ਦਾ ਹੱਕ ਹਾਸਲ ਕਰਨ ਲਈ, ਸਾਰੀਆਂ ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਸਮੇਤ ਖਰੀਦ ਗਰੰਟੀ, ਪਾਕਿਸਤਾਨ ਨਾਲ ਅਟਾਰੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੋਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖੋ ਵੱਖਰੇ ਪਿੰਡਾਂ ਤੋਂ 10 ਬਸਾਂ ਭੇਜਣ ਦੀ ਤਿਆਰੀ ਹੋ ਚੁੱਕੀ ਹੈ ਅਤੇ ਬਾਕੀ ਆਉਣ ਵਾਲੇ ਦਿਨਾਂ ਦੌਰਾਨ ਇਨੀਆਂ ਹੋਰ ਬਸਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਲਈ ਜ਼ਿਲ੍ਹੇ ਅੰਦਰ ਪਿੰਡਾਂ ਵਿੱਚ 26 ਮਈ ਨੂੰ ਮੋਗਾ ਵਿੱਚ ਕਿਸਾਨ ਰੈਲੀ 'ਚ ਸ਼ਾਮਲ ਹੋਣ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੀਟਿੰਗ ਨੂੰ ਸੂਬਾ ਆਗੂ ਭੁਪਿੰਦਰ ਸਿੰਘ ਵੜੇਚ ਨੇ ਸੰਬੋਧਨ ਕੀਤਾ ਅਤੇ ਕਿਹਾ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਖਾਸ ਪੂਰਾ ਕਰਵਾਉਣ ਲਈ ਸੁਰਿੰਦਰ ਯਤਨ ਨਹੀਂ ਕਰਦੀ ਹੈ। ਇਸੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਜ਼ੋਰ ਲਾ ਕੇ ਰੈਲੀ 'ਚ ਸ਼ਾਮਲ ਹੋਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬ ਵਿਰੋਧੀ ਕੇਂਦਰ ਸਰਕਾਰ ਤੋਂ ਪੰਜਾਬ ਦੇ ਪਾਣੀਆਂ ਦਾ ਹੱਕ ਹਾਸਲ ਕਰਨ ਲਈ, ਸਾਰੀਆਂ ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਸਮੇਤ ਖਰੀਦ ਗਰੰਟੀ, ਪਾਕਿਸਤਾਨ ਨਾਲ ਅਟਾਰੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੋਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖੋ ਵੱਖਰੇ ਪਿੰਡਾਂ ਤੋਂ 10 ਬਸਾਂ ਭੇਜਣ ਦੀ ਤਿਆਰੀ ਹੋ ਚੁੱਕੀ ਹੈ ਅਤੇ ਬਾਕੀ ਆਉਣ ਵਾਲੇ ਦਿਨਾਂ ਦੌਰਾਨ ਇਨੀਆਂ ਹੋਰ ਬਸਾਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸੀਚੇਵਾਲ ਨੇ ਉਪ ਰਾਸ਼ਟਰਪਤੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ ਰਾਜਵੀਰ ਸਿੰਘ)-ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਪ- ਰਾਸ਼ਟਰਪਤੀ ਜਗਦੀਪ ਧਨਬੱਤ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ। ਸੰਤ ਸੀਚੇਵਾਲ ਧਨਬੱਤ ਦੀ ਸਰਕਾਰੀ ਰਿਹਾਇਸ਼ 'ਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਸਾਝੇ ਕੀਤੇ ਬਾਝ ਨਾਨਕ ਦੀ ਵੇਈ ਦੀ ਖੂਬਰਤ ਤਸਵੀਰ ਭੇਟ ਕੀਤੀ। ਇਸ ਸੰਬੰਧ ਮੁਲਾਕਾਤ ਦੌਰਾਨ ਦੋਸ਼ ਤੇ ਦੁਨੀਆਂ ਦੇ ਵਿਗੜ ਰਹੇ ਵਾਤਾਵਰਣ ਬਾਰੇ ਹੀ ਗੱਲਬਾਤ ਹੁੰਦੀ ਰਹੀ। ਉਪ-ਰਾਸ਼ਟਰਪਤੀ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਸੱਚੇ ਬਾਰੇ ਉਨ੍ਹਾਂ ਪਾ ਪੱਖੀ ਹੁੰਗਾਰਾ ਭਰਿਆ ਹੈ।

ਸੜਕਾਂ 'ਤੇ ਰੇਹੜੀ-ਫੜੀ ਵਾਲਿਆਂ ਦਾ ਕਬਜ਼ਾ



ਭੋਗਪੁਰ (ਗੁਰਪ੍ਰੀਤ ਸਿੰਘ ਭੋਗਲ)-ਕਸਬਾ ਭੋਗਪੁਰ ਦੀਆਂ ਮੁੱਖ ਸੜਕਾਂ ਨਾਲ ਨਾਲ ਹੁਣ ਲਿੰਕ ਸੜਕਾਂ 'ਤੇ ਵੀ ਰੇਹੜੀ-ਫੜੀ ਵਾਲਿਆਂ ਨੇ ਪੱਕੇ ਕਬਜ਼ੇ ਕਰ ਲਏ ਹਨ। ਇਨ੍ਹਾਂ ਕਬਜ਼ਿਆਂ ਕਰਕੇ ਜਿੱਥੇ ਪੈਦਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਪੈ ਆਉਂਦੀਆਂ ਹਨ ਉੱਥੇ ਕਈ ਬਾਵਾਂ 'ਤੇ ਇਹ ਟ੍ਰੈਫਿਕ ਜਾਮ ਦਾ ਕਾਰਨ ਵੀ ਬਣਦੇ ਹਨ। ਭੋਗਪੁਰ ਸ਼ਹਿਰ ਚਾਵਲਾ ਸਵੈੀਟ ਸਾਧ ਦੇ ਸਾਮਣੇ ਮੇਨ ਬਾਜ਼ਾਰ ਤੇ ਆਸ-ਪਾਸ ਦੀਆਂ ਸੜਕਾਂ 'ਤੇ ਅੱਜਕਲ੍ਹ ਰੇਹੜੀਆਂ-ਫੜੀਆਂ ਵਾਲਿਆਂ ਦੇ ਪੱਕੇ ਕਬਜ਼ੇ ਅਮ ਦਿਖਾਈ ਦੇਣ ਲੱਗ ਪਏ ਹਨ। ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਸੜਕਾਂ ਦੇ ਕਿਨਾਰਿਆਂ 'ਤੇ

ਪਰਵਾਸੀ ਪੰਜਾਬੀ ਚੌਹਾਨ ਵੱਲੋਂ ਆਸ਼ਰਮ ਲਈ ਰਾਸ਼ਨ ਤੇ ਵਿੱਤੀ ਮਦਦ

ਅੱਡਾ ਸਰਾਂ (ਕਾਲਜ)- ਪਿੰਡ ਦੇਹਰੀਵਾਲ ਵਿੱਚ ਪਰਵਾਸੀ ਪੰਜਾਬੀ ਦਾਨੀ ਜਵਾਹਰ ਸਿੰਘ ਪੱਡਾ ਵੱਲੋਂ ਆਸ਼ਰਮ ਦੇ ਜਾਰੀ ਗੁਰੂ ਨਾਨਕ ਬਿਧਾ ਆਸ਼ਰਮ ਵਿੱਚ ਪਰਵਾਸੀ ਪੰਜਾਬੀ ਵੱਲੋਂ ਰਾਸ਼ਨ ਸਮੱਗਰੀ ਅਤੇ ਵਿੱਤੀ ਮਦਦ ਭੇਟ ਕੀਤੀ ਗਈ ਹੈ। ਆਸ਼ਰਮ ਵਿੱਚ ਸੰਚਾਲਕ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੂੰ ਮਦਦ ਸਮੱਗਰੀ ਭੇਟ ਕਰਦੇ ਪਿੰਡ ਸਹਿਬਾਜ਼ਪੁਰ ਨਾਲ ਸੰਬੰਧਿਤ ਪਰਵਾਸੀ ਪੰਜਾਬੀ ਹਰਿੰਦਰ ਸਿੰਘ ਚੌਹਾਨ ਅਮਰੀਕਾ ਪੁੱਤਰ ਅਮਰੀਕ ਸਿੰਘ ਨੇ ਆਸ਼ਰਮ ਟੀਮ ਅਤੇ ਪੱਡਾ ਦੇ ਇਸ ਸਮਾਜ ਸੇਵੀ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਮਦਦ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਆਤਮਾ ਰਾਮ, ਮੇਜਰ ਸਿੰਘ, ਗੁਰਦਿੰਦਰ ਸਿੰਘ, ਕਿਰਪਾਲ ਸਿੰਘ, ਹਰਪਾਲ ਸਿੰਘ, ਮਹਿੰਦਰ ਸਿੰਘ, ਪੁਨਨ ਸਿੰਘ, ਮਨੋਹਰ ਸਿੰਘ, ਜੁਗਨੀ ਰਾਮ, ਵਿਨੋਦ ਕੁ ਮਾਰ, ਮੰ ਹਟਾ, ਲਾ ਡਾ, ਬਲਜੀਤ ਕੌਰ, ਅਵਤਾਰ ਕੌਰ, ਸੋਨੀਆ ਸੁਰਿੰਦਰ ਕੌਰ, ਕਮਲਜੀਤ ਕੌਰ, ਸ਼ੁੱਕਲਾ ਦੇਵੀ, ਜਗੀਰ ਕੌਰ, ਸਪਨਾ, ਡਾ. ਡੀ ਮੌਜੂਦ ਸਨ।

ਪਰਵਾਸੀ ਪੰਜਾਬੀ ਚੌਹਾਨ ਵੱਲੋਂ ਆਸ਼ਰਮ ਲਈ ਰਾਸ਼ਨ ਤੇ ਵਿੱਤੀ ਮਦਦ

ਅੱਡਾ ਸਰਾਂ (ਕਾਲਜ)- ਪਿੰਡ ਦੇਹਰੀਵਾਲ ਵਿੱਚ ਪਰਵਾਸੀ ਪੰਜਾਬੀ ਦਾਨੀ ਜਵਾਹਰ ਸਿੰਘ ਪੱਡਾ ਵੱਲੋਂ ਆਸ਼ਰਮ ਦੇ ਜਾਰੀ ਗੁਰੂ ਨਾਨਕ ਬਿਧਾ ਆਸ਼ਰਮ ਵਿੱਚ ਪਰਵਾਸੀ ਪੰਜਾਬੀ ਵੱਲੋਂ ਰਾਸ਼ਨ ਸਮੱਗਰੀ ਅਤੇ ਵਿੱਤੀ ਮਦਦ ਭੇਟ ਕੀਤੀ ਗਈ ਹੈ। ਆਸ਼ਰਮ ਵਿੱਚ ਸੰਚਾਲਕ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੂੰ ਮਦਦ ਸਮੱਗਰੀ ਭੇਟ ਕਰਦੇ ਪਿੰਡ ਸਹਿਬਾਜ਼ਪੁਰ ਨਾਲ ਸੰਬੰ